

ਕਾਉਂਟੀ ਆਫ਼ ਸੈਕਰਾਮੈਂਟੋ
ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ



ਚੋਣ ਪ੍ਰਸ਼ਾਸਨ ਯੋਜਨਾ
ਸਤੰਬਰ 2019

ਕਾਉਂਟੀ ਆਫ਼ ਸੈਕਰਾਮੈਂਟੋ
ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ
7000 65th Street, Suite A
Sacramento, CA 95823
(800) 762-8019

voterinfo@sacounty.net

www.elections.sacounty.net

ਵਿਸ਼ਾ ਸੂਚੀ

ਭਾਗ 1: ਵੋਟਰ ਸਿੱਖਿਆ ਅਤੇ ਆਉਟਰੀਚ ਯੋਜਨਾ	4
I. ਸਾਰ.....	4
II. ਵੋਟਰ ਅਤੇ ਭਾਈਚਾਰਕ ਆਉਟਰੀਚ	4
A. 2020 ਮੈਸੇਜਿੰਗ (ਸੁਨੇਹੇ)	4
B. ਭਾਈਚਾਰਕ ਸਾਂਝੇਦਾਰ	6
C. ਹਾਈ ਸਕੂਲ ਅਤੇ ਉੱਚ ਸਿੱਖਿਆ.....	6
D. ਵਿਅਕਤੀਗਤ ਵੋਟਰ ਨੈੱਟਵਰਕ.....	7
E. ਵੋਟਰਾਂ ਨਾਲ ਸਿੱਧਾ ਸੰਪਰਕ.....	7
F. ਸਲਾਹਕਾਰ ਕਮੇਟੀਆਂ.....	8
G. ਜਨਤਕ ਸੇਵਾ ਘੋਸ਼ਣਾਵਾਂ ਅਤੇ ਮੀਡੀਆ.....	8
III. ਵੋਟਰ ਸੇਵਾਵਾਂ.....	9
A. ਅੰਗਰੇਜ਼ੀ ਵਿੱਚ ਘੱਟ ਕੁਸ਼ਲ ਵੋਟਰਾਂ ਲਈ ਸੇਵਾਵਾਂ	9
1. ਭਾਸ਼ਾ ਸਬੰਧੀ ਪਹੁੰਚਯੋਗਤਾ ਸਲਾਹਕਾਰ ਕਮੇਟੀ	9
2. ਸਿੱਖਿਆ ਵਰਕਸ਼ਾਪਾਂ.....	9
3. ਮੀਡੀਆ/ਐਡਵਰਟਾਇਜ਼ਿੰਗ.....	10
4. ਵਿਕਲਪਿਕ ਭਾਸ਼ਾਵਾਂ ਵਿੱਚ ਸਮੱਗਰੀਆਂ.....	10
5. ਵੋਟ ਕੇਂਦਰਾਂ ਵਿਖੇ ਦੁਭਾਸ਼ੀਆ ਸਹਾਇਤਾ	11
B. ਅਪਾਹਜਪੁਣੇ ਵਾਲੇ ਵੋਟਰ.....	12
1. ਵੋਟਿੰਗ ਸਬੰਧੀ ਪਹੁੰਚਯੋਗਤਾ ਸਲਾਹਕਾਰ ਕਮੇਟੀ	12
2. ਸਿੱਖਿਆ ਵਰਕਸ਼ਾਪਾਂ.....	13
3. ਮੀਡੀਆ/ਐਡਵਰਟਾਇਜ਼ਿੰਗ.....	13
4. ਵਿਕਲਪਿਕ ਫੋਰਮੈਟਾਂ ਵਿੱਚ ਸਮੱਗਰੀਆਂ.....	13
5. ਪਹੁੰਚਯੋਗ ਡਾਕ ਰਾਹੀਂ ਵੋਟ (AVBM)	14
6. ਵੋਟ ਕੇਂਦਰ ਪਹੁੰਚਯੋਗਤਾ	15
7. ਬੈਲਟ ਲੈਣ ਦੇ ਵਿਕਲਪ.....	16
IV. ਸਾਂਝੇਦਾਰੀ ਵਿੱਚ ਅੰਤਰਾਂ 'ਤੇ ਧਿਆਨ ਦੇਣਾ.....	17

ਵੇਟ ਲਈ ਰਜਿਸਟਰ ਕਰਨਾ.....	17
ਡੇਟਾ ਇਕੱਤਰੀਕਰਨ ਅਤੇ ਸਮੀਖਿਆ	18
ਜਿਪ ਕੋਡ ਮੁਤਾਬਕ ਵੋਟਰ ਟਰਨਆਉਟ, ਨਵੰਬਰ 2018.....	20
V. ਬਜਟ.....	21
ਭਾਗ 2: ਚੋਣ ਪ੍ਰਸ਼ਾਸਨ ਯੋਜਨਾ	23
I. ਸਾਰ.....	23
II. ਚੋਣਾਂ ਤੋਂ ਪਹਿਲਾਂ ਦੀਆਂ ਗਤੀਵਿਧੀਆਂ.....	23
A. 2018 ਚੋਣਾਂ ਦੀ ਸਮੀਖਿਆ	23
1. ਇਲੈਕਟ੍ਰੋਨਿਕ ਕਾਲ ਲੋਗਸ	23
2. ਵੋਟਰ ਅਨੁਭਵ ਸਰਵੇਖਣ.....	24
3. ਇੰਸਪੈਕਟਰ ਡੀਬੀਫ਼	24
B. ਸਲਾਹਕਾਰ ਸੰਸਥਾਵਾਂ	25
C. ਵੋਟ ਕੇਂਦਰ ਅਤੇ ਬੈਲਟ ਡ੍ਰੈਪ ਬੈਕਸ ਪ੍ਰੋਜੈਕਸ਼ਨ.....	25
D. ਉਪਕਰਨ ਅਤੇ ਸੁਰੱਖਿਆ	26
E. ਪਹੁੰਚ ਅਤੇ ਸਿੱਖਿਆ.....	27
III. ਚੋਣਾਂ ਸਬੰਧੀ ਗਤੀਵਿਧੀਆਂ ਅਤੇ ਸਹਿਯੋਗ	27
A. ਤਰਕ ਅਤੇ ਸੁੱਧਤਾ ਪਰੀਖਣ	27
B. ਚੋਣਾਂ ਸਬੰਧੀ ਸਮੱਗਰੀਆਂ ਅਤੇ ਵਸੀਲੇ	27
C. ਵੋਟਿੰਗ ਵਿਕਲਪ ਅਤੇ ਬੈਲਟ ਪਹੁੰਚ	29
D. ਵੋਟ ਕੇਂਦਰ ਸਟਾਫ਼ (ਪੇਲ ਕਾਮਾ) ਟ੍ਰੇਨਿੰਗ.....	33
IV. ਚੋਣਾਂ ਤੋਂ ਬਾਅਦ ਦੀਆਂ ਗਤੀਵਿਧੀਆਂ – ਜਨਤਾ ਚੋਣਾਂ ਸਬੰਧੀ ਕੋਈ ਵੀ ਪ੍ਰਕਿਰਿਆ ਦੇਖ ਸਕਦੀ ਹੈ.....	34
A. ਕੈਨਵਾਸ - ਡਾਕ ਰਾਹੀਂ ਵੋਟ.....	34
B. ਕੈਨਵਾਸ - ਵੋਟ ਕੇਂਦਰ	35
C. 1% ਮੈਨੁਅਲ ਗਿਣਤੀ.....	36

ਭਾਗ 1: ਵੋਟਰ ਸਿੱਖਿਆ ਅਤੇ ਆਉਟਰੀਚ ਯੋਜਨਾ

I. ਸਾਰ

ਕੈਲੀਫੋਰਨੀਆ ਵੋਟਰਸ ਚੋਇਸ ਐਕਟ (VCA) ਦੀ ਮੰਗ ਹੈ ਕਿ ਕਾਉਂਟੀ ਅਜਿਹੀ ਵੋਟਰ ਸਿੱਖਿਆ ਅਤੇ ਆਉਟਰੀਚ ਯੋਜਨਾ ਤਿਆਰ ਕਰੇ, ਜੋ ਪਾਰਦਰਸ਼ਤਾ ਮੁਹੱਈਆ ਕਰਦੀ ਹੋਵੇ ਅਤੇ VCA ਦੇ ਸਾਰੇ ਪੱਖਾਂ 'ਤੇ ਵੋਟਰਾਂ ਨੂੰ ਸੂਚਿਤ ਕਰਦੀ ਹੋਵੇ। ਇਸ ਵਿੱਚ ਸ਼ਾਮਲ ਹੈ, ਵੋਟ ਕੇਂਦਰ ਅਤੇ ਬੈਲਟ ਡ੍ਰੌਪ ਬੈਕਸ ਵਾਲੀਆਂ ਥਾਵਾਂ 'ਤੇ ਉਪਲਬਧ ਸੇਵਾਵਾਂ ਅਤੇ ਜਾਣਕਾਰੀ, ਅਪਾਹਜ ਵੋਟਰਾਂ ਅਤੇ ਭਾਸ਼ਾ ਸਬੰਧੀ ਅਲਪ-ਸੰਖਿਅਕ ਵੋਟਰਾਂ ਲਈ ਖਾਸ ਜਾਣਕਾਰੀ।

ਭਾਈਚਾਰਕ ਸੰਗਠਨਾਂ ਅਤੇ ਵਿਅਕਤੀਆਂ ਦੇ ਨਾਲ ਜਨਤਕ ਮੀਟਿੰਗਾਂ ਰੱਖੀਆਂ ਜਾਣਗੀਆਂ, ਜੋ ਅਪਾਹਜਪੁ ਵਿਅਕਤੀਆਂ ਅਤੇ ਭਾਸ਼ਾ ਸਬੰਧੀ ਅਲਪ-ਸੰਖਿਅਕ ਭਾਈਚਾਰਿਆਂ ਦੇ ਵੱਲੋਂ ਹਿਮਾਇਤ ਕਰਦੀਆਂ ਹਨ ਜਾਂ ਉਹਨਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ। ਸੈਕਰਾਮੈਂਟੋ ਕਾਉਂਟੀ ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ (VRE) ਯੋਜਨਾਬੱਧ ਭਾਈਚਾਰਕ ਸਮਾਗਮ ਦੇ ਨਾਲ ਕਈ ਜਨਤਕ ਸਿੱਖਿਆ ਵਰਕਸ਼ਾਪਾਂ ਵੀ ਰੱਖੇਗਾ। ਕਾਉਂਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸਾਰੇ ਜਨਤਕ ਕਾਰਜਕਰਮ, ਅਮੈਰਿਕਨਸ ਵਿੱਥ ਡਿਸਐਬਲਿਟੀਜ਼ ਐਕਟ (ADA) ਦੇ ਮੁਤਾਬਕ ਪਹੁੰਚਯੋਗ ਹੋਣਗੇ।

ਇਹ ਯੋਜਨਾ 2020 ਚੋਣ ਮਿਆਦ ਨੂੰ ਸ਼ਾਮਲ ਕਰਦੇ ਹੋਏ VRE ਦੇ ਆਉਟਰੀਚ ਟੀਚਿਆਂ ਨੂੰ ਉਜਾਗਰ ਕਰੇਗੀ। ਆਗਾਮੀ ਸਮਾਗਮਾਂ ਦੀ ਸੂਚੀ [VRE ਦੀ ਵੈਬਸਾਈਟ](#) 'ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਵਾਧੂ ਸਮਾਗਮ, ਆਉਟਰੀਚ ਮੈਕਿਆਂ ਵਾਸਤੇ ਸੁਝਾਵਾਂ ਜਾਂ ਇਸ ਚੋਣ ਪ੍ਰਸ਼ਾਸਨ ਯੋਜਨਾ ਵਿੱਚ ਸੇਧ ਕਰਨ ਲਈ ਸਿਫਾਰਿਸ਼ਾਂ ਲਈ, ਕਿਰਪਾ ਕਰਕੇ voter-outreach@saccounty.net 'ਤੇ ਈਮੇਲ ਕਰੋ। ਇਹ ਯੋਜਨਾ ਸਮੀਖਿਆ ਅਤੇ ਮਨਜ਼ੂਰੀ ਲਈ ਰਾਜ ਦੇ ਸਕੱਤਰ ਦੇ ਦਫ਼ਤਰ ਭੇਜੀ ਜਾਵੇਗੀ। ਹਾਲਾਂਕਿ, ਇਸ ਪਲਾਨ ਅਤੇ ਭਵਿੱਖ ਲਈ VRE ਕੋਸ਼ਿਸ਼ਾਂ ਲਈ ਫ਼ੀਡਬੈਕ ਅਤੇ ਸਿਫ਼ਾਰਿਸ਼ਾਂ ਕਿਸੇ ਵੀ ਸਮੇਂ ਸਵੀਕਾਰ ਕੀਤੀਆਂ ਜਾਣਗੀਆਂ।

II. ਵੋਟਰ ਅਤੇ ਭਾਈਚਾਰਕ ਆਉਟਰੀਚ

A. 2020 ਮੈਸੇਜਿੰਗ (ਸੁਨੇਹੇ)

ਭਾਈਚਾਰਕ ਫ਼ੀਡਬੈਕ ਅਤੇ ਰਾਇ ਦੇ ਆਧਾਰ 'ਤੇ, VRE ਵਿੱਚ ਸੁਨੇਹਿਆਂ ਸਬੰਧੀ ਇਹ ਤੱਥ ਸਥਾਪਤ ਕੀਤੇ ਗਏ ਹਨ, ਜੋ ਆਉਟਰੀਚ ਅਤੇ ਸਿੱਖਿਆ ਸਬੰਧੀ ਸਾਰੀ ਸਮੱਗਰੀ ਵਿੱਚ ਪ੍ਰਚਲਿਤ ਹੋਣਗੇ।

3 ਮਾਰਚ, 2020 ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਇਲੈਕਸ਼ਨ:

- ਲਾਈਨ ਵਿੱਚ ਲੱਗਣ ਤੋਂ ਬਚਣ ਲਈ ਜਲਦੀ ਵੋਟ ਪਾਓ

- ਹੁਣ ਡਾਕ ਰਾਹੀਂ ਵੋਟ ਬੈਲਟ ਦੇ ਵਾਪਸੀ ਲਿਫ਼ਾਫ਼ਿਆਂ 'ਤੇ ਡਾਕ ਖਰਚ ਦਾ ਭੁਗਤਾਨ ਪਹਿਲਾਂ ਹੀ ਕੀਤਾ ਹੋਇਆ ਹੈ
- 2020 ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀ ਇਲੈਕਸ਼ਨ ਮਾਰਚ ਵਿੱਚ ਕੀਤੇ ਜਾਣਗੇ
- ਆਪਣੀ ਰਜਿਸਟ੍ਰੇਸ਼ਨ ਸਥਿਤੀ ਦੀ ਜਾਂਚ ਕਰੋ - ਪ੍ਰਾਈਮਰੀ ਚੋਣਾਂ ਪਾਰਟੀ ਵਿਸ਼ੇਸ਼ ਹਨ

ਸੋਸ਼ਲ ਮੀਡੀਆ, ਸਾਂਝੇਦਾਰਾਂ ਦੁਆਰਾ, ਜਨਤਾ ਨਾਲ ਸਾਡੇ ਸੰਚਾਰ ਵਿੱਚ, ਅਤੇ ਸਾਡੇ ਫਲਾਇਰਾਂ ਅਤੇ ਸੂਚਨਾਤਮਕ ਹੈਂਡਆਉਟਸ ਵਿੱਚ, ਚਾਰ ਪੁਆਇੰਟਾਂ ਦਾ ਪ੍ਰਚਾਰ ਕੀਤਾ ਜਾਵੇਗਾ। VRE ਇਹ ਯਕੀਨੀ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰੇਗਾ ਕਿ ਜਨਤਾ ਨੂੰ ਪਤਾ ਹੈ ਕਿ ਵੋਟ ਲਈ ਕਿਵੇਂ ਰਜਿਸਟਰ ਕਰਨਾ ਹੈ ਅਤੇ ਆਗਾਮੀ ਚੋਣਾਂ ਵਿੱਚ ਕਿਵੇਂ ਹਿੱਸਾ ਲੈਣਾ ਹੈ ਅਤੇ ਬੈਲਟ ਡ੍ਰੌਪ ਬੈਕਸ ਅਤੇ ਵੋਟ ਕੇਂਦਰ ਥਾਵਾਂ 'ਤੇ ਸੇਵਾਵਾਂ ਉਪਲਬਧ ਹਨ।

3 ਨਵੰਬਰ, 2020 ਪ੍ਰੈਜ਼ੀਡੈਂਸ਼ੀਅਲ ਜਨਰਲ ਇਲੈਕਸ਼ਨ:

- ਲਾਈਨ ਵਿੱਚ ਲੱਗਣ ਤੋਂ ਬਚਣ ਲਈ ਜਲਦੀ ਵੋਟ ਪਾਓ

ਮਾਰਚ ਦੇ ਪ੍ਰਾਈਮਰੀ ਇਲੈਕਸ਼ਨ ਸਬੰਧੀ ਵੋਟਰਾਂ ਦੇ ਸਵਾਲਾਂ ਅਤੇ ਕਾਲਾਂ, ਭਾਈਚਾਰਕ ਮੀਟਿੰਗਾਂ, ਅਤੇ ਵੋਟ ਕੇਂਦਰ ਸਬੰਧੀ ਅਨੁਭਵ ਸਰਵੇਖਣ ਦੇ ਨਤੀਜਿਆਂ ਦੀ ਸਮੀਖਿਆ ਦੇ ਬਾਅਦ VRE ਵੱਲੋਂ ਵਾਧੂ ਸੁਨੇਹੇ ਨਿਰਧਾਰਤ ਕੀਤੇ ਜਾਣਗੇ।

VRE, ਵੋਟ ਕੇਂਦਰ ਮਾਡਲ ਦੇ ਪ੍ਰਤੀ ਸੁਚੇਤਤਾ ਨੂੰ ਵਧਾਉਣ ਲਈ ਭਾਈਚਾਰਕ ਸੰਗਠਨਾਂ, ਸਰਕਾਰੀ ਏਜੰਸੀਆਂ, ਸਕੂਲਾਂ ਅਤੇ ਹੋਰ ਸਮੂਹਾਂ ਨਾਲ ਸਾਂਝੇਦਾਰੀ ਵਿੱਚ ਕੰਮ ਕਰਦਾ ਹੈ। ਇਸਨੂੰ ਸਿੱਧੀ ਡਾਕ, ਨਿਊਜ਼ ਮੀਡੀਆ, ਰੇਡੀਓ, ਸੋਸ਼ਲ ਮੀਡੀਆ, ਜਨਤਕ ਪਹੁੰਚ ਸਬੰਧੀ ਮੀਡੀਆ, ਅਤੇ ਜਨਤਕ ਸੇਵਾ ਘੋਸ਼ਣਾਵਾਂ (PSA) ਵਰਤਦੇ ਹੋਏ ਵਿਆਪਕ ਮੀਡੀਆ ਮੁਹਿੰਮ ਦੇ ਨਾਲ ਜੋੜਿਆ ਜਾਵੇਗਾ। ਇਹ ਮੁਹਿੰਮ ਅਪਾਹਜ ਵੋਟਰਾਂ ਨੂੰ ਇਹ ਸੂਚਿਤ ਕਰਨ ਲਈ ਕਿ ਉਹ ਪਹੁੰਚਯੋਗ ਫੋਰਮੈਟ ਵਿੱਚ ਆਪਣਾ ਬੈਲਟ ਕਿਵੇਂ ਪ੍ਰਾਪਤ ਕਰਨ ਅਤੇ ਭਾਸ਼ਾ ਸਬੰਧੀ ਅਲਪ-ਸੰਖਿਅਕ ਵੋਟਰਾਂ ਵਾਸਤੇ ਬਹੁ-ਭਾਸ਼ਾਈ ਸੇਵਾਵਾਂ ਮੁਹੱਈਆ ਕਰਨ ਲਈ, ਟੇਲ-ਫ੍ਰੀ ਵੋਟਰ ਸਹਾਇਤਾ ਹੈਟਲਾਈਨ ਦਾ ਪ੍ਰਸਾਰ ਕਰੇਗੀ।

VRE ਭਾਈਚਾਰਕ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਵੋਟਰਾਂ ਨੂੰ ਸਿੱਖਿਆ ਅਤੇ ਆਉਟਰੀਚ ਮੌਕੇ ਮੁਹੱਈਆ ਕਰਨ ਲਈ ਭਾਈਚਾਰਕ ਸੰਗਠਨਾਂ ਦੇ ਨਾਲ ਸਾਂਝੇਦਾਰੀ ਕਰੇਗਾ।

VRE ਦੀ ਸੰਚਾਰ ਕਾਰਵਾਈ ਯੋਜਨਾ ਲਈ ਆਮ ਸਮਾਂ ਸੀਮਾ ਅੰਤਿਕਾ F ਵਿੱਚ ਦੇਖੀ ਜਾ ਸਕਦੀ ਹੈ।

B. ਭਾਈਚਾਰਕ ਸਾਂਝੇਦਾਰ

VRE ਨੇ ਵੋਟਰ ਆਉਟਰੀਚ ਵਿੱਚ ਸਹਾਇਤਾ ਕਰਨ ਲਈ ਕਈ ਭਾਈਚਾਰਕ ਸਾਂਝੇਦਾਰਾਂ ਲਈ ਵੋਟ ਕੇਂਦਰ ਮਾਂਡਲ ਬਾਰੇ ਜਾਣਕਾਰੀ ਮੁਹੱਈਆ ਕੀਤੀ ਹੈ। VRE ਭਾਈਚਾਰਕ ਸਮਾਗਮਾਂ ਵਿੱਚ ਸ਼ਾਮਲ ਹੋ ਰਿਹਾ ਹੈ, ਸੰਗਠਨਾਂ ਲਈ ਪੇਸ਼ਕਾਰੀਆਂ ਤਿਆਰ ਕਰ ਰਿਹਾ ਹੈ ਅਤੇ ਸਿੱਖਿਆ ਅਤੇ ਆਉਟਰੀਚ ਵਿੱਚ ਸਹਾਇਤਾ ਲਈ ਇੱਛੁਕ ਵਿਅਕਤੀਆਂ ਅਤੇ ਸਮੂਹਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਭਾਈਚਾਰਕ ਸਮਾਗਮ ਅਤੇ ਸਾਂਝੇਦਾਰਾਂ ਦੀ ਸੂਚੀ ਅੰਤਿਕਾ A ਵਿੱਚ ਦੇਖੀ ਜਾ ਸਕਦੀ ਹੈ।

ਭਾਈਚਾਰਕ ਸੰਗਠਨ ਅਤੇ ਆਮ ਜਨਤਾ ਕਈ ਤਰੀਕਿਆਂ ਨਾਲ ਸਹਾਇਤਾ ਕਰ ਸਕਦੀ ਹੈ, ਜਿਵੇਂ:

- ਹੈਸ਼ਟੈਗ #SacCountyVotes ਦੀ ਵਰਤੋਂ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਸਹੀ, ਗ਼ੈਰ-ਪੱਖਪਾਤੀ ਚੋਣ ਜਾਣਕਾਰੀ ਸਾਂਝਾ ਕਰਨਾ
- ਸਾਡੀ ਵੈਬਸਾਈਟ 'ਤੇ **Error! Hyperlink reference not valid.** ਭਾਈਚਾਰਕ ਨਿਊਜ਼ਲੈਟਰ ਵਿੱਚ ਜਾਂ ਵੈਬਸਾਈਟ
- ਉਹਨਾਂ ਦਫ਼ਤਰਾਂ ਜਾਂ ਥਾਵਾਂ 'ਤੇ ਫਲਾਇਰ ਜਾਂ ਹੈਂਡਆਊਟ ਰੱਖਣਾ, ਜਿੱਥੇ ਲੋਕ ਵਾਰ-ਵਾਰ ਆਉਂਦੇ ਹੋਣ
- ਚੋਣਾਂ ਸਬੰਧੀ ਵਿਸ਼ੇਸ਼ ਸੁਨੇਹੇ ਵਾਲੇ ਤੱਥਾਂ ਸਮੇਤ, ਜਾਣਕਾਰੀ, ਸਮੱਗਰੀਆਂ ਅਤੇ ਬ੍ਰੋਸ਼ਰ ਵੰਡਣ ਵਿੱਚ ਸਹਾਇਤਾ ਕਰਨਾ
- ਭਾਈਚਾਰਕ ਆਉਟਰੀਚ ਸਮਾਗਮ ਵਿੱਚ ਹਿੱਸਾ ਲੈਣਾ। ਆਉਟਰੀਚ ਸਮਾਗਮਾਂ ਦੀ ਅੱਪਡੇਟ ਕੀਤੀ ਸੂਚੀ [ਸਾਡੀ ਵੈਬਸਾਈਟ](#)
- ਸੁਨੇਹਿਆਂ, ਚਿੱਤਾਵਾਂ ਜਾਂ ਜਨਤਾ ਵੱਲੋਂ ਆਮ ਸਵਾਲਾਂ ਬਾਰੇ ਸਲਾਹਕਾਰ ਮੀਟਿੰਗ ਵਿੱਚ ਹਿੱਸਾ ਲੈਣਾ
- ਕਲਾਇੰਟਾਂ, ਗਾਹਕਾਂ, ਸਦੱਸਾਂ ਜਾਂ ਨਿਵਾਸੀਆਂ ਨੂੰ ਚੋਣਾਂ ਸਬੰਧੀ ਗ਼ੈਰ-ਪੱਖਪਾਤੀ ਜਾਣਕਾਰੀ ਪੇਸ਼ ਕਰਨ ਲਈ VRE ਤੋਂ ਕਿਸੇ ਚੋਣ ਨੁਮਾਇੰਦੇ ਨੂੰ ਸੱਦਾ ਦੇਣਾ

ਡਾਊਨਲੋਡ ਕਰਨ ਵਾਸਤੇ VRE ਬਾਰੇ ਇੱਕ ਔਨਲਾਈਨ ਟੂਲਕਿੱਟ, ਵੈਬਸਾਈਟ www.elections.sacounty.net 'ਤੇ ਉਪਲਬਧ ਹੈ। ਇਸ ਟੂਲਕਿੱਟ ਵਿੱਚ ਵੀਡੀਓ, ਗ੍ਰਾਫਿਕ, ਫਲਾਇਰ, ਬ੍ਰੋਸ਼ਰ, ਅਤੇ VCA ਪੇਸ਼ਕਾਰੀ ਸ਼ਾਮਲ ਹੈ। ਪ੍ਰਿੰਟ ਕੀਤੀਆਂ ਸਮੱਗਰੀਆਂ ਕਿਸੇ ਸਮੂਹ ਜਾਂ ਸੰਗਠਨ ਨੂੰ ਮੁਫਤ ਮੁਹੱਈਆ ਕੀਤੀਆਂ ਜਾ ਸਕਦੀਆਂ ਹਨ। ਹੋਰ ਵੇਰਵਿਆਂ ਲਈ ਕਿਰਪਾ ਕਰਕੇ voter-outreach@sacounty.net ਨਾਲ ਸੰਪਰਕ ਕਰੋ।

C. ਹਾਈ ਸਕੂਲ ਅਤੇ ਉੱਚ ਸਿੱਖਿਆ

VRE ਪ੍ਰੋਗਰਾਮਾਂ ਦੁਆਰਾ ਸਥਾਨਕ ਹਾਈ ਸਕੂਲਾਂ ਨੂੰ ਵਿਆਪਕ ਪਹੁੰਚ ਮੁਹੱਈਆ ਕਰਦਾ ਹੈ, ਜਿਵੇਂ ਵਿਅਕਤੀਗਤ ਵੋਟਿੰਗ ਅਨੁਭਵ ਮੁਹੱਈਆ ਕਰਨ ਲਈ ਹਾਈ ਸਕੂਲ ਨਕਲੀ ਚੋਣਾਂ, ਵਿਦਿਆਰਥੀਆਂ ਨੂੰ ਰਜਿਸਟਰ ਅਤੇ ਪ੍ਰੀ-ਰਜਿਸਟਰ ਕਰਨ ਲਈ ਰਜਿਟਰੇਸ਼ਨ ਮੁਹਿੰਮਾਂ ਅਤੇ ਵਿਦਿਆਰਥੀਆਂ ਨੂੰ ਚੋਣਾਂ ਦੀ ਪ੍ਰਕਿਰਿਆ ਬਾਰੇ ਸਿੱਖਿਅਤ

ਕਰਨ ਲਈ ਪੇਸ਼ਕਾਰੀਆਂ। VRE ਪੇਸ਼ਕਾਰੀਆਂ, ਕੈਂਪਸ ਸਮਾਗਮ, ਅਤੇ ਰਜਿਸਟ੍ਰੇਸ਼ਨ ਮੁਹਿੰਮਾਂ ਦੁਆਰਾ ਚੋਣਾਂ ਸਬੰਧੀ ਪ੍ਰਕਿਰਿਆ, ਵੋਟ ਕੇਂਦਰ ਮਾਡਲ ਅਤੇ ਆਗਾਮੀ ਚੋਣਾਂ ਬਾਰੇ ਜਾਣਕਾਰੀ ਅਤੇ ਵਸੀਲੇ ਮੁਹੱਈਆ ਕਰਨ ਲਈ ਪੂਰੀ ਕਾਉਂਟੀ ਵਿੱਚ ਸਥਾਨਕ ਕਾਲਜਾਂ ਨਾਲ ਸਾਂਝੇਦਾਰੀ ਕਰੇਗਾ। ਇਸ ਵੇਲੇ, VRE ਇਹ ਯਕੀਨੀ ਬਣਾਉਣ ਲਈ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਨੂੰ ਮਹੀਨੇ ਵਿੱਚ ਇੱਕ ਵਾਰ ਮਿਲਦਾ ਹੈ ਕਿ ਵਿਦਿਆਰਥੀ ਆਪਣੇ ਵੋਟਿੰਗ ਵਿਕਲਪਾਂ ਨੂੰ ਅਤੇ ਇਹ ਸਮਝਦੇ ਹਨ ਕਿ 2020 ਵਿੱਚ ਦੇਵੇਂ ਚੋਣਾਂ ਲਈ ਕੈਂਪਸ ਵਿੱਚ ਵੋਟ ਕੇਂਦਰ ਵਿਖੇ ਕਿਹੜੀਆਂ ਸੇਵਾਵਾਂ ਉਪਲਬਧ ਹਨ।

D. ਵਿਅਕਤੀਗਤ ਵੋਟਰ ਨੈੱਟਵਰਕ

ਆਉਟਰੀਚ ਅਤੇ ਸਿੱਖਿਆ ਗਤੀਵਿਧੀਆਂ ਸੰਗਠਨਾਂ ਤੱਕ ਹੀ ਸੀਮਿਤ ਨਹੀਂ ਹਨ। ਵਿਅਕਤੀਗਤ ਵੋਟਰਾਂ ਨੂੰ ਵੋਟ ਪਾਉਣ ਵਿੱਚ ਰੁਕਾਵਟਾਂ ਬਾਰੇ VRE ਨੂੰ ਸੂਚੇਤ ਕਰਨ ਲਈ ਸਹਾਇਕ ਨੈੱਟਵਰਕ ਦੇ ਹਿੱਸੇ ਦੇ ਤੌਰ 'ਤੇ ਸੇਵਾ ਦਿੱਤੀ ਜਾਵੇਗੀ ਅਤੇ ਇਹ ਯਕੀਨੀ ਬਣਾਉਣ ਲਈ ਹੱਲ ਮੁਹੱਈਆ ਕੀਤੇ ਜਾਣਗੇ ਕਿ ਵੋਟ ਕੇਂਦਰ ਮਾਡਲ ਬਾਰੇ ਸੂਚੇਤਤਾ ਦਾ ਪ੍ਰਸਾਰ ਹੋ ਰਿਹਾ ਹੈ। VRE ਵੋਟਰਾਂ ਦੇ ਅਨੁਭਵਾਂ ਬਾਰੇ ਟਿੱਪਣੀਆਂ ਪ੍ਰਾਪਤ ਕਰਨ ਲਈ ਵੋਟ ਕੇਂਦਰਾਂ ਵਿਖੇ ਵੋਟਰ ਅਨੁਭਵ ਸਰਵੇਖਣ ਕਾਰਡ ਮੁਹੱਈਆ ਕਰਦਾ ਹੈ। ਸਰਵੇਖਣ ਦੇ ਸਵਾਲਾਂ ਵਿੱਚ ਵੋਟਰ ਕੇਂਦਰ ਤੱਕ ਪਹੁੰਚ ਅਤੇ ਹੋਰਾਂ ਸਵਾਲਾਂ ਦੇ ਨਾਲ-ਨਾਲ ਭਾਸ਼ਾ ਸਬੰਧੀ ਸੇਵਾਵਾਂ ਦੀ ਵਰਤੋਂ ਸ਼ਾਮਲ ਹੈ। VRE ਆਉਣ ਵਾਲੀਆਂ ਸਾਰੀਆਂ ਕਾਲਾਂ ਨੂੰ ਟ੍ਰੈਕ ਕਰਨ ਲਈ ਇਲੈਕਟ੍ਰੋਨਿਕ ਕਾਲ ਲੋਗ ਦਾ ਇਸਤੇਮਾਲ ਕਰਦਾ ਹੈ, ਜੋ ਸੁਨੇਹੇ ਦੇਣ ਵਿੱਚ ਸੇਧ ਕਰਨ ਅਤੇ ਵਾਰ-ਵਾਰ ਪੈਦਾ ਹੋਣ ਵਾਲੇ ਸਵਾਲਾਂ ਜਾਂ ਚਿੰਤਾਵਾਂ 'ਤੇ ਤਵੱਜੋ ਦੇਣ ਵਿੱਚ ਮਦਦ ਕਰ ਸਕਦਾ ਹੈ।

ਜਨਤਾ ਦੇ ਸਵਾਲ ਜਾਂ ਟਿੱਪਣੀਆਂ ਕਿਸੇ ਵੀ ਸਮੇਂ voterinfo@saccounty.net 'ਤੇ ਈਮੇਲ ਕਰਕੇ ਸਾਂਝੇ ਕੀਤੇ ਜਾ ਸਕਦੇ ਹਨ।

E. ਵੋਟਰਾਂ ਨਾਲ ਸਿੱਧਾ ਸੰਪਰਕ

2018 ਚੋਣ ਮਿਆਦ ਵਿੱਚ, VRE ਵੱਲੋਂ ਵੋਟਰਾਂ ਨਾਲ ਸਿੱਧਾ ਸੰਪਰਕ, VCA ਦੇ ਅਧੀਨ ਤਬਦੀਲੀਆਂ ਬਾਰੇ ਵੋਟਰਾਂ ਨੂੰ ਸੂਚਿਤ ਕਰਨ ਲਈ ਵਰਤੀ ਜਾਣ ਵਾਲੀ ਵਿਧੀ ਸੀ। VRE ਰਜਿਸਟਰ ਕੀਤੇ ਹਰੇਕ ਸੈਕਰਾਮੈਂਟੋ ਕਾਉਂਟੀ ਵੋਟਰ ਨੂੰ ਦੋ ਪੋਸਟਕਾਰਡ ਸਿੱਧੀ ਡਾਕ ਰਾਹੀਂ ਭੇਜੇਗਾ। ਇਹਨਾਂ ਸਿੱਧੇ ਸੰਪਰਕ ਪੋਸਟਕਾਰਡਾਂ ਦਾ ਆਮ ਉਦੇਸ਼ ਆਉਣ ਵਾਲੀਆਂ ਚੋਣਾਂ ਬਾਰੇ ਜਾਣਕਾਰੀ, VRE ਦੀ ਟੇਲ-ਫ੍ਰੀ ਵੋਟਰ ਸਹਾਇਤਾ ਹੋਟਲਾਈਨ ਦੀ ਉਪਲਬਧਤਾ, ਅਤੇ ਵੋਟਿੰਗ ਵਿਕਲਪਾਂ ਬਾਰੇ ਜਾਣਕਾਰੀ ਮੁਹੱਈਆ ਕਰਨਾ ਹੈ।

- **ਪਹਿਲਾ ਪੋਸਟਕਾਰਡ:** ਪਹਿਲੀ ਡਾਕ ਵੋਟਰਾਂ ਨੂੰ ਉਹਨਾਂ ਦੀ ਡਾਕ ਰਾਹੀਂ ਵੋਟ ਬੈਲਟ ਦੇਖਣ ਅਤੇ ਆਪਣੀ ਸਥਿਤੀ ਦੇਖਣ ਬਾਰੇ ਯਾਦ ਕਰਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਇਸ ਵੇਲੇ ਮਾਰਚ ਵਿੱਚ ਆਉਣ ਵਾਲੇ ਪਾਰਟੀ ਵਿਸ਼ੇਸ਼ ਪ੍ਰਾਈਮਰੀ ਲਈ ਸਹੀ ਤਰ੍ਹਾਂ ਰਜਿਸਟਰ ਹਨ, ਹਰੇਕ ਚੋਣਾਂ ਤੋਂ ਲਗਭਗ 55 ਦਿਨ ਪਹਿਲਾਂ ਭੇਜੀ ਜਾਵੇਗੀ।
- **ਦੂਜਾ ਪੋਸਟਕਾਰਡ:** ਦੂਜੀ ਡਾਕ ਵੋਟਰਾਂ ਨੂੰ ਵੋਟ ਕੇਂਦਰ ਖੁੱਲ੍ਹਣ ਦੇ ਸਮੇਂ, ਆਪਣੀ ਬੈਲਟ ਵਾਪਸ ਕਰਨ

ਦੇ ਵਿਕਲਪਾਂ ਅਤੇ ਚੋਣਾਂ ਦੇ ਦਿਨ ਜਲਦੀ ਵੋਟ ਪਾਉਣ ਅਤੇ ਲਾਈਨਾਂ ਤੋਂ ਬਚਣ ਵਾਸਤੇ ਯਾਦ ਕਰਾਉਣ ਲਈ ਚੋਣਾਂ ਤੋਂ ਲਗਭਗ 22 ਦਿਨ ਪਹਿਲਾਂ ਭੇਜੀ ਜਾਵੇਗੀ।

2018 ਦੇ ਨਮੂਨਾ ਪੋਸਟਕਾਰਡ ਅੰਤਿਕਾ B ਵਿੱਚ ਦਿੱਤੇ ਗਏ ਹਨ।

F. ਸਲਾਹਕਾਰ ਕਮੇਟੀਆਂ

VRE ਨੇ ਚੋਣ ਪ੍ਰਸ਼ਾਸਨ ਯੋਜਨਾ ਆਉਟਰੀਚ ਦੀ ਰਚਨਾ ਅਤੇ ਲਾਗੂਕਰਣ ਅਤੇ ਸਿੱਖਿਆ ਯਤਨਾਂ ਵਿੱਚ ਸਹਾਇਤਾ ਕਰਨ ਤਿੰਨ ਕਮੇਟੀਆਂ ਸਥਾਪਤ ਕੀਤੀਆਂ ਹਨ:

- ਵੋਟਿੰਗ ਪਹੁੰਚਯੋਗਤਾ ਸਲਾਹਕਾਰ ਕਮੇਟੀ (VAAC) ਦੇ ਟੀਚੇ, ਏਜੰਡਾ ਅਤੇ ਮੀਟਿੰਗ ਦੇ ਵੇਰਵੇ [VAAC ਵੈਬਪੇਜ](#) 'ਤੇ ਉਪਲਬਧ ਹਨ।
- ਭਾਸ਼ਾ ਪਹੁੰਚਯੋਗਤਾ ਸਲਾਹਕਾਰ ਕਮੇਟੀ (LAAC) ਦੇ ਟੀਚੇ, ਏਜੰਡਾ ਅਤੇ ਮੀਟਿੰਗ ਦੇ ਵੇਰਵੇ [LAAC ਵੈਬਪੇਜ](#) 'ਤੇ ਉਪਲਬਧ ਹਨ।
- ਵੋਟਰ ਸਿੱਖਿਆ ਅਤੇ ਆਉਟਰੀਚ ਸਲਾਹਕਾਰ ਕਮੇਟੀ (VEOAC) ਆਮ ਜਨਤਾ ਦੇ ਹਿੱਤ ਦੇ ਵਿਸ਼ਿਆਂ ਬਾਰੇ ਚਰਚਾ ਕਰਨ ਲਈ ਮਹੀਨੇ ਵਿੱਚ ਇੱਕ ਵਾਰ ਮੀਟਿੰਗ ਕਰਦੀ ਹੈ ਕਿਉਂਕਿ ਇਹ ਚੋਣਾਂ ਸਬੰਧੀ ਸੁਰੱਖਿਆ, ਪਹੁੰਚ ਅਤੇ ਸਿੱਖਿਆ ਨਾਲ ਸਬੰਧਿਤ ਹੈ। ਮੈਂਬਰਸ਼ਿਪ ਲੋੜੀਂਦੀ ਨਹੀਂ ਹੈ। ਮੀਟਿੰਗ ਦੀਆਂ ਤਾਰੀਖਾਂ ਦੀ ਸੂਚੀ [VEOAC ਵੈਬਪੇਜ](#) 'ਤੇ ਮੌਜੂਦ ਹੈ।

ਇਹ ਕਮੇਟੀਆਂ ਪਹੁੰਚਯੋਗਤਾ, ਭਾਸ਼ਾ, ਅਤੇ ਭਾਈਚਾਰਕ ਲੋੜਾਂ ਵਿੱਚ ਸਹਾਇਤਾ ਕਰਨਗੀਆਂ ਅਤੇ VRE ਨੂੰ ਵੋਟਰ ਸਿੱਖਿਆ ਅਤੇ ਆਉਟਰੀਚ ਯੋਜਨਾ ਦੇ ਵੱਖ-ਵੱਖ ਪੱਖਾਂ 'ਤੇ ਸਲਾਹ ਦੇਣਗੀਆਂ।

ਇਹਨਾਂ ਵਿੱਚੋਂ ਕਿਸੇ ਵੀ ਕਮੇਟੀਆਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ voter-outreach@saccounty.net 'ਤੇ ਈਮੇਲ ਕਰੋ

G. ਜਨਤਕ ਸੇਵਾ ਘੋਸ਼ਣਾਵਾਂ ਅਤੇ ਮੀਡੀਆ

VRE ਵੋਟਰਾਂ ਨੂੰ ਆਗਾਮੀ ਚੋਣਾਂ ਅਤੇ ਟੇਲ-ਫ੍ਰੀ ਵੋਟਰ ਸਹਾਇਤਾ ਹੋਟਲਾਈਨ ਬਾਰੇ ਸੂਚਿਤ ਕਰਨ ਲਈ ਵਿਜ਼ੁਅਲ ਅਤੇ ਐਂਡੀਓ ਫੋਰਮੈਟਾਂ ਵਿੱਚ PSA ਵਰਤੋਂਗੀ। ਅਪਾਹਜ ਅਤੇ ਭਾਸ਼ਾ ਸਬੰਧੀ ਅਲਪ-ਸੰਖਿਅਕ ਵੋਟਰਾਂ ਸਮੇਤ, ਸਾਰੇ ਵੋਟਰਾਂ ਤੱਕ ਪਹੁੰਚਣ ਲਈ ਟੇਲੀਵਿਜ਼ਨ, ਰੇਡੀਓ, ਅਖਬਾਰਾਂ, ਸੋਸ਼ਲ ਮੀਡੀਆ, ਕਾਉਂਟੀ ਦੇ ਇਲੈਕਟ੍ਰੋਨਿਕ ਬਿਲਬੋਰਡ ਦੇ ਦੁਆਰਾ PSA ਦੀ ਵੰਡ ਕੀਤੀ ਜਾਵੇਗੀ। LAAC, VAAC, ਅਤੇ VEOAC, PSA ਦੀ ਸਮੱਗਰੀ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਮੁਹੱਈਆ ਕਰਨਗੇ। PSA ਅੰਤਿਕਾ C ਵਿੱਚ ਸੂਚੀਬੱਧ ਆਉਟਲੈਟਾਂ ਨੂੰ ਮੁਹੱਈਆ ਕੀਤੀਆਂ ਜਾਣਗੀਆਂ। PSA ਲਈ ਆਮ ਸਮਾਂ ਸੀਮਾ ਅਤੇ ਹੋਰ ਮੀਡੀਆ ਆਉਟਲੈਟਾਂ ਨਾਲ ਸੰਪਰਕ ਅੰਤਿਕਾ F ਵਿੱਚ ਮੌਜੂਦ ਹੈ।

III. ਵੇਟਰ ਸੇਵਾਵਾਂ

A. ਅੰਗਰੇਜ਼ੀ ਵਿੱਚ ਘੱਟ ਕੁਸ਼ਲ ਵੇਟਰਾਂ ਲਈ ਸੇਵਾਵਾਂ

ਸੈਕਰਮੈਂਟੀ ਕਾਉਂਟੀ, 1965 ਦੇ ਵੇਟਿੰਗ ਰਾਈਟਸ ਐਕਟ ਦੇ ਅਨੁਪਾਲਣ ਵਿੱਚ, ਚੋਣਾਂ ਸਬੰਧੀ ਸਾਰੀਆਂ ਸਮੱਗਰੀਆਂ ਦਾ ਸਪੇਨਿਸ਼ ਅਤੇ ਚੀਨੀ ਭਾਸ਼ਾ ਵਿੱਚ ਅਨੁਵਾਦ ਕਰਵਾਉਂਦੀ ਹੈ। ਇਸ ਤੋਂ ਇਲਾਵਾ, ਰਾਜ ਦੇ ਕਨੂੰਨ ਦੀ ਸ਼ਰਤ ਹੈ ਕਿ ਕਾਉਂਟੀ ਭਾਸ਼ਾਵਾਂ ਸਬੰਧੀ ਸਹਾਇਤਾ ਅਤੇ ਹੇਠਾਂ ਦਿੱਤੀਆਂ ਭਾਸ਼ਾਵਾਂ ਵਿੱਚ ਅਧਿਕਾਰਤ ਬੈਲਟ ਦੀਆਂ ਅਨੁਵਾਦ ਕੀਤੀਆਂ ਨਕਲਾਂ ਮੁਹੱਈਆ ਕਰੇ: ਵੀਯਤਨਾਮੀ, ਟੈਗਾਲੋਗ, ਪੰਜਾਬੀ, ਕੋਰੀਆਈ, ਅਤੇ ਹਮੋਗ।

1. ਭਾਸ਼ਾ ਸਬੰਧੀ ਪਹੁੰਚਯੋਗਤਾ ਸਲਾਹਕਾਰ ਕਮੇਟੀ

VRE ਨੇ ਵੇਟਿੰਗ ਅਤੇ ਚੋਣਾਂ ਦੀਆਂ ਸਮੱਗਰੀਆਂ ਤੱਕ ਭਾਸ਼ਾ ਸਬੰਧੀ ਪਹੁੰਚ ਵਿੱਚ ਸੇਧ ਕਰਨ ਲਈ ਸਿਫ਼ਾਰਿਸ਼ਾਂ ਕਰਨ ਵਾਸਤੇ ਇੱਕ ਨਾਗਰਿਕ ਸਲਾਹਕਾਰ ਕਮੇਟੀ ਦੇ ਤੌਰ 'ਤੇ LAAC ਸਥਾਪਤ ਕੀਤੀ ਹੈ। LAAC ਨੂੰ ਰਾਜ ਅਤੇ ਸੰਘੀ ਤੌਰ 'ਤੇ ਭਾਸ਼ਾ ਸਬੰਧੀ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਸਲਾਹ ਅਤੇ ਸਹਾਇਤਾ ਦੇਣ ਲਈ ਨਿਯਤ ਕੀਤਾ ਗਿਆ ਹੈ। VRE ਭਾਸ਼ਾ ਸਬੰਧੀ ਲੋੜਾਂ ਬਾਰੇ ਵੇਟਰਾਂ ਨੂੰ ਜਾਣਕਾਰੀ ਮੁਹੱਈਆ ਕਰਨ ਲਈ LAAC ਦੇ ਸਦੱਸਾਂ ਅਤੇ ਭਾਈਚਾਰਕ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰੇਗਾ।

2. ਸਿੱਖਿਆ ਵਰਕਸ਼ਾਪਾਂ

ਆਪਣੇ ਆਉਟਰੀਚ ਯਤਨਾਂ ਦੇ ਹਿੱਸੇ ਵਜੋਂ, VRE ਭਾਸ਼ਾ ਸਬੰਧੀ ਅਲਪ-ਸੰਖਿਅਕ ਵੇਟਰਾਂ ਤੱਕ ਆਪਣੀ ਪਹੁੰਚ ਜਾਰੀ ਰੱਖੇਗਾ। VRE ਸਿੱਖਿਆ ਵਰਕਸ਼ਾਪਾਂ ਵਿੱਚ ਵੇਟਰਾਂ ਨੂੰ ਭਾਸ਼ਾ ਸਬੰਧੀ ਸਹਾਇਤਾ ਮੁਹੱਈਆ ਕਰਨ ਲਈ LAAC ਦੇ ਸਦੱਸਾਂ ਅਤੇ ਭਾਈਚਾਰਕ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰੇਗਾ। ਵਰਕਸ਼ਾਪਾਂ ਸਤੰਬਰ 2019 ਤੋਂ ਲੈ ਕੇ ਫਰਵਰੀ 2020 ਤੱਕ ਕੀਤੀਆਂ ਜਾਣਗੀਆਂ। ਇਹਨਾਂ ਦੀਆਂ ਥਾਵਾਂ ਅਜੇ ਤੈਅ ਕੀਤੀਆਂ ਜਾਣੀਆਂ ਹਨ ਅਤੇ ਇਹਨਾਂ ਨੂੰ ਕਿਸੇ ਮੌਜੂਦਾ ਭਾਈਚਾਰਕ ਕਾਰਜਕਰਮ ਨਾਲ ਜੋੜਿਆ ਜਾਵੇਗਾ। ਇਹਨਾਂ ਵਰਕਸ਼ਾਪਾਂ ਦੀ ਐਡਵਰਟਾਇਜ਼ਿੰਗ ਨੈਕਸਟ ਡੋਰ ਸਮੇਤ, ਸੇਸ਼ਲ ਮੀਡੀਆ 'ਤੇ ਅਤੇ ਭਰੋਸੇਮੰਦ ਭਾਈਚਾਰਕ ਸਾਂਝੇਦਾਰਾਂ ਦੁਆਰਾ ਕੀਤੀ ਜਾਵੇਗੀ। ਸਾਰੀਆਂ ਵਰਕਸ਼ਾਪਾਂ ਵਿੱਚ VRE ਇਹ ਮੁਹੱਈਆ ਕਰੇਗਾ:

- ਦੁਭਾਸ਼ੀਆ ਵੇਟਰ ਰਜਿਸਟ੍ਰੇਸ਼ਨ ਫਾਰਮ *ਦੁਭਾਸ਼ੀਆ ਰਜਿਸਟ੍ਰੇਸ਼ਨ ਫਾਰਮ ਰਾਜ ਸਕੱਤਰ ਵੱਲੋਂ ਪੰਜਾਬੀ ਅਤੇ ਹਮੋਗ ਵਿੱਚ ਮੁਹੱਈਆ ਨਹੀਂ ਕੀਤੇ ਜਾਂਦੇ।
- ਭਾਸ਼ਾ ਸਬੰਧੀ ਤਰਜੀਹ ਅੱਪਡੇਟ ਫਾਰਮ
- ਵੇਟਰ ਨਿਰਦੇਸ਼ਾਂ ਵਾਲੀਆਂ ਅਨੁਵਾਦ ਕੀਤੀਆਂ ਉਤਾਰਾ ਬੈਲਟਾਂ ਦੇ ਉਦਾਹਰਨ, ਇਹਨਾਂ ਨੂੰ ਹਵਾਲਾ ਬੈਲਟਾਂ ਵੀ ਕਿਹਾ ਜਾਂਦਾ ਹੈ
- ਸੈਕਰਮੈਂਟੋ ਕਾਉਂਟੀ ਲਈ ਰਾਜ ਅਤੇ ਸੰਘੀ ਤੌਰ 'ਤੇ ਲੋੜੀਂਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ VCA ਸਮੱਗਰੀਆਂ।

3. ਮੀਡੀਆ/ਐਡਵਰਟਾਇਜ਼ਿੰਗ

ਸੈਕਰਮੈਂਟੋ ਕਾਉਂਟੀ ਵਿੱਚ ਵੰਡੀਆਂ ਜਾਣ ਵਾਲੀਆਂ ਪ੍ਰੈਸ ਰਿਲੀਜ਼ਾਂ ਟੇਲ-ਫ੍ਰੀ ਵੋਟਰ ਸਹਾਇਤਾ ਹੋਟਲਾਈਨ ਦੀ ਘੋਸ਼ਣਾ ਕਰਨਗੀਆਂ। ਟੇਲ-ਫ੍ਰੀ ਵੋਟਰ ਸਹਾਇਤਾ ਹੋਟਲਾਈਨ ਅਜਿਹੇ ਲਾਈਵ ਅਨੁਵਾਦਕਾਂ ਨਾਲ ਜੁੜਨ ਦੀ ਸਮਰੱਥਾ ਦੇ ਨਾਲ ਅੰਗਰੇਜ਼ੀ, ਸਪੇਨਿਸ਼ ਅਤੇ ਚੀਨੀ ਵਿੱਚ ਸਹਾਇਤਾ ਮੁਹੱਈਆ ਕਰਦੀ ਹੈ, ਜੋ 200 ਤੋਂ ਵੱਧ ਭਾਸ਼ਾਵਾਂ ਅਤੇ ਬੋਲੀਆਂ ਵਿੱਚ ਪਹੁੰਚ ਮੁਹੱਈਆ ਕਰ ਸਕਦੇ ਹਨ। ਇਸ ਤੋਂ ਇਲਾਵਾ, ਟੇਲ-ਫ੍ਰੀ ਵੋਟਰ ਸਹਾਇਤਾ ਹੋਟਲਾਈਨ ਦਾ ਪ੍ਰਚਾਰ ਕਰਨ ਲਈ ਸਪੇਨਿਸ਼, ਚੀਨੀ, ਵੀਯਤਨਾਮੀ, ਟੈਗਾਲੋਗ, ਪੰਜਾਬੀ, ਹਮੋਗ ਅਤੇ ਕੋਰੀਆਈ ਵਿੱਚ ਮੀਡੀਆ ਇਸਤਿਹਾਰ ਖਰੀਦੇ ਜਾਣਗੇ, ਜਿਵੇਂ ਕਾਉਂਟੀ ਦੇ ਅੰਦਰ ਉਪਲਬਧ ਹੋਣ। ਮਲਟੀ-ਲਿੰਗੁਅਲ ਮੀਡੀਆ ਸਮੇਤ, ਮੀਡੀਆ ਸਾਂਝੇਦਾਰ ਅੰਤਿਕਾ C ਵਿੱਚ ਸ਼ਾਮਲ ਕੀਤੇ ਗਏ ਹਨ।

4. ਵਿਕਲਪਿਕ ਭਾਸ਼ਾਵਾਂ ਵਿੱਚ ਸਮੱਗਰੀਆਂ

ਸੈਕਰਮੈਂਟੋ ਕਾਉਂਟੀ ਵਿੱਚ ਹਰੇਕ ਰਜਿਸਟਰਡ ਵੋਟ ਨੂੰ ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕਰਦੇ ਹੋਏ ਡਾਕ ਰਾਹੀਂ ਵੋਟ (VBM) ਬੈਲਟ ਡਾਕ ਰਾਹੀਂ ਭੇਜੀ ਜਾਵੇਗੀ। ਸਾਰੀਆਂ ਅਧਿਕਾਰਤ ਬੈਲਟਾਂ ਅੰਗਰੇਜ਼ੀ, ਸਪੇਨਿਸ਼ ਅਤੇ ਚੀਨੀ ਤਿੰਨਾਂ ਭਾਸ਼ਾਵਾਂ ਵਿੱਚ ਹਨ। ਵਾਪਸੀ ਲਿਫਾਫ਼ਾ ਅੰਗਰੇਜ਼ੀ ਅਤੇ ਸਪੇਨਿਸ਼ ਵਿੱਚ ਮੁਹੱਈਆ ਕੀਤਾ ਜਾਂਦਾ ਹੈ। ਜੇਕਰ ਵੋਟਰ ਨੇ ਆਪਣੇ ਵੋਟਰ ਰਜਿਸਟ੍ਰੇਸ਼ਨ 'ਤੇ ਤਰਜੀਹੀ ਭਾਸ਼ਾ ਦੇ ਤੌਰ 'ਤੇ ਚੀਨੀ ਭਾਸ਼ਾ ਨਿਯਤ ਕੀਤੀ ਹੈ, ਤਾਂ ਵਾਪਸੀ ਲਿਫਾਫ਼ਾ ਅੰਗਰੇਜ਼ੀ ਅਤੇ ਚੀਨੀ ਵਿੱਚ ਮੁਹੱਈਆ ਕੀਤਾ ਜਾਵੇਗਾ। ਕਾਉਂਟੀ ਵੋਟਰ ਜਾਣਕਾਰੀ ਗਾਈਡ ਅਤੇ ਵੋਟ ਕੇਂਦਰ ਅਤੇ ਡ੍ਰੋਪ ਬੈਕਸ ਪ੍ਰਕਾਸ਼ਨ ਸਾਰੇ ਅੰਗਰੇਜ਼ੀ, ਸਪੇਨਿਸ਼ ਅਤੇ ਚੀਨੀ ਭਾਸ਼ਾ ਵਿੱਚ ਹੋਣਗੇ।

ਸੈਕਰਮੈਂਟੋ ਕਾਉਂਟੀ ਵਿੱਚ “ਹਵਾਲਾ ਬੈਲਟ” ਦੇ ਤੌਰ 'ਤੇ ਹਵਾਲਾ ਦਿੱਤੀਆਂ ਗਈਆਂ, ਅਧਿਕਾਰਤ ਬੈਲਟਾਂ ਦੀਆਂ ਉਤਾਰਾ ਨਕਲਾਂ ਦਾ ਅਨੁਵਾਦ ਵੀਯਤਨਾਮੀ, ਟੈਗਾਲੋਗ, ਪੰਜਾਬੀ, ਹਮੋਗ ਅਤੇ ਕੋਰੀਆਈ ਵਿੱਚ ਕੀਤਾ ਗਿਆ ਹੈ। ਕੈਲੀਫੋਰਨੀਆ ਇਲੈਕਸ਼ਨ ਕੋਡ 14201 ਦੇ ਅਧੀਨ, ਹਵਾਲਾ ਬੈਲਟ ਨਿਸ਼ਚਿਤ ਭਾਸ਼ਾਵਾਂ ਵਿੱਚ ਵੋਟ ਕੇਂਦਰਾਂ ਵਿਖੇ ਪੇਸਟ ਕੀਤੀਆਂ ਜਾਣੀਆਂ ਲਾਜ਼ਮੀ ਹਨ, ਜੇਕਰ ਇਹ ਨਿਰਧਾਰਤ ਕੀਤਾ ਗਿਆ ਹੈ ਕਿ ਉਸ ਪ੍ਰੀਸਿੰਕਟ (ਸਰਹੱਦੀ ਇਲਾਕੇ) ਵਿੱਚ ਜਾਂ ਉਸਦੇ ਆਸਪਾਸ ਭਾਸ਼ਾ ਸਬੰਧੀ ਅਲਪ-ਸੰਖਿਅਕ ਸਮੂਹ ਵਿੱਚੋਂ 3% ਜਾਂ ਵੱਧ ਲੋਕ ਥੋੜ੍ਹੀ ਘੱਟ ਅੰਗਰੇਜ਼ੀ ਬੋਲਦੇ ਹਨ। ਹਵਾਲਾ ਬੈਲਟ ਉਹਨਾਂ ਵੋਟਰਾਂ ਨੂੰ ਡਾਕ ਰਾਹੀਂ ਭੇਜੀਆਂ ਜਾਂਦੀਆਂ ਹਨ, ਜਿਨ੍ਹਾਂ ਨੇ ਉਸ ਸਬੰਧਿਤ ਭਾਸ਼ਾ ਵਿੱਚ ਚੋਣ ਸਬੰਧੀ ਸਮੱਗਰੀਆਂ ਦੀ ਬੇਨਤੀ ਕੀਤੀ ਹੈ ਅਤੇ ਨਿਰਧਾਰਤ ਪ੍ਰੀਸਿੰਕਟ ਵਿੱਚ ਰਹਿੰਦੇ ਹਨ। ਨਿਰਧਾਰਤ ਪ੍ਰੀਸਿੰਕਟ ਤੋਂ ਬਾਹਰ ਰਹਿਣ ਵਾਲੇ ਵੋਟਰ, ਡਾਕ ਰਾਹੀਂ ਹਵਾਲਾ ਬੈਲਟ ਭੇਜਣ ਦੀ ਬੇਨਤੀ ਕਰਨ ਲਈ -VRE ਨੂੰ vbm@saccounty.net 'ਤੇ ਈਮੇਲ ਕਰਕੇ ਜਾਂ (916) 875-6155 'ਤੇ ਫੋਨ ਕਰਕੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਾਰੀਆਂ ਪੰਜ ਭਾਸ਼ਾਵਾਂ ਵਿੱਚ ਹਵਾਲਾ ਬੈਲਟਾਂ ਹਰੇਕ ਵੋਟ ਕੇਂਦਰ ਵਿਖੇ ਵੀ ਉਪਲਬਧ ਹਨ ਅਤੇ ਵਾਧੂ ਨਕਲਾਂ ਵੋਟਰ ਕੇਂਦਰ ਦੇ ਸਟਾਫ਼ ਵੱਲੋਂ ਬੇਨਤੀ ਕਰਨ 'ਤੇ ਪ੍ਰਿੰਟ ਕੀਤੀਆਂ ਜਾ ਸਕਦੀਆਂ ਹਨ।

ਕੋਈ ਵੀ ਵੋਟਰ (916) 875-6155 'ਤੇ ਜਾਂ (800) 762-8019 'ਤੇ ਟੈਲੀਫੋਨ ਦੁਆਰਾ,

vbm@saccounty.net ‘ਤੇ ਬੇਨਤੀ ਈਮੇਲ ਕਰਕੇ, (916) 854-9796 ‘ਤੇ ਬੇਨਤੀ ਫੈਕਸ ਕਰਕੇ, ਵੋਟ ਕੇਂਦਰ ਵਿਖੇ, VRE ਦਫ਼ਤਰ ਵਿਖੇ ਜਾ ਕੇ, ਜਾਂ ਔਨਲਾਈਨ ਪਹੁੰਚਯੋਗ ਡਾਕ ਰਾਹੀਂ ਵੋਟ (AVBM) ਸਿਸਟਮ, ਜੋ ਅੰਗਰੇਜ਼ੀ, ਸਪੇਨਿਸ਼ ਅਤੇ ਚੀਨੀ ਭਾਸ਼ਾ ਵਿੱਚ ਉਪਲਬਧ ਹੈ, ਬਦਲੀ ਬੈਲਟ ਦੀ ਬੇਨਤੀ ਕਰ ਸਕਦਾ ਹੈ।

5. ਵੋਟ ਕੇਂਦਰਾਂ ਵਿਖੇ ਦੁਭਾਸ਼ੀਆ ਸਹਾਇਤਾ

ਕੈਲੀਫੋਰਨੀਆ ਇਲੈਕਸ਼ਨ ਕੋਡ 12303 ਦੇ ਅਧੀਨ, ਪੂਰਾ ਸੈਕਰਾਮੈਂਟੋ ਕਾਉਂਟੀ ਦੀਆਂ ਨਿਯਤ ਥਾਵਾਂ ‘ਤੇ ਦੁਭਾਸ਼ੀਆ ਇਲੈਕਸ਼ਨ ਅਫ਼ਸਰਾਂ ਵੱਲੋਂ ਸਟਾਫ਼ ਰੱਖਣ ਦੇ ਉਚਿਤ ਯਤਨ ਕੀਤੇ ਜਾਣਗੇ, ਜਿੱਥੇ ਵੋਟ ਪਾਉਣ ਦੀ ਉਮਰ ਵਾਲੀ 3% ਜਾਂ ਵੱਧ ਅਬਾਦੀ ਘੱਟ ਅੰਗਰੇਜ਼ੀ ਬੋਲਦੀ ਹੈ। ਇਹ ਨਿਰਧਾਰਤ ਕਰਨ ਵਿੱਚ ਕਿ ਕਿਹੜੇ ਪ੍ਰੀਸਿੰਕਟ ਨੂੰ ਦੁਭਾਸ਼ੀਆ ਅਫ਼ਸਰ ਦੀ ਲੋੜ ਹੈ, ਕੈਲੀਫੋਰਨੀਆ ਵਿੱਚ ਹਰੇਕ ਕਾਉਂਟੀ ਦੀ ਆਪਣੀ ਖੁਦ ਦਾ ਵਿਸ਼ੇਸ਼ ਤਰੀਕਾ ਹੈ। ਵੋਟ ਫਾਈਲ ਜਾਣਕਾਰੀ ਜਿਵੇਂ ਜਨਮ ਸਥਾਨ, ਉਪਨਾਮ, ਅਤੇ ਭਾਸ਼ਾ ਤਰਜੀਹ ਦੀ ਵਰਤੋਂ ਉਹਨਾਂ ਖੇਤਰਾਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ, ਜਿੱਥੇ ਦੁਭਾਸ਼ੀਆ ਸਹਾਇਤਾ ਦੀ ਲੋੜ ਹੋ ਸਕਦੀ ਹੈ। ਜਨਗਣਨਾ ਅਤੇ ਅਮਰੀਕੀ ਭਾਈਚਾਰਾ ਸਰਵੇਖਣ ਜਾਣਕਾਰੀ (Census and American Community Survey) ਦੀ ਵਰਤੋਂ ਉਹਨਾਂ ਪ੍ਰੀਸਿੰਕਟਸ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ, ਜੋ 3% ਦੀ ਸੀਮਾ ਨੂੰ ਪੂਰਾ ਕਰਦੇ ਹਨ, ਕਿਉਂਕਿ ਇਹ ਜਾਣਕਾਰੀ ਇਲੈਕਸ਼ਨ ਕੋਡਾਂ 14201 ਅਤੇ 12303 ‘ਤੇ ਲਾਗੂ ਹੁੰਦੀ ਹੈ। ਵੋਟਰ ਰਜਿਸਟ੍ਰੇਸ਼ਨ ਫਾਰਮਾਂ ਅਤੇ ਔਨਲਾਈਨ ਰਜਿਸਟ੍ਰੇਸ਼ਨ ਵਿੱਚੋਂ ਵੋਟਰ ਬੇਨਤੀਆਂ ਦੇ ਇਲਾਵਾ, VRE ਦੁਭਾਸ਼ੀਆ ਸਟਾਫ਼ ਦੀ ਢੁੱਕਵੀਂ ਪਲੇਸਮੈਂਟ ਲਈ ਇਹਨਾਂ ਦਾ ਹਵਾਲਾ ਦਿੰਦਾ ਹੈ:

- ਵੋਟਰ ਅਨੁਭਵ ਸਰਵੇਖਣ ਕਾਰਡ: VRE ਉਹਨਾਂ ਵੋਟਰ ਕੇਂਦਰਾਂ ਵਿਖੇ ਵੋਟਰ ਅਨੁਭਵ ਸਰਵੇਖਣ ਕਾਰਡ ਵੰਡਦਾ ਹੈ, ਜੋ VRE ਨੂੰ ਇਹ ਸੂਚਿਤ ਕਰਨ ਲਈ ਵੋਟਰਾਂ ਨੂੰ ਔਨਲਾਈਨ ਸਰਵੇਖਣ ਨਾਲ ਜੋੜਦੇ ਹਨ ਕਿ ਕੀ ਉਹਨਾਂ ਨੇ ਭਾਸ਼ਾ ਸਹਾਇਤਾ ਦੀ ਵਰਤੋਂ ਕੀਤੀ ਹੈ।
- ਵੋਟ ਕੇਂਦਰ ਟਿੱਪਣੀ ਸ਼ੀਟਾਂ: ਵੋਟ ਕੇਂਦਰ ਦੇ ਕਾਮਿਆਂ ਨੂੰ ਅਜਿਹੇ ਵੋਟਰਾਂ ਨੂੰ ਟ੍ਰੈਕ ਕਰਨ ਲਈ ਟਿੱਪਣੀ ਸ਼ੀਟਾਂ ਦੀ ਵਰਤੋਂ ਕਰਨ ਲਈ ਆਖਿਆ ਜਾਂਦਾ ਹੈ, ਜੋ ਵੋਟ ਕੇਂਦਰਾਂ ਵਿਖੇ ਆ ਕੇ ਅੰਗਰੇਜ਼ੀ ਦੇ ਇਲਾਵਾ ਹੋਰ ਭਾਸ਼ਾ ਦੀ ਬੇਨਤੀ ਕਰਦੇ ਹਨ ਜਾਂ ਸਹਾਇਤਾ ਦੀ ਵਰਤੋਂ ਕਰਦੇ ਹਨ। ਇਹ ਤਰੀਕਾ ਚੋਣ ਅਫ਼ਸਰਾਂ ਦੀ ਸਮਝ ਅਤੇ ਭਾਗੀਦਾਰੀ ‘ਤੇ ਆਧਾਰਤ ਹੈ, ਜਿਸ ਕਾਰਨ ਇਹ ਪ੍ਰਮਾਣਕ ਵਿਧੀ ਨਹੀਂ ਹੈ, ਪਰੰਤੂ ਕੁਝ ਪ੍ਰੀਸਿੰਕਟਸ ਨਿਰਧਾਰਤ ਕਰਨ ਵਿੱਚ ਉਪਯੋਗੀ ਹੈ, ਜਿਹਨਾਂ ਨੂੰ ਭਵਿੱਖੀ ਚੋਣਾਂ ਲਈ ਦੁਭਾਸ਼ੀਆ ਸਹਾਇਤਾ ਦੀ ਲੋੜ ਹੋ ਸਕਦੀ ਹੈ।
- ਸਲਾਹਕਾਰ ਸਮੂਹ: VRE ਉਹਨਾਂ ਖੇਤਰਾਂ ਬਾਰੇ ਫ਼ੀਡਬੈਕ ਅਤੇ ਸੁਝਾਵਾਂ ‘ਤੇ ਵਿਚਾਰ ਕਰਦਾ ਹੈ, ਜਿਹਨਾਂ ਨੂੰ ਸੈਕਰਾਮੈਂਟੋ ਕਾਉਂਟੀ ਦੇ LAAC ਜਿਹੇ ਸਲਾਹਕਾਰ ਸਮੂਹਾਂ ਤੋਂ ਵਾਧੂ ਭਾਸ਼ਾ ਸਬੰਧੀ ਸਹਾਇਤਾ ਦੀ ਲੋੜ ਹੋ ਸਕਦੀ ਹੈ।
- ਹਿਮਾਇਤੀ ਸਮੂਹ: VRE ਅਜਿਹੇ ਵੱਖ-ਵੱਖ ਭਾਈਚਾਰਕ ਸਮੂਹਾਂ ਅਤੇ ਸੰਗਠਨਾਂ ਨਾਲ ਮਸ਼ਵਰਾ ਕਰਦਾ ਹੈ, ਜੋ ਪੂਰੀ ਸੈਕਰਾਮੈਂਟੋ ਕਾਉਂਟੀ ਵਿੱਚ ਭਾਸ਼ਾ ਸਬੰਧੀ ਪਹੁੰਚ ਦੀ ਹਿਮਾਇਤ ਕਰਦੇ ਹਨ।

ਇਹ ਸਮੂਹ ਸੈਕਰਮੈਂਟੋ ਕਾਉਂਟੀ ਵਿੱਚ ਭਾਸ਼ਾ ਸਬੰਧੀ ਅਲਪ-ਸੰਖਿਅਕ ਅਬਾਦੀ ਨੂੰ ਪਰਿਭਾਸ਼ਿਤ ਕਰਨ ਵਿੱਚ VRE ਦੀ ਸਹਾਇਤਾ ਕਰਦੇ ਹਨ।

ਜਿਹੜੇ ਵੋਟ ਕੇਂਦਰਾਂ ਨੂੰ ਭਾਸ਼ਾ ਸਬੰਧੀ ਸਹਾਇਤਾ ਦੀ ਲੋੜ ਹੈ, ਉਹਨਾਂ ਦੀ ਪਛਾਣ ਕੈਲੀਫੋਰਨੀਆ ਦੇ ਰਾਜ ਸਕੱਤਰ ਵੱਲੋਂ ਯੂ.ਐਸ. ਜਣਗਣਨਾ ਡੇਟਾ ਦੁਆਰਾ ਕੀਤੀ ਗਈ ਹੈ। ਹਰੇਕ ਵੋਟ ਕੇਂਦਰ ਵਿਖੇ ਉਪਲਬਧ ਭਾਸ਼ਾ ਸਬੰਧੀ ਸਹਾਇਤਾ ਦੀ ਸੂਚੀ ਕਾਉਂਟੀ ਵੋਟਰ ਜਾਣਕਾਰੀ ਗਾਈਡ (CVIG) ਵਿੱਚ ਪ੍ਰਿੰਟ ਕੀਤੀ ਗਈ ਹੈ ਅਤੇ VRE ਦੀ ਵੈਬਸਾਈਟ 'ਤੇ ਉਪਲਬਧ ਹੈ। ਕਾਉਂਟੀ ਦੇ LAAC ਵੱਲੋਂ ਮੁਹੱਈਆ ਕੀਤੀ ਗਈ ਸਮੇਤ, ਜਨਤਕ ਰਾਇ ਪ੍ਰਕਿਰਿਆ ਦੁਆਰਾ ਭਾਸ਼ਾ ਸਬੰਧੀ ਸਹਾਇਤਾ ਦੀ ਵਾਧੂ ਲੋੜ 'ਤੇ ਵਿਚਾਰ ਕੀਤਾ ਜਾਵੇਗਾ।

VRE ਭਾਸ਼ਾ ਸਬੰਧੀ ਸਹਾਇਤਾ ਮੁਹੱਈਆ ਕਰਨ ਲਈ ਹਰੇਕ ਵੋਟ ਕੇਂਦਰ ਵਾਸਤੇ ਘੱਟੋ-ਘੱਟ ਇੱਕ ਸਪੇਨਿਸ਼-ਬੋਲਣ ਵਾਲੇ ਅਤੇ ਇੱਕ ਚੀਨੀ-ਬੋਲਣ ਵਾਲੇ ਚੋਣ ਅਫ਼ਸਰ ਦੀ ਭਰਤੀ ਦਾ ਯਤਨ ਕਰੇਗਾ। ਜੇਕਰ ਕੋਈ ਵੋਟ ਕੇਂਦਰ, ਹੋਰ ਭਾਸ਼ਾ ਲੋੜਾਂ ਵਾਲੇ ਪ੍ਰੀਸਿੰਕਟ ਵਿੱਚ ਹੈ ਜਾਂ ਇਸਦੇ ਨਾਲ ਲੱਗਦਾ ਹੈ, ਤਾਂ VRE ਉਸ ਭਾਸ਼ਾ ਵਿੱਚ ਪ੍ਰਵਾਹਸ਼ੀਲ ਚੋਣ ਅਫ਼ਸਰ ਦੀ ਭਰਤੀ ਕਰਨ ਦਾ ਹਰ ਸੰਭਵ ਯਤਨ ਕਰੇਗਾ। VRE ਭਾਸ਼ਾ ਸਬੰਧੀ ਸਹਾਇਤਾ ਦੀ ਵਿਕਲਪਿਕ ਵਿਧੀ ਦੇ ਤੌਰ 'ਤੇ ਭਾਸ਼ਾ ਲਾਈਨ ਮੁਹੱਈਆ ਕਰਦਾ ਹੈ, ਜਿਸਦਾ ਇਸਤੇਮਾਲ ਚੋਣ ਅਫ਼ਸਰ ਕਾਲ ਵਿੱਚ ਮਦਦ ਕਰਨ ਅਤੇ 200 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਅਤੇ ਬੋਲੀਆਂ ਵਿੱਚ ਵੋਟਰਾਂ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਲਈ ਲਾਈਵ ਅਨੁਵਾਦਕ ਦੇ ਨਾਲ ਗੱਲ ਕਰਨ ਲਈ ਕਰ ਸਕਦੇ ਹਨ। ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸ ਵਿੱਚ ਅੰਗਰੇਜ਼ੀ, ਸਪੇਨਿਸ਼, ਕੈਟੇਨੀਜ਼, ਮੈਂਡਰਿਨ ਅਤੇ ਤਾਈਵਾਨੀ ਵਿੱਚ ਬੈਲਟ ਸਮੱਗਰੀ ਅਤੇ ਐਡੀਓ ਸ਼ਾਮਲ ਹੈ।

B. ਅਪਾਹਜਪੁਣੇ ਵਾਲੇ ਵੋਟਰ

VRE ਲੋਕਤੰਤਰੀ ਪ੍ਰਕਿਰਿਆ ਵਿੱਚ ਪਹੁੰਚਯੋਗਤਾ ਨੂੰ ਵਧਾਉਣ ਲਈ ਅਪਾਹਜ ਵੋਟਰਾਂ ਨਾਲ ਕੰਮ ਕਰਨ ਲਈ ਵਚਨਬੱਧ ਹੈ। VRE ਵੈਬਸਾਈਟ ਇਹਨਾਂ ਯਤਨਾਂ ਅਤੇ ਅਪਾਹਜ ਵੋਟਰਾਂ ਲਈ ਉਪਲਬਧ ਵਸੀਲਿਆਂ ਬਾਰੇ ਆਮ ਜਾਣਕਾਰੀ ਮੁਹੱਈਆ ਕਰਦੀ ਹੈ, ਜਿਹਨਾਂ ਵਿੱਚ ਸ਼ਾਮਲ ਹਨ, ਪਹੁੰਚਯੋਗ ਡਾਕ ਰਾਹੀਂ ਵੋਟ ਪ੍ਰਣਾਲੀ, ਵੋਟ ਕੇਂਦਰਾਂ ਵਿਖੇ ਉਪਲਬਧ ਅਪਾਹਜਪੁਣਾ ਸੇਵਾਵਾਂ, ਵਿਕਲਪਿਕ ਫੋਰਮੈਟਾਂ ਵਿੱਚ ਚੋਣ ਸਮੱਗਰੀਆਂ ਦੀ ਉਪਲਬਧਤਾ ਅਤੇ VAAC ਆਦਿ। ਵੋਟਰਾਂ ਨੂੰ voter-outreach@saccounty.net 'ਤੇ ਈਮੇਲ ਕਰਕੇ ਸਹਾਇਤਾ ਦੀਆਂ ਖ਼ਾਸ ਲੋੜਾਂ ਲਈ VRE ਨੂੰ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

1. ਵੋਟਿੰਗ ਸਬੰਧੀ ਪਹੁੰਚਯੋਗਤਾ ਸਲਾਹਕਾਰ ਕਮੇਟੀ

VRE ਨੇ ਰੁਕਾਵਟਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹੋਏ, ਵੋਟਿੰਗ ਅਤੇ ਚੋਣਾਂ ਦੀਆਂ ਸਮੱਗਰੀਆਂ ਤੱਕ ਭਾਸ਼ਾ ਸਬੰਧੀ ਪਹੁੰਚ ਵਿੱਚ ਸੇਧ ਕਰਨ ਲਈ ਸਿਫ਼ਾਰਿਸ਼ਾਂ ਕਰਨ ਵਾਸਤੇ ਇੱਕ ਨਾਗਰਿਕ ਸਲਾਹਕਾਰ ਕਮੇਟੀ ਦੇ ਤੌਰ 'ਤੇ VAAC ਸਥਾਪਤ ਕੀਤੀ ਹੈ। VAAC ਇਹ ਯਕੀਨੀ ਬਣਾਉਣ ਲਈ ਸਲਾਹ ਦੇਣ ਅਤੇ ਸਹਾਇਤਾ ਲਈ ਨਿਯਤ ਕੀਤੀ ਗਈ ਹੈ ਕਿ ਸੈਕਰਮੈਂਟੋ ਕਾਉਂਟੀ ਵਿੱਚ ਸਾਰੇ ਵੋਟਰ

ਬਿਨਾਂ ਸਹਾਰੇ ਦੇ ਅਤੇ ਨਿੱਜੀ ਤੌਰ ਤੇ ਵੋਟ ਪਾ ਸਕਦੇ ਹਨ। VRE ਅਪਾਹਜ ਵੋਟਰਾਂ ਨੂੰ ਜਾਣਕਾਰੀ ਅਤੇ ਵਿਕਲਪਿਕ ਵੋਟਿੰਗ ਵਿਕਲਪ ਮੁਹੱਈਆ ਕਰਨ ਲਈ VAAC ਦੇ ਸਦੱਸਾਂ ਅਤੇ ਭਾਈਚਾਰਕ ਸਾਂਝੇਦਾਰਾਂ ਨਾਲ ਮਿਲ ਕੇ ਕੰਮ ਕਰੇਗਾ।

2. ਸਿੱਖਿਆ ਵਰਕਸ਼ਾਪਾਂ

ਵਰਕਸ਼ਾਪਾਂ ਵਿੱਚ VRE ਦੇ ਪਹੁੰਚਯੋਗ ਵੋਟਿੰਗ ਵਿਕਲਪਾਂ ਦੇ ਪ੍ਰਦਰਸ਼ਨ ਪੇਸ਼ ਕੀਤੇ ਜਾਣਗੇ, ਜਿਹਨਾਂ ਵਿੱਚ ਸ਼ਾਮਲ ਹਨ, ਪਹੁੰਚਯੋਗ ਡਾਕ ਰਾਹੀਂ ਵੋਟ (AVBM) ਸਿਸਟਮ ਅਤੇ ਵੋਟ ਕੇਂਦਰਾਂ ਵਿਖੇ ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸ (ਡੋਮੀਨਿਅਨ ਦਾ ICX)। ਵਰਕਸ਼ਾਪਾਂ ਸਤੰਬਰ 2019 ਤੋਂ ਲੈ ਕੇ ਫਰਵਰੀ 2020 ਤੱਕ ਕੀਤੀਆਂ ਜਾਣਗੀਆਂ। ਇਹਨਾਂ ਦੀਆਂ ਥਾਵਾਂ ਅਜੇ ਤੈਅ ਕੀਤੀਆਂ ਜਾਣੀਆਂ ਹਨ ਅਤੇ ਇਹਨਾਂ ਨੂੰ ਕਿਸੇ ਮੌਜੂਦਾ ਭਾਈਚਾਰਕ ਕਾਰਜਕਰਮ ਨਾਲ ਜੋੜਿਆ ਜਾਵੇਗਾ। ਇਹਨਾਂ ਵਰਕਸ਼ਾਪਾਂ ਦੀ ਐਡਵਰਟਾਇਜ਼ਿੰਗ ਨੈਕਸਟ ਡੋਰ ਸਮੇਤ, ਸੋਸ਼ਲ ਮੀਡੀਆ 'ਤੇ ਅਤੇ ਭਰੋਸੇਮੰਦ ਭਾਈਚਾਰਕ ਸਾਂਝੇਦਾਰਾਂ ਦੁਆਰਾ ਕੀਤੀ ਜਾਵੇਗੀ। ਸਾਰੀਆਂ ਵਰਕਸ਼ਾਪਾਂ ਵਿੱਚ VRE ਇਹ ਮੁਹੱਈਆ ਕਰੇਗਾ:

- ਪਹੁੰਚਯੋਗ ਡਾਕ ਰਾਹੀਂ ਵੋਟ ਅਰਜ਼ੀ (ਵੋਟਰ ਨੂੰ ਈਮੇਲ ਕੀਤੇ ਲਿੰਕ ਲਈ)
- AVBM ਇੰਟਰਫੇਸ ਅਤੇ ਐਂਡੀਓ ਦੇ ਪ੍ਰਦਰਸ਼ਨ ਵਾਲਾ ਲੈਪਟੋਪ
- ਨਕਲੀ ਬੈਲਟ ਦੇ ਨਾਲ, ICX ਬੈਲਟ ਨਿਸ਼ਾਨ ਡਿਵਾਇਸ
- ਵਿਕਲਪਿਕ ਫੋਰਮੈਟਾਂ ਵਿੱਚ ਸਮੱਗਰੀਆਂ ਦੀ ਉਪਲਬਧਤਾ (ਵੱਡਾ ਪ੍ਰਿੰਟ, ਐਂਡੀਓ ਵਿਧੇਅਕ, ਪਹੁੰਚਯੋਗ ਕਾਉਂਟੀ ਵੋਟਰ ਜਾਣਕਾਰੀ ਗਾਈਡ, ਅਤੇ ਰਾਜ ਚੋਣ ਸਮੱਗਰੀਆਂ ਲਈ ਵਿਕਲਪਿਕ ਫੋਰਮੈਟਾਂ ਦੀ ਉਪਲਬਧਤਾ)।

3. ਮੀਡੀਆ/ਐਡਵਰਟਾਇਜ਼ਿੰਗ

ਪੂਰੀ ਸੈਕਰਮੈਂਟੋ ਕਾਉਂਟੀ ਵਿੱਚ ਵੰਡੀਆਂ ਜਾਣ ਵਾਲੀਆਂ ਪ੍ਰੈਸ ਰਿਲੀਜ਼ਾਂ ਟੇਲ-ਫ੍ਰੀ ਵੋਟਰ ਸਹਾਇਤਾ ਹੋਟਲਾਈਨ ਦੀ ਘੋਸ਼ਣਾ ਕਰਨਗੀਆਂ, ਜੋ ਅਪਾਹਜ ਵੋਟਰਾਂ ਨੂੰ TTY (ਟੈਕਸਟ ਟੇਲੀਫੋਨ) ਨਾਲ ਜੁੜਨ ਦੀ ਸਮਰੱਥਾ ਦੇ ਨਾਲ ਅੰਗਰੇਜ਼ੀ, ਸਪੇਨਿਸ਼ ਅਤੇ ਚੀਨੀ ਭਾਸ਼ਾ ਵਿੱਚ ਸਹਾਇਤਾ ਮੁਹੱਈਆ ਕਰਦੀ ਹੈ, ਇਸ ਨਾਲ ਉਹ ਵੋਟਰ VRE ਸਟਾਫ਼ ਨਾਲ ਗੱਲ ਕਰਨ ਵਾਸਤੇ ਟੇਲੀਫੋਨ ਵਰਤ ਸਕਦੇ ਹਨ, ਜੋ ਸੁਣ ਨਹੀਂ ਸਕਦੇ, ਜਿਹਨਾਂ ਨੂੰ ਸੁਣਨ ਵਿੱਚ ਪਰੇਸ਼ਾਨੀ ਹੈ ਜਾਂ ਬੋਲਣ ਵਿੱਚ ਅਸਮਰਥ ਹਨ।

VRE ਇਸ ਬਾਰੇ ਸਹਾਇਤਾ ਅਤੇ ਸਿਫ਼ਾਰਿਸ਼ਾਂ ਦੀ ਵਰਤੋਂ ਕਰ ਸਕਦਾ ਹੈ ਕਿ ਅਪਾਹਜ ਵੋਟਰਾਂ ਤੱਕ ਪਹੁੰਚਣ ਦਾ ਵਧੀਆ ਤਰੀਕੇ ਨਾਲ ਕਿਵੇਂ ਪਹੁੰਚਿਆ ਜਾਵੇ। ਮੀਡੀਆ ਸੁਝਾਵਾਂ ਲਈ ਕਿਰਪਾ ਕਰਕੇ voter-outreach@saccounty.net 'ਤੇ ਈਮੇਲ ਕਰੋ।

4. ਵਿਕਲਪਿਕ ਫੋਰਮੈਟਾਂ ਵਿੱਚ ਸਮੱਗਰੀਆਂ

ਅਪਾਹਜ ਵੋਟਰਾਂ ਕੋਲ ਕਈ ਪਹੁੰਚਯੋਗ ਵੇਟਿੰਗ ਵਿਕਲਪ ਹਨ। VRE ਹਰੇਕ ਚੋਣਾਂ ਲਈ ਕਾਉਂਟੀ ਵੋਟਰ ਜਾਣਕਾਰੀ ਗਾਈਡ (CVIG) ਤਿਆਰ ਕਰਦਾ ਹੈ, ਜਿਸ ਵਿੱਚ VBM ਪ੍ਰਕਿਰਿਆ ਦੇ ਨਾਲ-ਨਾਲ AVBM ਸਿਸਟਮ ਵਰਤਣ ਲਈ ਨਿਰਦੇਸ਼ਾਂ ਬਾਰੇ ਜਾਣਕਾਰੀ ਸ਼ਾਮਲ ਹੈ। CVIG ਵੱਡੇ ਪ੍ਰਿੰਟ, ਔਨਲਾਈਨ PDF, ਅਤੇ VRE ਵੋਟਰ ਲੁੱਕ-ਅਪ ਟੂਲ ਵਰਤਦੇ ਹੋਏ ਸਕ੍ਰੀਨ ਰੀਡਰ ਪਹੁੰਚਯੋਗ ਵਿਕਲਪ ਵਿੱਚ ਉਪਲਬਧ ਹੈ। ਵਿਧੇਅਕ ਚੋਣਾਂ ਦੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕਰਦੇ ਹੋਏ ਸਾਡੀ ਵੈਬਸਾਈਟ 'ਤੇ ਔਡੀਓ ਫੋਰਮੈਟ ਵਿੱਚ ਉਪਲਬਧ ਹਨ। ਵੱਡਾ-ਪ੍ਰਿੰਟ CVIGs ਅਤੇ ਔਡੀਓ ਵਿਧੇਅਕਾਂ ਦੀ ਬੇਨਤੀ voter-outreach@sacounty.net 'ਤੇ ਈਮੇਲ ਕਰਕੇ ਜਾਂ VRE ਨੂੰ (916) 875- 6451 'ਤੇ ਫੋਨ ਕਰਕੇ ਕੀਤੀ ਜਾ ਸਕਦੀ ਹੈ। ਔਡੀਓ ਵਿਧੇਅਕ ਇਹਨਾਂ ਥਾਵਾਂ ਵਿਖੇ ਵੀ ਉਪਲਬਧ ਹਨ:

- Braille & Talking Book Library, 900 N Street #100, Sacramento, CA 95814
- Folsom Library, 411 Stafford Street, Folsom, CA 95630
- Sacramento Central Library, 828 I Street, Sacramento, CA 95814
- Sacramento Society for the Blind, 1238 S Street, Sacramento CA 95811
- Sacramento County Voter Registration & Elections, 7000 65th Street, Suite A, Sacramento, CA 95823

ਇਸਦੀ ਪੂਰੀ ਸੂਚੀ ਕਿ ਵਿਕਲਪਿਕ ਫੋਰਮੈਟਾਂ ਵਿੱਚ ਜਾਣਕਾਰੀ ਤੱਕ ਪਹੁੰਚ ਕਿਵੇਂ ਕੀਤੀ ਜਾਵੇ, [VRE ਵੈਬਸਾਈਟ](#) 'ਤੇ ਦਿੱਤੀ ਗਈ ਹੈ।

5. ਪਹੁੰਚਯੋਗ ਡਾਕ ਰਾਹੀਂ ਵੋਟ (AVBM)

ਸਾਰੀ ਕਾਉਂਟੀ ਲਈ, ਅਪਾਹਜ ਵੋਟਰਾਂ ਵਾਸਤੇ ਇੱਕ ਪਹੁੰਚਯੋਗ ਡਾਕ ਰਾਹੀਂ ਵੋਟ ਵਿਕਲਪ ਮੁਹੱਈਆ ਕਰਨਾ ਜ਼ਰੂਰੀ ਹੈ। ਇਸ ਸਿਸਟਮ ਨਾਲ ਵੋਟਰ ਔਨਲਾਈਨ ਆਪਣੀ ਸਹੀ ਬੈਲਟ ਤੱਕ ਪਹੁੰਚ ਸਕਦੇ ਹਨ ਅਤੇ ਆਪਣੀ ਖੁਦ ਦੀ ਸਹਾਇਕ ਤਕਨੀਕ ਵਰਤਦੇ ਹੋਏ ਆਪਣੀਆਂ ਚੋਣਾਂ 'ਤੇ ਨਿਸ਼ਾਨ ਲਗਾ ਸਕਦੇ ਹਨ। ਜਦੋਂ ਬੈਲਟ ਚੋਣਾਂ 'ਤੇ ਨਿਸ਼ਾਨ ਲਗਾ ਦਿੱਤਾ ਗਿਆ ਹੋਵੇ, ਤਾਂ ਵੋਟਰ ਨੂੰ ਚੋਣਾਂ ਦਾ ਪ੍ਰਿੰਟ ਲੈਣ ਅਤੇ ਇਸਨੂੰ ਡਾਕ ਰਾਹੀਂ ਜਾਂ ਬੈਲਟ ਡ੍ਰੋਪ ਬੋਕਸ, ਵੋਟ ਕੇਂਦਰ ਜਾਂ VRE ਦਫ਼ਤਰ ਵਿਖੇ ਵਾਪਸ ਕਰਨ ਦੀ ਲੋੜ ਹੁੰਦੀ ਹੈ। ਕਦਮ-ਦਰ-ਕਦਮ ਪ੍ਰਦਰਸ਼ਨ ਵੀਡੀਓ [VRE ਵੈਬਸਾਈਟ](#) 'ਤੇ ਉਪਲਬਧ ਹੈ।

ਅਪਾਹਜ ਵੋਟਰ ਕਾਉਂਟੀ ਵੋਟਰ ਜਾਣਕਾਰੀ ਗਾਈਡ ਦੇ ਪਿਛਲੇ ਪਾਸੇ ਦਿੱਤੀ ਭੁਗਤਾਨ ਕੀਤੀ ਗਈ ਡਾਕ ਟਿਕਟ ਅਰਜ਼ੀ ਨੂੰ ਵਾਪਸ ਭੇਜ ਕੇ AVBM ਸਿਸਟਮ ਦੇ ਲਿੰਕ ਦੀ ਬੇਨਤੀ ਕਰ ਸਕਦਾ/ਦੀ ਹੈ। ਅਰਜ਼ੀ ਜਾਂ ਲਿੰਕ AVBM ਸਿਸਟਮ ਤੱਕ ਪਹੁੰਚ ਲਈ ਲੋੜੀਂਦਾ ਨਹੀਂ ਹੈ ਅਤੇ ਇਸ ਤੱਕ VRE ਵੋਟਰ ਲੁੱਕ-ਅੱਪ ਟੂਲ ਦੇ ਨਾਲ ਔਨਲਾਈਨ ਪਹੁੰਚ ਕੀਤੀ ਜਾ ਸਕਦੀ ਹੈ।

ਜੇ ਵੋਟਰ ਇਸ ਸਿਸਟਮ ਦੀ ਵਰਤੋਂ ਦੀ ਚੋਣ ਕਰਦੇ ਹਨ, ਉਹਨਾਂ ਲਈ ਪੁਸ਼ਟੀ ਕਰਨਾ ਲਾਜ਼ਮੀ ਹੈ ਕਿ ਉਹਨਾਂ ਨੂੰ ਅਪਾਹਜਪੁਣਾ ਹੈ, ਉਹਨਾਂ ਕੋਲ ਇੰਟਰਨੈਟ ਕਨੈਕਸ਼ਨ ਹੋਣਾ ਜ਼ਰੂਰੀ ਹੈ ਅਤੇ ਆਪਣੀਆਂ ਬੈਲਟ ਚੋਣਾਂ ਨੂੰ ਪ੍ਰਿੰਟ ਕਰਨ ਲਈ ਪ੍ਰਿੰਟਰ ਹੋਣਾ ਜ਼ਰੂਰੀ ਹੈ। ਜਿਵੇਂ ਸਾਰੇ ਵੋਟਰ ਡਾਕ ਵਿੱਚ ਬੈਲਟ ਪ੍ਰਾਪਤ ਕਰਦੇ ਹਨ, AVBM ਸਿਸਟਮ ਵਰਤਣ ਵਾਲਾ ਵੋਟਰ ਉਸ ਗੁਲਾਬੀ ਲਿਫਾਫ਼ੇ ਦੀ ਵਰਤੋਂ ਕਰ ਸਕਦਾ ਹੈ, ਜੋ ਉਹਨਾਂ ਨੇ ਬੈਲਟ ਵਾਪਸ ਕਰਨ ਲਈ ਮੇਲ ਵਿੱਚ ਪ੍ਰਾਪਤ ਕੀਤਾ ਹੈ, ਉਹ AVBM ਸਿਸਟਮ ਵਿੱਚੋਂ ਲਿਫਾਫ਼ਾ ਟੈਂਪਲੇਟ ਵੀ ਡਾਊਨਲੋਡ ਕਰ ਸਕਦੇ ਹਨ, ਜਾਂ ਉਹ ਕਿਸੇ ਵੋਟ ਕੇਂਦਰ ਜਾਂ ਬੈਲਟ ਡ੍ਰੌਪ ਬੈਕਸ ਥਾਂ ਤੋਂ ਬਦਲੀ ਲਿਫਾਫ਼ਾ ਲੈ ਸਕਦੇ ਹਨ। ਹਰੇਕ ਵੋਟਰ ਨੂੰ ਡਾਕ ਰਾਹੀਂ ਭੇਜੇ ਜਾਣ ਵਾਲੇ ਗੁਲਾਬੀ ਲਿਫਾਫ਼ੇ ਵਿੱਚ ਯੰਤਰ ਨਾਲ ਕੀਤੇ ਦੋ ਸੁਰਾਖ ਹੁੰਦੇ ਹਨ, ਜੋ ਇਹ ਦੱਸਦੇ ਹਨ ਕਿ ਵੋਟਰ ਨੂੰ ਕਿੱਥੇ ਦਸਤਖਤ ਕਰਨੇ ਚਾਹੀਦੇ ਹਨ।

ਬੈਲਟ ਦੀ ਗਿਣਤੀ ਕਰਨ ਤੋਂ ਪਹਿਲਾਂ ਵੋਟਰ ਵੱਲੋਂ ਪਛਾਣ ਵਾਲੇ ਨਿਸ਼ਾਨ ਦੇ ਨਾਲ ਦਸਤਖਤ ਕਰਨਾ ਜਾਂ ਨਿਸ਼ਾਨ ਲਗਾਉਣਾ ਲਾਜ਼ਮੀ ਹੈ। ਜੇਕਰ ਲਿਫਾਫ਼ੇ 'ਤੇ ਦਸਤਖਤ ਨਾ ਕੀਤੇ ਗਏ ਹੋਣ, ਜਾਂ ਜੇਕਰ ਦਸਤਖਤ ਵੋਟਰ ਫਾਈਲ ਵਿੱਚ ਦਿੱਤੇ ਦਸਤਖਤਾਂ ਨਾਲ ਮੇਲ ਨਾ ਖਾਣ, ਤਾਂ VRE ਵੋਟਰ ਦੀ ਜਾਣਕਾਰੀ ਦੀ ਤਸਦੀਕ ਕਰਨ ਲਈ ਉਹਨਾਂ ਨੂੰ ਸੰਪਰਕ ਕਰੇਗਾ।

ਇਹ ਤਸਦੀਕ ਕਰਨ ਲਈ ਕਿ VRE ਨੂੰ ਬੈਲਟ ਮਿਲ ਗਈ ਹੈ, ਵੋਟਰ [VRE ਵੈਬਸਾਈਟ](#) ਦੇਖ ਸਕਦਾ ਹੈ।

6. ਵੋਟ ਕੇਂਦਰ ਪਹੁੰਚਯੋਗਤਾ

ਵੋਟ ਕੇਂਦਰ ਅਤੇ ਬੈਲਟ ਡ੍ਰੌਪ ਬੈਕਸ ਥਾਵਾਂ, ਪੋਲਿੰਗ ਥਾਂ ਪਹੁੰਚਯੋਗਤਾ ਜਾਂਚ ਸੂਚੀ ਦੀਆਂ ADA ਗਾਈਡਲਾਈਨਾਂ ਵਰਤਦੇ ਹੋਏ ਚੁਣੀਆਂ ਜਾਂਦੀਆਂ ਹਨ। ਇਹ ਜਾਂਚ ਸੂਚੀਆਂ ਪਹੁੰਚਯੋਗ ਥਾਵਾਂ ਦੀ ਪਛਾਣ ਲਈ ਵਰਤੀਆਂ ਜਾਂਦੀਆਂ ਹਨ। ਜੇਕਰ ਕੋਈ ਰੁਕਾਵਟ ਪਾਈ ਜਾਂਦੀ ਹੈ, ਜੋ ਵਿਅਕਤੀ ਨੂੰ ਵੋਟ ਕੇਂਦਰ ਵਿੱਚ ਦਾਖਲ ਹੋਣ ਜਾਂ ਬੈਲਟ ਡ੍ਰੌਪ ਬੈਕਸ ਵਰਤਣ ਤੋਂ ਰੋਕਦੀ ਹੋਵੇ, ਤਾਂ VRE ਵਾਧੂ ਉਪਕਰਨ ਅਤੇ ਸਾਈਨ ਬੋਰਡਾਂ ਦੀ ਵਰਤੋਂ ਕਰਦੇ ਹੋਏ ਚੋਣਾਂ ਵਾਲੇ ਦਿਨ ਜਾਂ ਇਸਤੋਂ ਪਹਿਲਾਂ ਤਬਦੀਲੀਆਂ ਕਰੇਗਾ। ਵੋਟ ਕੇਂਦਰ ਜਾਂ ਬੈਲਟ ਡ੍ਰੌਪ ਬੈਕਸ ਥਾਂ ਤੱਕ ਭੌਤਿਕ ਪਹੁੰਚ ਦੇ ਸਬੰਧ ਵਿੱਚ ਕੋਈ ਸਵਾਲ ਪ੍ਰੀਸਿੰਕਟ ਓਪਰੇਸ਼ਨਸ ਨੂੰ ਸਿੱਧੇ precinctoperations@saccounty.net 'ਤੇ ਈਮੇਲ ਕਰਕੇ ਜਾਂ (916) 875-6100 'ਤੇ ਫੋਨ ਕਰਕੇ ਭੇਜੇ ਜਾ ਸਕਦੇ ਹਨ।

ਸਾਰੇ ਵੋਟ ਕੇਂਦਰਾਂ ਵਿੱਚ ਕੁਰਸੀ ਜਾਂ ਵ੍ਹੀਲਚੇਅਰ, ਮੈਗਨੀਫਾਇੰਗ ਗਲਾਸ ਅਤੇ ਪੈਨ ਰਿੱਪਾਂ ਵਾਸਤੇ ਘੱਟੋ-ਘੱਟ ਦੋ ਪਹੁੰਚਯੋਗ ਵੇਟਿੰਗ ਬੁਥ ਹੋਣਗੇ। ਘੱਟੋ-ਘੱਟ ਤਿੰਨ ਬੈਲਟ ਨਿਸ਼ਾਨ ਡਿਵਾਇਸਾਂ ਹੋਣਗੀਆਂ, ਜਿਹਨਾਂ ਨੂੰ ਕੁਰਸੀ ਜਾਂ ਵ੍ਹੀਲਚੇਅਰ 'ਤੇ ਰੱਖਿਆ ਜਾ ਸਕੇ। ਵੋਟ ਕੇਂਦਰ ਵਿਖੇ, ਕੋਈ ਵੀ ਵੋਟਰ ਆਪਣੀ ਬੈਲਟ 'ਤੇ ਬਿਨਾਂ ਸਹਾਰੇ ਦੇ ਅਤੇ ਨਿੱਜੀ ਰੂਪ ਨਾਲ ਨਿਸ਼ਾਨ ਲਗਾਉਣ ਲਈ ਇਹਨਾਂ ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸਾਂ ਦਾ ਇਸਤੇਮਾਲ ਕਰ ਸਕਦਾ ਹੈ। ਚੋਣ ਅਫਸਰ ਨਾਲ ਚੈੱਕ ਇਨ ਕਰਨ ਤੋਂ ਬਾਅਦ, ਵੋਟਰਾਂ ਨੂੰ ਕੁੰਜੀ ਕਾਰਡ ਮੁਹੱਈਆ ਕੀਤਾ ਜਾਂਦਾ ਹੈ, ਜੋ ਉਹਨਾਂ ਦੀ ਬੈਲਟ ਨਾਲ ਪਹੁੰਚਯੋਗ ਡਿਵਾਇਸ ਜੋੜਦਾ ਹੈ। ਟਚ ਸਕ੍ਰੀਨ

ਡਿਸਪਲੇ, ਮੁਹੱਈਆ ਕੀਤੀ ਬ੍ਰੇਲ ਵਾਲੀ ਐਂਡੀਓ ਸਪਰਸ਼ੀ ਡਿਵਾਇਸ ਜਾਂ ਉਹਨਾਂ ਦੀ ਖੁਦ ਦੀ ਸਹਾਇਕ ਤਕਨੀਕ ਵਰਤਦੇ ਹੋਏ ਬੈਲਟ 'ਤੇ ਨਿਸ਼ਾਨ ਲਗਾਇਆ ਜਾ ਸਕਦਾ ਹੈ। ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

- ਟਚ ਸਕ੍ਰੀਨ ਟੈਬਲੇਟ, ਟੈਬਲੇਟ 'ਤੇ ਟੈਕਸਟ ਦੇ ਆਕਾਰ ਅਤੇ ਕੰਟ੍ਰਾਸਟ ਨੂੰ ਬਦਲਣ ਦੇ ਵਿਕਲਪ ਨਾਲ
- ਬ੍ਰੇਲ ਵਾਲਾ ਐਂਡੀਓ ਸਪਰਸ਼ੀ ਇੰਟਰਫੇਸ (ATI) ਕੀਪੈਡ
- ਅੰਗਰੇਜ਼ੀ, ਸਪੇਨਿਸ਼, ਮੈਂਡਰਿਨ, ਕੈਨੇਡੀਅਨ ਅਤੇ ਤਾਈਵਾਨੀ ਵਿੱਚ ਹੈਂਡਫੋਨ ਅਤੇ ਐਂਡੀਓ ਨਿਰਦੇਸ਼
- ਇਹ ਯਕੀਨੀ ਬਣਾਉਣ ਲਈ ਘੱਟ ਦਿਖਾਈ ਦੇਣ ਵਾਲੇ ਵੇਟਰਾਂ ਲਈ ਗੁਪਤਤਾ ਮਾਸਕ ਕਿ ਉਹਨਾਂ ਦੀਆਂ ਵੋਟਾਂ ਨਿੱਜੀ ਰੱਖੀ ਜਾਂਦੀਆਂ ਹਨ, ਜਦੋਂ ਉਹ ਐਂਡੀਓ ਨਿਰਦੇਸ਼ਾਂ ਦੀ ਵਰਤੋਂ ਕਰਦੇ ਹਨ
- ਵੇਟਰਾਂ ਨੂੰ ਉਹਨਾਂ ਦੀ ਖੁਦ ਦੀ ਪੈਡਲ ਜਾਂ ਸਿਪ ਅਤੇ ਪਫ ਸਹਾਇਕ ਡਿਵਾਇਸ ਵਰਤਣ ਦੀ ਸਮੱਰਥਾ

ਇਹ ਮਸ਼ੀਨ ਕਿਸੇ ਵੋਟਾਂ ਨੂੰ ਸੂਚੀਬੱਧ ਜਾਂ ਉਹਨਾਂ ਦੀ ਗਿਣਤੀ ਨਹੀਂ ਕਰਦੀ। ਆਪਣੀ ਬੈਲਟ 'ਤੇ ਨਿਸ਼ਾਨ ਲਗਾਉਣਾ ਪੂਰਾ ਕਰਨ ਤੋਂ ਬਾਅਦ, ਵੇਟਰਾਂ ਲਈ ਆਪਣੀਆਂ ਚੋਣਾਂ ਨੂੰ ਪ੍ਰਿੰਟ ਕਰਕੇ ਪ੍ਰਿੰਟਡ ਬੈਲਟ ਨੂੰ ਬੈਲਟ ਬੈਕਸ ਵਿੱਚ ਰੱਖਣਾ ਲਾਜ਼ਮੀ ਹੈ। ਇਹ ਯਕੀਨੀ ਬਣਾਉਂਦੇ ਹੋਏ ਕਿ ਸਾਰੀਆਂ ਬੈਲਟਾਂ ਗੁਪਤ ਅਤੇ ਨਿੱਜੀ ਰੱਖੀਆਂ ਜਾਂਦੀਆਂ ਹਨ, ਵੇਟਰ ਦੀ ਕੋਈ ਵੀ ਜਾਣਕਾਰੀ ਕਿਸੇ ਵੀ ਬੈਲਟ ਨਿਸ਼ਾਨ ਡਿਵਾਇਸ ਉੱਤੇ ਸਟੋਰ ਨਹੀਂ ਕੀਤੀ ਜਾਂਦੀ।

ਕਿਸੇ ਵੀ ਉਸ ਵੇਟਰ ਕੋਲ ਕਰਬਸਾਈਡ ਵੋਟਿੰਗ ਦੀ ਬੇਨਤੀ ਕਰਨ ਦਾ ਵਿਕਲਪ ਹੈ, ਜੋ ਸਰੀਰਕ ਤੌਰ 'ਤੇ ਵੋਟ ਕੇਂਦਰ ਤੱਕ ਨਹੀਂ ਪਹੁੰਚ ਸਕਦਾ। ਵੋਟ VRE ਨੂੰ (916) 875-6100 'ਤੇ ਫੋਨ ਕਰ ਸਕਦੇ ਹਨ, ਜਾਂ ਕਿਸੇ ਯਾਤਰੀ ਜਾਂ ਦੇਸਤ ਨੂੰ ਵੋਟ ਕੇਂਦਰ ਵਿੱਚ ਦਾਖਲ ਕਰਵਾ ਕੇ ਬੇਨਤੀ ਕਰ ਸਕਦੇ ਹਨ। ਵੋਟ ਕੇਂਦਰ ਦਾ ਸਟਾਫ਼ ਉਹਨਾਂ ਦੇ ਵਾਹਨ ਵਿੱਚ ਬਦਲੀ ਬੈਲਟ ਲਿਆਵੇਗਾ। ਕਰਬਸਾਈਡ ਵੋਟਿੰਗ ਦੀ ਬੇਨਤੀ ਕਰਨ ਲਈ, ਵੇਟਰ ਪ੍ਰੀਸਿੰਕਟ ਓਪਰੇਸ਼ਨਸ ਨੂੰ precinctoperations@saccounty.net 'ਤੇ ਈਮੇਲ ਕਰਕੇ ਜਾਂ (916) 875-6100 'ਤੇ ਫੋਨ ਕਰਕੇ ਸੰਪਰਕ ਕਰ ਸਕਦੇ ਹਨ। 7000 65th Street ਵਿਖੇ ਸਥਿਤ VRE ਦਫ਼ਤਰ ਵਿੱਚ ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕਰਦੇ ਹੋਏ ਵਰਤੋਂ ਲਈ ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸ ਦੇ ਨਾਲ-ਨਾਲ ਕਰਬਸਾਈਡ ਵੋਟਿੰਗ ਦਾ ਵਿਕਲਪ ਵੀ ਹੋਵੇਗਾ।

7. ਬੈਲਟ ਲੈਣ ਦੇ ਵਿਕਲਪ

VRE ਸਿਹਤਯਾਬ ਹਸਪਤਾਲਾਂ, ਸੁਤੰਤਰ ਲਿਵਿੰਗ ਕੇਂਦਰਾਂ, ਅਪਾਹਜਪੁਣੇ ਸੰਬੰਧੀ ਸਾਂਝੇਦਾਰਾਂ, ਭਾਈਚਾਰਕ ਸੰਗਠਨਾਂ ਅਤੇ ਵਕੀਲਾਂ ਨੂੰ ਬੈਲਟ ਅਰਜ਼ੀਆਂ ਦੇ ਨਾਲ ਇਹਨਾਂ ਵਸੀਲਿਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਦਾ ਹੈ। ਭਾਈਚਾਰਕ ਸਮਾਗਮ ਅਤੇ ਸਾਂਝੇਦਾਰਾਂ ਦੀ ਸੂਚੀ ਲਈ ਅੰਤਿਕਾ A ਦੇਖੋ।

ਸੈਕਰਮੈਂਟੋ ਕਾਉਂਟੀ ਵਿੱਚ ਹਰੇਕ ਰਜਿਸਟਰਡ ਵੋਟ ਨੂੰ ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕਰਦੇ

ਹੋਏ ਡਾਕ ਰਾਹੀਂ ਵੋਟ (VBM) ਬੈਲਟ ਡਾਕ ਰਾਹੀਂ ਭੇਜੀ ਜਾਵੇਗੀ। ਕੋਈ ਵੀ ਵੋਟਰ (916) 875-6155 'ਤੇ ਜਾਂ (800) 762-8019 'ਤੇ ਟੈਲੀਫੋਨ ਦੁਆਰਾ, vbm@saccounty.net 'ਤੇ ਬੋਨਤੀ ਈਮੇਲ ਕਰਕੇ, (916) 854-9796 'ਤੇ ਬੋਨਤੀ ਫੈਕਸ ਕਰਕੇ, ਵੋਟ ਕੇਂਦਰ ਵਿਖੇ, VRE ਦਫ਼ਤਰ ਵਿਖੇ ਜਾ ਕੇ, ਜਾਂ ਔਨਲਾਈਨ AVBM ਸਿਸਟਮ ਦੁਆਰਾ ਬਦਲੀ ਬੈਲਟ ਦੀ ਬੋਨਤੀ ਕਰ ਸਕਦਾ ਹੈ।

IV. ਸਾਂਝੇਦਾਰੀ ਵਿੱਚ ਅੰਤਰਾਂ 'ਤੇ ਧਿਆਨ ਦੇਣਾ

ਸਾਰੇ ਯੋਗ ਨਾਗਰਿਕਾਂ ਲਈ ਬੈਲਟ ਬੈਕਸ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ VRE ਅਤੇ ਕਾਉਂਟੀ ਔਫ਼ ਸੈਕਰਮੈਂਟੋ ਦਾ ਟੀਚਾ ਹੈ। VRE ਇਤਿਹਾਸਕ ਤੌਰ 'ਤੇ ਘੱਟ ਵੋਟਰ ਟਰਨਆਊਟ ਦੇ ਖੇਤਰਾਂ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ, ਪੇਸ਼ਕਾਰੀਆਂ ਪੇਸ਼ ਕਰਨ ਅਤੇ ਜਾਣਕਾਰੀ ਮੁਹੱਈਆ ਕਰਨ ਦਾ ਹਰ ਸੰਭਵ ਯਤਨ ਕਰਦਾ ਹੈ। VRE ਕੇਅਰ ਹੋਮਸ, ਹਸਪਤਾਲਾਂ, ਸੈਕਰਮੈਂਟੋ ਕਾਉਂਟੀ ਮੈਂਟਲ ਹੈਲਥ ਡਿਪਾਰਟਮੈਂਟ, ਮਿਲਟਰੀ ਦਫ਼ਤਰਾਂ ਅਤੇ ਪਾਸਪੋਰਟ ਦਫ਼ਤਰਾਂ ਵਿੱਚ ਚੋਣਾਂ ਸਬੰਧੀ ਜਾਣਕਾਰੀ ਮੁਹੱਈਆ ਕਰਦਾ ਹੈ। ਭੇਜੀਆਂ ਜਾਣ ਵਾਲੀਆਂ ਸਮੱਗਰੀਆਂ ਵਿੱਚ ਕਵਰ ਲੈਟਰ, ਪੋਸਟ ਕਰਨ ਲਈ ਚੋਣ ਵਿਸ਼ੇਸ਼ ਫਲਾਇਰ, ਬੈਲਟ ਅਰਜ਼ੀਆਂ, ਰਜਿਸਟ੍ਰੇਸ਼ਨ ਫਾਰਮ, ਅਤੇ ਜ਼ਿਲ੍ਹਾ ਸੀਮਾਵਾਂ ਦਾ ਨਕਸ਼ਾ ਸ਼ਾਮਲ ਹੈ।

ਵੋਟ ਲਈ ਰਜਿਸਟਰ ਕਰਨਾ

ਸੈਕਰਮੈਂਟੋ ਕਾਉਂਟੀ ਦੇ ਯੋਗ ਨਿਵਾਸੀ ਸਿੱਧੇ ਰਾਜ ਸਕੱਤਰ ਦੀ ਵੈਬਸਾਈਟ: <https://registertovote.ca.gov/> ਤੇ ਔਨਲਾਈਨ ਵੋਟ ਲਈ ਰਜਿਸਟਰ ਕਰ ਸਕਦੇ ਹਨ ਜਾਂ VRE ਦੀ ਵੈਬਸਾਈਟ: www.elections.saccounty.net 'ਤੇ ਲਿੰਕ ਦੁਆਰਾ ਰਾਜ ਵੋਟਰ ਰਜਿਸਟ੍ਰੇਸ਼ਨ ਤੱਕ ਪਹੁੰਚ ਸਕਦੇ ਹਨ। ਨਿਵਾਸੀ ਪੂਰੀ ਕਾਉਂਟੀ ਵਿੱਚ VRE ਦਫ਼ਤਰ, ਸਿਟੀ ਹਾਲ, ਲਾਇਬ੍ਰੇਰੀਆਂ, ਡਾਕ ਘਰਾਂ ਅਤੇ ਜ਼ਿਆਦਾਤਰ ਸਰਕਾਰੀ ਦਫ਼ਤਰਾਂ ਤੋਂ ਵੀ ਵੋਟਰ ਰਜਿਸਟ੍ਰੇਸ਼ਨ ਫਾਰਮ ਲੈ ਸਕਦੇ ਹਨ। ਘੱਟ-ਆਮਦਨੀ ਵਾਲੇ ਪਰਿਵਾਰਾਂ ਅਤੇ ਅਪਾਹਜ ਵਿਅਕਤੀਆਂ ਨੂੰ ਸੇਵਾ ਦੇਣ ਵਾਲੀਆਂ ਸੈਕਰਮੈਂਟੋ ਕਾਉਂਟੀ ਦੀਆਂ ਏਜੰਸੀਆਂ ਆਪਣੇ ਕਲਾਇੰਟਾਂ ਨੂੰ ਵੋਟਰ ਰਜਿਸਟ੍ਰੇਸ਼ਨ ਫਾਰਮ ਮੁਹੱਈਆ ਕਰਦੀਆਂ ਹਨ। ਡਿਪਾਰਟਮੈਂਟ ਔਫ਼ ਮੋਟਰ ਵਹੀਕਲਸ (DMV) ਅਤੇ ਰਾਜ ਸਕੱਤਰ (SOS) ਨੇ ਕੈਲੀਫੋਰਨੀਆ ਮੋਟਰ ਵੋਟਰ ਪ੍ਰੋਗਰਾਮ ਸਥਾਪਤ ਕੀਤਾ ਹੈ, ਜਿਵੇਂ AB 1461 ਵੱਲੋਂ ਪਰਿਭਾਸ਼ਿਤ ਕੀਤਾ ਗਿਆ ਹੈ। DMV ਟ੍ਰਾਂਜੈਕਸ਼ਨਾਂ ਦੇ ਦੌਰਾਨ, ਇਹ ਨਵਾਂ ਪ੍ਰੋਗਰਾਮ ਆਟੋਮੈਟਿਕਲੀ ਕਿਸੇ ਵੀ ਉਸ ਵਿਅਕਤੀ ਨੂੰ ਰਜਿਸਟਰ ਕਰੇਗਾ, ਜੇ ਵੋਟ ਪਾਉਣ ਲਈ ਯੋਗ ਹੈ, ਜਦੋਂ ਤੱਕ ਕਿ ਉਸ ਵਿਅਕਤੀ ਨੇ ਰਜਿਸਟ੍ਰੇਸ਼ਨ ਤੋਂ ਬਾਹਰ ਰਹਿਣ ਦੀ ਚੋਣ ਨਾ ਕੀਤੀ ਹੋਵੇ। VRE ਬੋਨਤੀ ਕਰਨ 'ਤੇ ਰਜਿਸਟ੍ਰੇਸ਼ਨ ਫਾਰਮ ਡਾਕ ਰਾਹੀਂ ਵੀ ਭੇਜੇਗਾ।


VRE ਘੱਟ-ਆਮਦਨੀ ਵਾਲੇ ਪਰਿਵਾਰਾਂ ਅਤੇ ਅਪਾਹਜ ਵਿਅਕਤੀਆਂ ਨੂੰ ਸੇਵਾ ਦੇਣ ਵਾਲੀਆਂ ਕਾਉਂਟੀ ਦੀਆਂ ਏਜੰਸੀਆਂ ਨੂੰ ਨੈਸ਼ਨਲ ਵੋਟਰ ਰਜਿਸਟ੍ਰੇਸ਼ਨ ਐਕਟ (NVRA) ਵਸੀਲੇ ਅਤੇ ਟ੍ਰੇਨਿੰਗ ਮੁਹੱਈਆ ਕਰਦਾ ਹੈ। VRE ਕਾਉਂਟੀ ਦੀਆਂ ਏਜੰਸੀਆਂ ਵਿਖੇ ਕੋਆਰਡੀਨੇਟਰਾਂ ਅਤੇ ਸਟਾਫ਼ ਨੂੰ ਬੋਨਤੀ 'ਤੇ ਵਾਧੂ ਸਮੱਗਰੀਆਂ, ਜਾਣਕਾਰੀ ਅਤੇ ਟ੍ਰੇਨਿੰਗ ਮੁਹੱਈਆ ਕਰੇਗਾ।

VRE ਕੈਦੀਆਂ ਨਾਲ ਸਾਂਝਾ ਕਰਨ ਲਈ ਸੈਕਰਾਮੈਂਟੋ ਕਾਉਂਟੀ ਦੀ ਮੁੱਖ ਜ਼ੇਲ੍ਹ, ਰਿਓ ਕੋਜ਼ਿਉਮਨਸ ਕਰੈਕਸ਼ਨਲ ਸੈਂਟਰ (RCCC), ਅਤੇ ਸੈਕਰਾਮੈਂਟੋ ਕਾਉਂਟੀ ਦੇ ਯੂਥ ਡਿਟੈਨਸ਼ਨ ਸੈਂਟਰ ਵਿੱਚ ਵੇਟਿੰਗ ਸਬੰਧੀ ਹੱਕਾਂ ਅਤੇ ਚੋਣਾਂ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ। ਭੇਜੀਆਂ ਜਾਣ ਵਾਲੀਆਂ ਸਮੱਗਰੀਆਂ ਵਿੱਚ ਕਵਰ ਲੈਟਰ, ਪੋਸਟ ਕਰਨ ਲਈ ਚੋਣ ਵਿਸ਼ੇਸ਼ ਫਲਾਇਰ, VBM ਅਰਜ਼ੀਆਂ, ਰਜਿਸਟ੍ਰੇਸ਼ਨ ਫਾਰਮ, ਅਤੇ ਜ਼ਿਲ੍ਹਾ ਸੀਮਾਵਾਂ ਦਾ ਨਕਸ਼ਾ ਸ਼ਾਮਲ ਹੈ। ਹਰੇਕ ਫੈਸਿਲਿਟੀ ਵਿੱਚੋਂ ਅਧਿਕਾਰਤ ਨੁਮਾਇੰਦਾ ਪੂਰੇ ਕੀਤੇ ਰਜਿਸਟ੍ਰੇਸ਼ਨ ਫਾਰਮ ਅਤੇ VBM ਅਰਜ਼ੀਆਂ ਪ੍ਰਕਿਰਿਆ ਲਈ VRE ਵਿੱਚ ਲਿਆਵੇਗਾ। VBM ਅਰਜ਼ੀ ਕਿਸੇ ਵੀ ਉਸ ਵੇਟਰ ਲਈ VBM ਬੈਲਟਾਂ ਲੈਣ ਲਈ ਅਧਿਕਾਰਤ ਹੈ, ਜੋ ਆਪਣੀ ਖੁਦ ਦੀ ਬੈਲਟ ਲੈਣ ਵਿੱਚ ਅਸਮਰੱਥ ਹੈ, ਕੈਦੀਆਂ ਸਮੇਤ। ਜਦੋਂ ਬੈਲਟਾਂ ਜਾਰੀ ਕੀਤੀਆਂ ਜਾਂਦੀਆਂ ਹਨ, ਤਾਂ ਪ੍ਰਤੀਨਿਧੀ, ਕੈਦੀਆਂ ਲਈ VBM ਬੈਲਟਾਂ ਲਈ ਵਾਪਸ ਆਉਂਦਾ ਹੈ, ਜੋ ਵਿਅਕਤੀਗਤ ਰੂਪ ਨਾਲ ਜਾਂ ਡਾਕ ਰਾਹੀਂ ਵਾਪਸ ਕੀਤੀਆਂ ਜਾ ਸਕਦੀਆਂ ਹਨ।

ਡੇਟਾ ਇਕੱਤਰੀਕਰਨ ਅਤੇ ਸਮੀਖਿਆ

VCA ਦੇ ਅਧੀਨ ਕੀਤੀਆਂ ਹਰੇਕ ਚੋਣਾਂ ਤੋਂ ਬਾਅਦ, VRE ਵੇਟਰਾਂ ਤੋਂ ਪ੍ਰਾਪਤ ਟਿੱਪਣੀਆਂ ਦੀ ਸਮੀਖਿਆ ਕਰੇਗਾ ਅਤੇ ਕੈਲੀਫੋਰਨੀਆ ਇਲੈਕਸ਼ਨ ਕੋਡ 4005 ਦੇ ਅਨੁਪਾਲਣ ਵਿੱਚ ਇਕੱਤਰ ਡੇਟਾ ਬਾਰੇ LAAC, VAAC, VEOAC ਅਤੇ ਭਾਈਚਾਰਕ ਸਾਂਝੇਦਾਰਾਂ ਤੋਂ ਰਾਇ ਲਵੇਗਾ। VRE ਵਸਤ ਦਰ ਵਸਤ ਦੇ ਆਧਾਰ 'ਤੇ ਪਛਾਣੀਆਂ ਗਈਆਂ ਵੱਡੀਆਂ ਅਸਮਾਨਤਾਵਾਂ 'ਤੇ ਧਿਆਨ ਦੇਣ ਲਈ ਉਚਿਤ ਯਤਨ ਕਰੇਗਾ।

VRE ਨੇ 2018 ਨਵੰਬਰ ਜਨਰਲ ਇਲੈਕਸ਼ਨ ਦੇ ਬਾਅਦ ਜੇੜੇ ਪ੍ਰੀਸਿੰਕਟ ਵੱਲੋਂ ਵੇਟਰ ਭਾਗੀਦਾਰੀ ਦੀ ਸਮੀਖਿਆ ਕੀਤੀ ਸੀ। ਹਾਲਾਂਕਿ ਕਾਉਂਟੀ ਨੇ ਮਿਡਟਰਮ ਦੀਆਂ ਚੋਣਾਂ ਲਈ ਰਿਕਾਰਡ ਤੋੜ ਟਰਨਆਉਟ ਦੇਖਿਆ, ਫਿਰ ਵੀ ਕਾਉਂਟੀ ਵਿੱਚ ਇੱਕ ਅਜਿਹਾ ਖੇਤਰ ਸੀ, ਜਿੱਥੇ ਵੇਟਰ ਟਰਨਆਉਟ ਵਿੱਚ ਕਮੀ ਦੇਖੀ ਗਈ। ਇਸ ਖੇਤਰ ਨੂੰ ਨਵੰਬਰ 2018 ਜਨਰਲ ਇਲੈਕਸ਼ਨ ਨਕਸ਼ੇ ਵਿੱਚ ਨੀਲੇ ਪ੍ਰੀਸਿੰਕਟ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ ਅਤੇ ਇਸਦਾ ਬੇਘਰ ਅਤੇ ਅਸਥਾਈ ਵੇਟਰਾਂ ਦਾ ਵੱਡਾ ਇਕੱਤਰੀਕਰਨ ਹੈ।



ਵੋਟਰ ਭਾਗੀਦਾਰੀ ਵਿੱਚ ਇਸ ਪਛਾਣੇ ਗਏ ਅੰਤਰਾਲ 'ਤੇ ਧਿਆਨ ਦੇਣ ਲਈ, VRE ਇਹਨਾਂ ਦੇ ਪ੍ਰਤੀ ਵਚਨਬੱਧ ਹੈ:

- ਭਾਈਚਾਰੇ ਵਿੱਚ ਸੰਭਾਵੀ ਥਾਵਾਂ ਵਿੱਚ ਭਰਤੀ ਕਰਨਾ ਅਤੇ ਇਹਨਾਂ ਦਾ ਸਰਵੇਖਣ ਕਰਨਾ, ਜੋ ਪਹੁੰਚਯੋਗ ਵੋਟ ਕੇਂਦਰ ਦਾ ਆਯੋਜਨ ਕਰ ਸਕਣ
- 2020 ਦੀਆਂ ਚੋਣਾਂ ਲਈ ਵੋਟਰ ਜਾਣਕਾਰੀ, ਵੋਟਰ ਰਜਿਸਟ੍ਰੇਸ਼ਨ ਫਾਰਮ, ਅਤੇ ਫਲਾਇਰ/ਪੋਸਟਰ ਮੁਹੱਈਆ ਕਰਨ ਲਈ ਅਜਿਹੀਆਂ ਏਜੰਸੀਆਂ ਨਾਲ ਮੀਟਿੰਗ ਕਰਨਾ, ਜੋ ਭਾਈਚਾਰੇ ਨੂੰ ਸੇਵਾਵਾਂ ਮੁਹੱਈਆ ਕਰਦੀਆਂ ਹਨ, ਜਿਹਨਾਂ ਵਿੱਚ ਸ਼ਾਮਲ ਹਨ, ਵੂਮੈਨਸ ਐਮਪਾਵਰਮੈਂਟ, ਫ੍ਰਾਂਸਿਸ ਹਾਊਸ, ਮੈਰੀਹਾਊਸ, ਲੇਵਸ ਐਂਡ ਫਿਸ਼ੇਜ, ਅਤੇ ਸਾਲਵੇਸ਼ਨ ਆਰਮੀ
- ਲੇਵਸ ਐਂਡ ਫਿਸ਼ੇਜ ਵਿਖੇ ਹਰੇਕ ਚੋਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਮੁਹਿੰਮ ਚਲਾਉਣਾ

ਇਸਦੇ ਇਲਾਵਾ, VRE ਸੈਕਰਾਮੈਂਟੋ ਕਾਉਂਟੀ ਵਿੱਚ ਵੱਖਰੇ ਖੇਤਰਾਂ ਦੀ ਪਛਾਣ ਕੀਤੀ ਹੈ, ਜਿੱਥੇ ਵੋਟਰ ਭਾਗੀਦਾਰੀ ਟਰਨਆਉਟ ਕਾਉਂਟੀ ਲਈ ਔਸਤ ਤੋਂ ਘੱਟ ਸੀ। ਇਹਨਾਂ ਪ੍ਰੀਸਕਿੰਟਸ ਨੂੰ ਖਾਸ ਭਾਈਚਾਰਿਆਂ ਵਿੱਚ ਐਡਵਰਟਾਇਜ਼ਿੰਗ ਅਤੇ ਪਹੁੰਚ ਵਿੱਚ ਮਦਦ ਲਈ ਜ਼ਿਪ ਕੋਡ ਵਿੱਚ ਵਰਗੀਕ੍ਰਿਤ ਕੀਤਾ ਗਿਆ ਸੀ। ਹੇਠਾਂ ਦਿੱਤੀ ਜ਼ਿਪ ਕੋਡ ਦੀ ਸੂਚੀ VRE ਅਤੇ ਸਾਡੇ ਕਮਿਊਨੀਕੇਸ਼ਨ ਐਂਡ ਮੀਡੀਆ ਅਫਸਰ ਵੱਲੋਂ ਚੋਣਾਂ ਸਬੰਧੀ ਜਾਣਕਾਰੀ ਦਾ ਪ੍ਰਚਾਰ ਕਰਨ ਅਤੇ ਇਸਨੂੰ ਫੈਲਾਉਣ ਵਿੱਚ ਮਦਦ ਲਈ, ਖਾਸ ਖੇਤਰਾਂ ਦੇ ਨਾਲ-ਨਾਲ ਹੋਰ ਭਾਈਚਾਰਕ ਕੇਂਦਰਾਂ ਵਿੱਚ ਡਿਜੀਟਲ ਐਡਵਰਟਾਇਜ਼ਿੰਗ ਦੇ ਪੱਧਰ ਨੂੰ ਵਧਾਉਣ ਲਈ ਕੀਤੀ ਜਾਵੇਗੀ।

ਜ਼ਿਪ ਕੋਡ ਮੁਤਾਬਕ ਵੋਟਰ ਟਰਨਆਉਟ, ਨਵੰਬਰ 2018

ਜ਼ਿਪ ਕੋਡ	ਵੋਟਰ	ਪਾਈਆਂ ਗਈਆਂ ਅਨੁਮਾਨਿਤ ਵੋਟਾਂ	ਟਰਨਆਉਟ
95832	4,362	2,118	48.5%
95838	15,396	7,550	49.0%
95824	9,434	4,769	50.5%
95652	233	121	51.9%
95815	9,712	5,072	52.2%
95823	29,880	15,986	53.5%
95660	12,728	6,925	54.4%
95828	25,741	14,334	55.7%
95842	13,967	8,145	58.3%
95673	7,582	4,658	61.4%
95827	10,663	6,577	61.7%
95843	21,939	13,542	61.7%
95678	22	14	62.8%
95820	17,419	11,066	63.5%
95841	9,135	5,835	63.8%
95833	18,544	11,954	64.4%
95626	2,863	1,875	65.4%
95829	15,326	10,087	65.8%
95822	22,946	15,279	66.6%
95834	13,703	9,156	66.8%
95655	2,295	1,560	68.0%
95757	24,561	16,705	68.0%
95670	28,518	19,410	68.0%
95610	22,574	15,394	68.2%
95632	14,917	10,181	68.2%
95825	14,838	10,187	68.6%
95758	33,838	23,261	68.7%
95621	22,844	15,716	68.8%
95624	35,585	24,547	69.0%
95742	7,030	4,868	69.2%
95826	21,472	14,954	69.6%

95821	17,846	12,552	70.3%
95811	4,764	3,370	70.7%
95835	20,311	14,423	71.0%
95830	538	386	71.8%
95817	8,047	5,816	72.3%
95641	999	739	73.9%
95680	31	23	74.1%
95662	19,686	14,606	74.2%
94571	82	61	74.9%
95640	4	3	75.0%
95814	5,093	3,842	75.4%
95608	36,372	27,499	75.6%
95831	26,545	20,530	77.3%
95639	114	88	77.3%
95630	40,907	31,757	77.6%
95628	27,158	21,136	77.8%
95615	354	276	78.1%
95693	4,645	3,659	78.7%
95638	1,297	1,023	78.8%
95864	16,101	12,787	79.4%
95690	874	696	79.6%
95816	11,575	9,366	80.9%
95818	14,332	11,667	81.4%
95683	4,711	3,912	83.0%
95837	136	113	83.1%
95819	12,412	10,476	84.4%

V. ਬਜਟ

VCA ਨੂੰ ਵੋਟ ਕੇਂਦਰ ਮਾਡਲ ਵੇਟਿੰਗ ਪ੍ਰਕਿਰਿਆ ਬਾਰੇ ਵਿਆਪਕ ਵੋਟਰ ਸਿੱਖਿਆ ਅਤੇ ਆਉਟਰੀਚ ਦੀ ਲੋੜ ਹੈ। VRE ਦਾ ਟੀਚਾ ਵੋਟਰ ਰਜਿਸਟ੍ਰੇਸ਼ਨ, ਭਾਗੀਦਾਰੀ ਅਤੇ ਟਰਨਆਉਟ ਨੂੰ ਵਧਾਉਣਾ ਹੈ।

VRE ਪਹੁੰਚ ਸਮੱਗਰੀਆਂ, ਜਨਤਕ ਪੇਸ਼ਕਾਰੀਆਂ ਅਤੇ ਭਾਈਚਾਰਕ ਪਹੁੰਚ ਸਮਾਗਮ ਦੀ ਭਾਗੀਦਾਰੀ ਲਈ ਇਨ-ਹਾਉਸ ਸਹਿਯੋਗ ਮੁਹੱਈਆ ਕਰਦਾ ਹੈ। ਬਜਟ ਵਿੱਚ ਟੇਲੀਵਿਜ਼ਨ, ਰੇਡੀਓ, ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ

ਇਸ਼ਤਿਹਾਰਾਂ ਦੀ ਖਰੀਦ ਦੇ ਨਾਲ-ਨਾਲ, ਰਜਿਸਟਰਡ ਵੋਟਰਾਂ ਨੂੰ ਸਿੱਧੀ ਡਾਕ ਭੇਜਣ ਲਈ ਪ੍ਰਿੰਟਿੰਗ ਅਤੇ ਡਾਕ ਖਰਚ ਸ਼ਾਮਲ ਹੈ।

ਸਿੱਖਿਆ ਅਤੇ ਪਹੁੰਚ ਲਈ ਬਜਟ ਸਬੰਧੀ ਜਾਣਕਾਰੀ, ਅੰਤਿਕਾ D ਵਿੱਚ ਵੇਖੀ ਜਾ ਸਕਦੀ ਹੈ। ਜੇਕਰ ਵੋਟਰ ਸਿੱਖਿਆ ਅਤੇ ਪਹੁੰਚ ਸਬੰਧੀ ਯਤਨਾਂ ਲਈ ਵਾਧੂ ਪੈਸਾ ਮੁਹੱਈਆ ਕੀਤਾ ਜਾਂਦਾ ਹੈ, ਤਾਂ ਅੰਤਿਕਾ ਕਿਸੇ ਵੀ ਤਬਦੀਲੀਆਂ ਜਾਂ ਵਾਧਿਆਂ ਨੂੰ ਦਰਸਾਉਣ ਲਈ ਅੱਪਡੇਟ ਕੀਤੀ ਜਾਵੇਗੀ।

ਸੈਕਰਾਮੈਂਟੋ ਕਾਉਂਟੀ ਨੇ 78 ਵੋਟ ਕੇਂਦਰਾਂ ਲਈ ਲਗਭਗ \$3 ਮਿਲੀਅਨ ਦੇ ਉਪਕਰਨ ਖਰੀਦਣ ਦੇ ਨਾਲ ਸ਼ੁਰੂਆਤੀ ਲਾਗਤ ਵਿੱਚ ਬੱਚਤ ਕੀਤੀ, ਜਦਕਿ ਮਤਦਾਨ ਥਾਂ ਮਾਡਲ ਦੇ ਅਧੀਨ ਅਨੁਮਾਨਿਤ \$8 ਮਿਲੀਅਨ ਖਰਚ ਕੀਤੇ। ਉਪਕਰਨ ਤੋਂ ਇਲਾਵਾ, ਸੈਕਰਾਮੈਂਟੋ ਕਾਉਂਟੀ ਨੇ VCA ਦੇ ਅਧੀਨ ਕੋਈ ਵੀ ਲਾਗਤ ਬੱਚਤਾਂ ਨਹੀਂ ਵੇਖੀਆਂ, ਜਿਵੇਂ ਕਿ ਅਨੁਮਾਨ ਲਗਾਇਆ ਗਿਆ ਸੀ, ਕਿਉਂਕਿ ਉਪਕਰਨ ਵਿੱਚ ਕਿਸੇ ਵੀ ਬੱਚਤ ਨੂੰ ਪੇਲ ਵਰਕਰ ਭੱਤਿਆਂ, IT ਸਹਿਯੋਗ ਅਤੇ ਵੋਟ ਕੇਂਦਰਾਂ ਲਈ ਕਨੈਕਟੀਵਿਟੀ ਅਤੇ ਬੈਲਟ ਡ੍ਰੌਪ ਬੈਕਸਾਂ ਦੀ ਸੇਵਾ ਦੇਣ ਲਈ ਅਸਥਾਈ ਸਟਾਫ਼ ਦੀ ਬਜਾਏ ਅਸਥਾਈ ਕਰਮਚਾਰੀਆਂ ਲਈ ਪਹੁੰਚ, ਡਾਕ, ਵੋਟ ਕੇਂਦਰ ਸਹਿਯੋਗ ਅਤੇ ਓਵਰਟਾਈਮ ਦੇ ਖਰਚ ਵਿੱਚ ਪੂਰਾ ਕੀਤਾ ਗਿਆ ਹੈ। ਲੋੜੀਂਦੇ ਉਪਕਰਨ ਦੀ ਘੱਟੋ-ਘੱਟ ਮਾਤਰਾ ਦੇ ਨਾਲ ਕਨੈਕਟੀਵਿਟੀ ਵਾਲਾ ਸੁਰੱਖਿਅਤ ਥਾਂ ਸਥਾਪਤ ਕਰਨ ਲਈ ਸੈਕਰਾਮੈਂਟੋ ਕਾਉਂਟੀ ਨੂੰ ਪ੍ਰਤੀ ਵੋਟ ਕੇਂਦਰ ਲਗਭਗ \$40,000 ਦੀ ਲਾਗਤ ਆਈ।

ਭਾਗ 2: ਚੋਣ ਪ੍ਰਸ਼ਾਸਨ ਯੋਜਨਾ

I. ਸਾਰ

ਕੈਲੀਫੋਰਨੀਆ ਵੋਟਰਸ ਚੋਇਸ ਐਕਟ (VCA) ਦੀ ਸ਼ਰਤ ਹੈ ਕਿ ਕਾਉਂਟੀ ਜਨਤਾ ਲਈ ਚੋਣ ਪ੍ਰਸ਼ਾਸਨ ਯੋਜਨਾ (EAP) ਜਮ੍ਹਾਂ ਕਰੇ, ਜੋ ਇਹ ਦੱਸਦਾ ਹੈ ਕਿ ਸੈਕਰਾਮੈਂਟੋ ਕਾਉਂਟੀ ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ ਵਿਭਾਗ (VRE) ਕਿਸ ਤਰ੍ਹਾਂ VCA ਦੇ ਅਧੀਨ ਚੋਣਾਂ ਸੰਚਾਲਿਤ ਕਰੇਗਾ।

ਸੈਕਰਾਮੈਂਟੋ ਕਾਉਂਟੀ ਉਨ੍ਹਾਂ ਪੰਜ ਕਾਉਂਟੀ ਵਿੱਚੋਂ ਸਭ ਤੋਂ ਵੱਡੀ ਸੀ, ਜਿਹਨਾਂ ਨੇ 2018 ਦੀਆਂ ਰਾਜ ਭਰ ਦੀਆਂ ਚੋਣਾਂ ਲਈ ਵੋਟਰਸ ਚੋਇਸ ਐਕਟ ਗ੍ਰਹਿਣ ਕੀਤਾ ਸੀ। ਦੋਵੇਂ ਚੋਣਾਂ ਵਿੱਚ ਮਿਡਟਰਮ ਚੋਣਾਂ ਲਈ ਉੱਚ ਵੋਟਰ ਰਿਕਾਰਡ ਟਰਨਆਉਟ ਦੇਖਿਆ ਗਿਆ ਸੀ, ਜਿੱਥੇ ਸਾਰੇ ਵੋਟਰਾਂ ਨੇ 94% ਤੋਂ ਵੱਧ ਵਿਅਕਤੀਗਤ ਰੂਪ ਨਾਲ ਵੋਟਿੰਗ ਦੀ ਬਜਾਏ ਆਪਣੀ ਡਾਕ ਰਾਹੀਂ ਵੋਟ ਬੈਲਟ ਦੀ ਵਰਤੋਂ ਕੀਤੀ। ਪੂਰੀ ਕਾਉਂਟੀ ਵਿੱਚ ਚੋਣਾਂ ਵਾਲੇ ਦਿਨ ਵਿਅਕਤੀਗਤ ਰੂਪ ਨਾਲ ਵੋਟਿੰਗ ਤਦ ਵੀ ਕਾਫ਼ੀ ਮਸ਼ਹੂਰ ਸੀ, ਜਿੱਥੇ ਲਗਭਗ 30 ਵੋਟ ਕੇਂਦਰਾਂ ਵਿਖੇ ਚੋਣਾਂ ਵਾਲੇ ਦਿਨ ਲਾਈਨਾਂ ਅਤੇ ਦੇਰੀ ਵੇਖੀ ਗਈ। VRE ਵਾਪਸ ਭੇਜੀਆਂ ਜਾਣ ਵਾਲੀਆਂ ਡਾਕ ਰਾਹੀਂ ਵੋਟ ਬੈਲਟਾਂ ਦੀ ਵੱਡੀ ਸੰਖਿਆ ਦੀ ਪ੍ਰਕਿਰਿਆ ਅਤੇ ਵਿਅਕਤੀਗਤ ਵੋਟਿੰਗ ਅਨੁਭਵ ਲਈ ਲਗਾਤਾਰ ਸੁਧਾਰ ਕਰਨ 'ਤੇ ਕੰਮ ਕਰ ਰਿਹਾ ਹੈ।

ਇਹ ਯੋਜਨਾ ਉਹਨਾਂ ਸਮਾਗਮ ਦਾ ਵਰਣਨ ਕਰੇਗੀ, ਜੋ VCA ਦੇ ਅਧੀਨ ਚੋਣਾਂ ਸੰਚਾਲਿਤ ਕਰਨ ਲਈ ਹੁੰਦੇ ਹਨ।

ਸਵਾਲ ਜਾਂ ਚਿੰਤਾਵਾਂ:

ਟੈਲ-ਫ੍ਰੀ ਹੋਟਲਾਈਨ (800) 762-8019

ਕੈਲੀਫੋਰਨੀਆ ਰਿਲੇ ਸਰਵਿਸ 711

voterinfo@saccounty.net

II. ਚੋਣਾਂ ਤੋਂ ਪਹਿਲਾਂ ਦੀਆਂ ਗਤੀਵਿਧੀਆਂ

A. 2018 ਚੋਣਾਂ ਦੀ ਸਮੀਖਿਆ

ਭਵਿੱਖੀ ਚੋਣਾਂ ਲਈ ਵੋਟਿੰਗ ਅਨੁਭਵ ਵਿੱਚ ਸੇਧ ਕਰਨ ਵਿੱਚ VRE ਦੀ ਮਦਦ ਲਈ ਸੈਕਰਾਮੈਂਟੋ ਕਾਉਂਟੀ ਵਿੱਚ VCA ਦੇ 2018 ਦੇ ਲਾਗੂਕਰਣ ਦੌਰਾਨ ਡੇਟਾ ਇਕੱਤਰੀਕਰਨ ਦੀਆਂ ਵੱਖ-ਵੱਖ ਤਰੀਕੇ ਅਪਨਾਏ ਗਏ ਸਨ। ਇਹਨਾਂ ਤਰੀਕਿਆਂ ਦੀ ਵਰਤੋਂ 2020 ਚੋਣਾਂ ਦੀਆਂ ਮਿਆਦਾਂ ਦੌਰਾਨ ਵੀ ਕੀਤੀ ਜਾਵੇਗੀ।

1. ਇਲੈਕਟ੍ਰੋਨਿਕ ਕਾਲ ਲੈਗਸ

VRE ਨੇ ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕਰਦੇ ਹੋਏ ਸਾਰੀਆਂ ਵੋਟਰ ਕਾਲਾਂ ਅਤੇ ਘਟਨਾਵਾਂ ਨੂੰ ਟ੍ਰੈਕ ਕਰਨ ਲਈ ਟੈਨੇਕਸ ਇਲੈਕਸ਼ਨ ਰਿਸਪੌਂਸ ਸੌਫਟਵੇਅਰ ਦੀ ਵਰਤੋਂ ਕੀਤੀ ਸੀ। ਇਹਨਾਂ ਕਾਲ ਲੋਗਸ ਦੀ ਸਮੀਖਿਆ ਨੇ ਵੋਟਰਾਂ ਤੋਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ, ਵੋਟਿੰਗ ਅਨੁਭਵ ਵਿੱਚ ਅਸੰਤੁਸ਼ਟੀ, ਡਾਕ ਰਾਹੀਂ ਭੇਜੀਆਂ ਵੋਟਿੰਗ ਸਮੱਗਰੀਆਂ ਦੀ ਉਪਯੋਗਿਤਾ, ਅਤੇ ਇਸ ਨਵੇਂ ਮਾਡਲ ਦੇ ਅਧੀਨ ਉਪਕਰਨਾਂ ਨੇ ਕਿਹੋ ਜਿਹਾ ਕੰਮ ਕੀਤਾ, ਦੀ ਪਛਾਣ ਵਿੱਚ VRE ਦੀ ਮਦਦ ਕੀਤੀ। VRE ਨੂੰ ਪਤਾ ਲੱਗਾ ਕਿ ਅਧਿਕਾਰਤ ਬੈਲਟ ਪ੍ਰਿੰਟਰ ਜਿਹੇ ਕੁਝ ਉਪਕਰਨ ਵੋਟਰਾਂ ਦੀ ਓਨੀ ਸੰਖਿਆ ਨੂੰ ਸੇਵਾ ਦੇਣ ਲਈ ਨਾਕਾਫੀ ਸਨ, ਜੋ ਚੋਣਾਂ ਵਾਲੇ ਦਿਨ ਵੋਟ ਕੇਂਦਰ ਵਿੱਚ ਆਏ ਸਨ। VRE ਨੂੰ ਇਹ ਵੀ ਪਤਾ ਲੱਗਾ ਕਿ ਵੋਟਰਾਂ ਨੂੰ ਸੁਨੇਹੇ ਭੇਜਣ ਵਿੱਚ ਸੁਧਾਰ ਦੀ ਲੋੜ ਹੈ, ਖਾਸ ਕਰਕੇ “ਵੋਟ ਕੇਂਦਰ” ਅਤੇ “ਡ੍ਰੌਪ ਬੌਕਸ” ਵਿਖੇ ਉਪਲਬਧ ਸੇਵਾਵਾਂ ਦਾ ਬਿਓਰਾ ਦੇਣ ਦੇ ਮਾਮਲੇ ਵਿੱਚ। ਇਹ ਕਾਲ ਲੋਗਸ 2020 ਦੀਆਂ ਚੋਣਾਂ ਲਈ ਤਿਆਰ ਕਰਨ ਅਤੇ ਅਨੁਮਾਨਿਤ ਉੱਚ ਟਰਨਆਉਟ ਲਈ ਜ਼ਰੂਰੀ ਸਨ।

2. ਵੋਟਰ ਅਨੁਭਵ ਸਰਵੇਖਣ

ਵੋਟਰਾਂ ਵਾਸਤੇ ਵੋਟ ਕੇਂਦਰ ਵਿਖੇ ਉਹਨਾਂ ਦੇ ਅਨੁਭਵ ਬਾਰੇ VRE ਨੂੰ ਦੱਸਣ ਲਈ ਇੱਕ ਇਲੈਕਟ੍ਰੋਨਿਕ ਸਰਵੇਖਣ ਕੀਤਾ ਗਿਆ ਸੀ। ਇਹ ਸਰਵੇਖਣ ਖਾਸ ਤੌਰ ‘ਤੇ ਵਿਅਕਤੀਗਤ ਵੋਟਰਾਂ ਲਈ ਤਿਆਰ ਕੀਤਾ ਗਿਆ ਸੀ ਪਰੰਤੂ ਕੁਝ ਸਰਵੇਖਣ ਆਪਣੀ ਬੈਲਟ ਡ੍ਰੌਪ ਕਰਨ ਵਾਲੇ ਵੋਟਰਾਂ ਵੱਲੋਂ ਪੂਰੇ ਕੀਤੇ ਗਏ ਸਨ। ਸਰਵੇਖਣ ਵਿੱਚ ਵੋਟਰ ਦੇ ਅਨੁਭਵ ਦੇ ਸਬੰਧ ਵਿੱਚ 13 ਸਵਾਲ ਸਨ, ਜਿਹਨਾਂ ਵਿੱਚ ਸ਼ਾਮਲ ਹਨ, ਵੋਟ ਕੇਂਦਰ ਵਿਖੇ ਲੋੜੀਂਦੀ ਸਹਾਇਤਾ, ਵੋਟਰਾਂ ਨੂੰ VCA ਦੇ ਅਧੀਨ ਤਬਦੀਲੀਆਂ ਬਾਰੇ ਕਿਵੇਂ ਪਤਾ ਲੱਗਾ, ਉਡੀਕ ਸਮਾਂ, ਅਨੁਭਵ ਕੀਤੀਆਂ ਰੁਕਾਵਟਾਂ, ਅਤੇ ਵੋਟਰ ਕੇਂਦਰ ਅਤੇ ਵੋਟ ਕੇਂਦਰ ਸਟਾਫ਼ ਦੇ ਨਾਲ ਕੁੱਲ ਸੰਤੁਸ਼ਟੀ ਦਾ ਪੱਧਰ। ਇਸ ਸਰਵੇਖਣ ਦੀ ਵਰਤੋਂ ਭਵਿੱਖੀ ਚੋਣਾਂ ਲਈ ਵੱਧ ਥਾਂ ਵਾਲੇ ਵੋਟ ਕੇਂਦਰਾਂ ਦੀ ਉਪਲਬਧਤਾ, ਵੋਟ ਕੇਂਦਰ ਸਟਾਫ਼ ਦੀ ਟ੍ਰੇਨਿੰਗ ਵਿੱਚ ਸੋਧ ਕਰਨ ਅਤੇ ਪਾਰਕਿੰਗ ਚਿੰਤਾਵਾਂ ਸਮੇਤ, ਹਰੇਕ ਵੋਟ ਕੇਂਦਰ ਥਾਂ ਨਾਲ ਸਬੰਧਿਤ ਖਾਸ ਸਮੱਸਿਆਵਾਂ ਨੂੰ ਜਾਣਨ ਲਈ ਪ੍ਰੀਸਿੰਕਟ ਓਪਰੇਸ਼ਨਸ ਟੀਮ ਵੱਲੋਂ ਕੀਤੀ ਗਈ ਸੀ। ਇਸਨੇ 2020 ਦੀਆਂ ਚੋਣਾਂ ਦੇ ਸੁਨੇਹਿਆਂ ਦੀ ਤਿਆਰੀ ਵਿੱਚ ਵੀ ਆਉਟਰੀਚ ਟੀਮ ਦੀ ਸਹਾਇਤਾ ਕੀਤੀ, ਜਿਸ ਵਿੱਚ ਹੁਣ “ਜਲਦੀ ਵੋਟ ਪਾਓ ਅਤੇ ਲਾਈਨਾਂ ਵਿੱਚ ਖੜੇ ਹੋਣ ਤੋਂ ਬਚੋ” ਸ਼ਾਮਲ ਹੋਵੇਗਾ। ਕੁੱਲ ਮਿਲਾ ਕੇ, 2018 ਦੇ ਨਵੰਬਰ ਵਿੱਚ 517 ਲੋਕਾਂ ਨੇ ਸਰਵੇਖਣ ਪੂਰੇ ਕੀਤੇ, 80% ਆਪਣੇ ਵੋਟਿੰਗ ਅਨੁਭਵ ਵਿੱਚ ਸੰਤੁਸ਼ਟ ਜਾਂ ਕਾਫੀ ਸੰਤੁਸ਼ਟ ਸਨ।

3. ਇੰਸਪੈਕਟਰ ਡੀਬੀਫ

VRE ਨੇ ਟ੍ਰੇਨਿੰਗ ਵਿੱਚ ਸੋਧ ਕਰਨ ਅਤੇ ਵੋਟਰ ਦੀਆਂ ਚਿੰਤਾਵਾਂ ‘ਤੇ ਧਿਆਨ ਦੇਣ ਲਈ ਦੋਵੇਂ ਚੋਣਾਂ ਤੋਂ ਬਾਅਦ ਕਈ ਇੰਸਪੈਕਟਰ (ਵੋਟ ਕੇਂਦਰ ਸੁਪਰਵਾਈਜਰ) ਡੀਬੀਫਿੰਗ ਸੈਸ਼ਨ ਵੀ ਰੱਖੇ ਸਨ। ਇਹ ਡੀਬੀਫਿੰਗ ਸੈਸ਼ਨ ਪੂਰੀ ਕਾਉਂਟੀ ਵਿੱਚ ਸੈਕਰਾਮੈਂਟੋ ਪਬਲਿਕ ਲਾਇਬ੍ਰੇਰੀ ਦੀਆਂ ਕਈ ਥਾਵਾਂ ਵਿਖੇ ਰੱਖੇ ਗਏ ਸਨ।

B. ਸਲਾਹਕਾਰ ਸੰਸਥਾਵਾਂ

ਵੇਟਿੰਗ ਪਹੁੰਚਯੋਗਤਾ ਸਲਾਹਕਾਰ ਕਮੇਟੀ (VAAC) ਅਤੇ ਭਾਸ਼ਾ ਪਹੁੰਚਯੋਗਤਾ ਸਲਾਹਕਾਰ ਕਮੇਟੀ (LAAC) ਦੀਆਂ ਨਿਯਮਿਤ ਮੀਟਿੰਗਾਂ ਰੱਖਣ ਤੋਂ ਇਲਾਵਾ, VRE ਨੇ ਵੇਟਰ ਸਿੱਖਿਆ ਅਤੇ ਪਹੁੰਚ ਸਲਾਹਕਾਰ ਕਮੇਟੀ (VEOAC) ਸਥਾਪਤ ਕੀਤੀ, ਜੋ ਚੋਣਾਂ ਸਬੰਧੀ ਸਧਾਰਨ ਵਿਸ਼ਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮਹੀਨੇ ਵਿੱਚ ਇੱਕ ਵਾਰ ਮੀਟਿੰਗ ਕਰਦੀ ਹੈ, ਜਿਵੇਂ ਅਧਿਕਾਰਤ ਚੋਣ ਸਮੱਗਰੀਆਂ, ਸਿੱਖਿਆ ਅਤੇ ਪਹੁੰਚ ਰਾਇ, ਸਾਈਬਰ-ਸਿਕਿਓਰਿਟੀ ਸਬੰਧੀ ਚਿੰਤਾਵਾਂ, ਅਤੇ ਆਮ ਜਨਤਾ ਦੇ ਸਵਾਲ ਜਾਂ ਚਿੰਤਾਵਾਂ। ਇਸ ਕਮੇਟੀ ਨੇ ਗੁਲਾਬੀ ਡਾਕ ਰਾਹੀਂ ਵੋਟ ਵਾਪਸੀ ਲਿਫਾਫ਼ੇ ਅਤੇ ਵੇਟਰ ਪੱਤਰ-ਵਿਹਾਰ ਵਿੱਚ ਸੋਧ ਕਰਨ ਵਿੱਚ ਮਦਦ ਕੀਤੀ, ਵੈਬਸਾਈਟ ਸੋਧਾਂ ਬਾਰੇ ਸੁਝਾਅ ਦਿੱਤੇ ਅਤੇ ਪਹੁੰਚ ਸਮੱਗਰੀਆਂ ਲਈ ਵਡਮੁੱਲਾ ਫੀਡਬੈਕ ਮੁਹੱਈਆ ਕੀਤਾ, “ਹਾਓ ਟੂ ਰਨ ਫੋਰ ਐਫਿਸ” ਨਾਮਕ ਨਵੇਂ ਬ੍ਰੇਸ਼ਰ ਦੀ ਰਚਨਾ ਸਮੇਤ। ਇਹ ਸਲਾਹਕਾਰ ਸੰਸਥਾ 2020 ਦੀ ਚੋਣਾਂ ਦੀ ਮਿਆਦ ਦੌਰਾਨ ਨਿਯਮਿਤ ਰੂਪ ਨਾਲ ਮੀਟਿੰਗ ਕਰਦੀ ਰਹੇਗੀ ਅਤੇ ਇਸ ਵਿੱਚ ਜਨਤਾ, ਵਕੀਲਾਂ, ਸ਼ਹਿਰਾਂ, ਜ਼ਿਲ੍ਹਿਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਸਦੱਸ ਸ਼ਾਮਲ ਹਨ।

C. ਵੋਟ ਕੇਂਦਰ ਅਤੇ ਬੈਲਟ ਡ੍ਰਾਪ ਬੈਕਸ ਪ੍ਰੋਜੈਕਸ਼ਨ

ਇਲੈਕਸ਼ਨ ਕੋਡ 4005 (ਵੋਟਰਸ ਚੋਇਸ ਐਕਟ) ਦੀ ਸ਼ਰਤ ਹੈ ਕਿ ਵੋਟ ਕੇਂਦਰਾਂ ਅਤੇ ਬੈਲਟ ਡ੍ਰਾਪ ਬੈਕਸਾਂ ਦੀ ਸੰਖਿਆ, ਚੋਣਾਂ ਤੋਂ ਪਹਿਲਾਂ ਕਾਉਂਟੀ 88 ਲਈ ਕੁੱਲ ਵੋਟਰ ਰਜਿਸਟ੍ਰੇਸ਼ਨ ਦੇ ਆਧਾਰ ‘ਤੇ ਹੋਵੇ। ਵੋਟ ਕੇਂਦਰਾਂ ਅਤੇ ਬੈਲਟ ਡ੍ਰਾਪ ਬੈਕਸਾਂ ਦੀ ਢੁੱਕਵੀਂ ਚੋਣ ਨੂੰ ਯਕੀਨੀ ਬਣਾਉਣ ਲਈ, ਸੰਭਾਵੀ ਥਾਵਾਂ ਦੇ ਸਰਵੇਖਣ ਜਨਵਰੀ 2019 ਵਿੱਚ ਸ਼ੁਰੂ ਹੋਏ ਸਨ ਅਤੇ 2020 ਲਈ ਵੋਟ ਕੇਂਦਰ ਥਾਵਾਂ ਲਈ ਫੈਸਿਲਿਟੀ ਦੀਆਂ ਪੁਸ਼ਟੀਆਂ 2019 ਦੀ ਬਸੰਤ ਰੁੱਤ ਵਿੱਚ ਸ਼ੁਰੂ ਹੋਈਆਂ ਸਨ। ਲਾਇਬ੍ਰੇਰੀਆਂ ਅਤੇ ਭਾਈਚਾਰਕ ਕੇਂਦਰਾਂ ਸਮੇਤ, ਜ਼ਿਆਦਾਤਰ ਥਾਵਾਂ ਪਹਿਲਾਂ ਹੀ ਸਾਲ ਭਰ ਲਈ ਬੁੱਕ ਹਨ।

ਇਸਦਾ ਅਨੁਮਾਨ ਲੈਣ ਲਈ ਕਿ VRE ਨੂੰ ਕਿੰਨੀ ਥਾਵਾਂ ਅਤੇ ਸੇਵਾ ਮੁਹੱਈਆ ਕਰਨ ਦੀ ਲੋੜ ਹੈ, ਪਿਛਲੇ ਚੋਣ ਰਜਿਸਟ੍ਰੇਸ਼ਨ ਵਾਧਿਆਂ ਅਤੇ ਟਰਨਆਉਟ ਦੇ ਆਧਾਰ ‘ਤੇ ਰਜਿਸਟ੍ਰੇਸ਼ਨ ਪ੍ਰਬੰਧਕ ਅਤੇ GIS ਵਿਸ਼ਲੇਸ਼ਕ ਵੱਲੋਂ ਪ੍ਰੋਜੈਕਸ਼ਨ ਕੀਤਾ ਗਿਆ ਸੀ। ਮੋਟਰ ਵੋਟਰ ਦੁਆਰਾ ਆਟੋਮੈਟਿਕ ਰਜਿਸਟ੍ਰੇਸ਼ਨ ਦੇ ਨਾਲ, ਇਹ ਸੰਖਿਆ ਵਧ ਸਕਦੀ ਹੈ। ਮਾਰਚ ਅਤੇ ਨਵੰਬਰ 2020 ਦੇਵਾਂ ਲਈ ਇਹਨਾਂ ਪ੍ਰੋਜੈਕਸ਼ਨਾਂ ਦੇ ਆਧਾਰ ‘ਤੇ, VRE ਹੇਠਾਂ ਦਿੱਤਿਆਂ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਿਹਾ ਹੈ:

- 84 ਵੋਟ ਕੇਂਦਰ (ਹਰੇਕ 10,000 ਰਜਿਸਟਰਡ ਵੋਟਰਾਂ ਚੋਂ 1)
- 56 ਬੈਲਟ ਡ੍ਰਾਪ ਬੈਕਸ ਥਾਵਾਂ (ਹਰੇਕ 15,000 ਰਜਿਸਟਰਡ ਵੋਟਰਾਂ ਚੋਂ 1)

3 ਸਤੰਬਰ, 2019 ਤੱਕ, ਸੈਕਰਮੈਂਟੋ ਕਾਉਂਟੀ ਦੇ 787,393 ਵੋਟਰ ਹਨ।

ਇਲੈਕਸ਼ਨ ਕੋਡ 4005 ਦੀ ਇਹ ਵੀ ਸ਼ਰਤ ਹੈ ਕਿ ਕਾਉਂਟੀਜ ਭਾਈਚਾਰੇ ਲਈ ਵੋਟ ਕੇਂਦਰ ਲੱਭਦੇ ਸਮੇਂ ਨਿਸ਼ਚਿਤ

ਮਾਪਦੰਡ 'ਤੇ ਵਿਚਾਰ ਕਰਨ। 2018 ਤੋਂ ਪਹਿਲਾਂ, VRE ਨੇ VCA ਦੇ ਮਾਪਦੰਡ 'ਤੇ ਵਿਸ਼ਲੇਸ਼ਣ ਕੀਤਾ ਅਤੇ [VCA ਸਟੇਰੀ ਨਕਸ਼ਾ](#) ਤਿਆਰ ਕੀਤਾ। VRE ਇਸੇ ਡੇਟੇ ਦੀ ਵਰਤੋਂ 2020 ਵੋਟ ਕੇਂਦਰ ਅਤੇ ਬੈਲਟ ਡ੍ਰੋਪ ਬੈਕਸ ਥਾਵਾਂ ਲਈ ਕਰੇਗਾ।

ਵੋਟ ਕੇਂਦਰ ਦੀਆਂ ਘੱਟੋ-ਘੱਟ ਲੋੜਾਂ ਦੀ ਸੂਚੀ ਅਤੇ ਮੁਲਾਂਕਣ ਜਾਣਕਾਰੀ ਅੰਤਿਕਾ G ਵਿੱਚ ਮੌਜੂਦ ਹੈ। ਬੈਲਟ ਡ੍ਰੋਪ ਬੈਕਸ ਦੀਆਂ ਘੱਟੋ-ਘੱਟ ਲੋੜਾਂ ਦੀ ਸੂਚੀ ਅਤੇ ਮੁਲਾਂਕਣ ਜਾਣਕਾਰੀ ਅੰਤਿਕਾ H ਵਿੱਚ ਮੌਜੂਦ ਹੈ।

D. ਉਪਕਰਨ ਅਤੇ ਸੁਰੱਖਿਆ

ਇਹ ਯਕੀਨੀ ਬਣਾਉਣ ਲਈ ਕਿ ਸਾਰੀਆਂ ਥਾਵਾਂ 'ਤੇ ਸਾਰੇ ਵੇਟਿੰਗ ਉਪਕਰਨ ਹਨ, VRE ਨੇ ਇਹ ਦੇਖਣ ਲਈ ਸਭ ਤੋਂ ਵੱਧ ਮਸ਼ਹੂਰ ਵੋਟ ਕੇਂਦਰਾਂ ਦਾ ਮੁਲਾਂਕਣ ਕੀਤਾ ਹੈ ਕਿ ਕੀ ਉੱਚ ਮਾਤਰਾ ਲਈ ਪ੍ਰਬੰਧ ਕਰਨ ਲਈ ਵਾਧੂ ਉਪਕਰਨਾਂ ਦੀ ਲੋੜ ਹੈ। ਇਸਤੋਂ ਇਲਾਵਾ, ਉਪਕਰਨ ਉਨ੍ਹਾਂ ਵੋਟਰਾਂ ਦੀ ਉੱਚ ਪ੍ਰਤੀਸ਼ਤਤਾ ਵਾਸਤੇ ਪ੍ਰਬੰਧ ਕਰਨ ਵਾਸਤੇ ਖਰੀਦਿਆ ਗਿਆ ਸੀ, ਜਿਨ੍ਹਾਂ ਨੇ ਡਾਕ ਰਾਹੀਂ ਵੋਟ ਬੈਲਟ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਸ਼ਾਮਲ ਹੈ ਨਵਾਂ ਅਤੇ ਉੱਚ-ਗਤੀ ਵਾਲਾ ਡਾਕ ਰਾਹੀਂ ਵੋਟ ਛਾਂਟਣ ਦਾ ਯੰਤਰ ਅਤੇ ਬੈਲਟ ਨਿਸ਼ਕਰਸ਼ਕ, ਜੋ ਯਕੀਨੀ ਬਣਾਉਂਦੇ ਹਨ ਕਿ ਸਾਰੇ ਵੋਟਰ ਨਿੱਜੀ ਬੈਲਟ ਦੇ ਆਪਣੇ ਹੱਕ ਨੂੰ ਕਾਇਮ ਰੱਖਦੇ ਹਨ।

ਇਹ ਯਕੀਨੀ ਬਣਾਉਣ ਤੋਂ ਇਲਾਵਾ ਕਿ ਕਾਉਂਟੀ ਦੀ ਮੌਜੂਦਾ ਸਥਿਤੀ ਦੇ ਆਧਾਰ 'ਤੇ ਸਾਰੇ ਉਪਕਰਨ ਹਨ, ਇਹ ਯਕੀਨੀ ਬਣਾਉਣ ਦੀ ਵੀ ਲੋੜ ਹੈ ਕਿ ਸਾਰੇ ਉਪਕਰਨ ਸੁਰੱਖਿਅਤ ਹਨ। VRE ਕਈ ਸਾਈਬਰ-ਸਿਕਿਓਰਿਟੀ ਵਰਕਸ਼ਾਪਾਂ ਅਤੇ ਵੈਬੀਨਾਰਾਂ ਵਿੱਚ ਸ਼ਾਮਲ ਹੋਇਆ। VRE ਨੇ ਕਾਉਂਟੀ ਡਿਪਾਰਟਮੈਂਟ ਐਂਡ ਟੈਕਨੋਲੋਜੀ (DTECH) ਦੇ ਨਾਲ, ਸਾਰੇ ਸੌਫਟਵੇਅਰ ਅਤੇ ਉਪਕਰਨ ਵਿੱਚ ਲਗਾਤਾਰ ਅੱਪਡੇਟ ਕਰਦਾ ਹੈ, ਜਿਵੇਂ ਰਾਜ ਦੇ ਕਨੂੰਨ ਵੱਲੋਂ ਇਜਾਜ਼ਤ ਦਿੱਤੀ ਗਈ ਹੈ। ਇਸਤੋਂ ਇਲਾਵਾ, ਬੈਲਟ ਦੀ ਪ੍ਰਕਿਰਿਆ ਵਾਲੇ ਖੇਤਰਾਂ ਵਿੱਚ ਹੋਰ ਸੁਰੱਖਿਆ ਕੈਮਰੇ ਇੰਸਟਾਲ ਕੀਤੇ ਗਏ ਹਨ। ਉਪਕਰਨ ਵਰਤੋਂ ਪ੍ਰਕਿਰਿਆਵਾਂ ਦੇ ਮੁਤਾਬਕ ਵੇਟਿੰਗ ਉਪਕਰਨ 'ਤੇ ਨਿਵਾਰਣ ਦੇਖਭਾਲ ਵੀ ਪਰਫੋਰਮ ਕੀਤੀ ਗਈ ਹੈ।

ਮਾਰਚ 2020 ਵਿੱਚ, VRE ਕੋਲ ਸਾਡੀਆਂ ਚੋਣ ਪ੍ਰਕਿਰਿਆਵਾਂ ਅਤੇ ਸੁਰੱਖਿਆ ਉਪਾਵਾਂ ਦਾ ਮੁਲਾਂਕਣ ਕਰਨ ਦੇ ਨਾਲ-ਨਾਲ, ਇਹ ਯਕੀਨੀ ਬਣਾਉਣ ਲਈ ਸਾਈਟ-'ਤੇ ਸੁਰੱਖਿਆ ਮਾਹਰ ਹੋਣਗੇ ਕਿ ਸਟਾਫ਼ ਨੂੰ ਅੱਪਡੇਟ ਕੀਤੇ ਸੁਰੱਖਿਆ ਪ੍ਰੋਟੋਕੋਲਾਂ 'ਤੇ ਸਿੱਖਿਅਤ ਕੀਤਾ ਗਿਆ ਹੈ।

ਵੇਟਿੰਗ ਉਪਕਰਨ ਅਤੇ ਡ੍ਰੋਪ ਬੈਕਸਾਂ ਦੀ ਡਿਲੀਵਰੀ ਲਈ ਪੈਕੇਜਿੰਗ ਅਤੇ ਪਲਾਨ ਵੀ 2020 ਤੋਂ ਪਹਿਲਾਂ ਨਿਰਧਾਰਤ ਕੀਤੇ ਜਾ ਰਹੇ ਹਨ। VRE ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ, ਬੈਲਟ ਡ੍ਰੋਪ ਬੈਕਸਾਂ ਨੂੰ ਖੋਲ੍ਹਣ ਤੋਂ ਪਹਿਲਾਂ ਵਾਲੇ ਹਫ਼ਤੇ ਵਿੱਚ 56 ਬੈਲਟ ਬੈਕਸ ਡਿਲਿਵਰ ਕਰੇਗਾ। VRE ਵੋਟ ਕੇਂਦਰ ਉਪਕਰਨ ਡਿਲੀਵਰ ਕਰਨ ਲਈ ਕਾਉਂਟੀ ਦੇ ਕਾਂਟਰੈਕਟ ਵਾਲੇ ਵਿਕਰੇਤਾ ਦੇ ਨਾਲ ਕੰਮ ਕਰੇਗਾ।

- 20 ਫਰਵਰੀ ਤੋਂ ਸ਼ੁਰੂ ਕਰਦੇ ਹੋਏ 11 ਦਿਨ ਵਾਲੇ ਵੋਟ ਕੇਂਦਰ ਡਿਲੀਵਰ ਕੀਤੇ ਗਏ
- 27 ਫਰਵਰੀ ਤੋਂ ਸ਼ੁਰੂ ਕਰਦੇ ਹੋਏ 4 ਦਿਨ ਵਾਲੇ ਵੋਟ ਕੇਂਦਰ ਡਿਲੀਵਰ ਕੀਤੇ ਗਏ

ਇਸ ਵਾਸਤੇ ਲਿਫਟ ਗੇਟ ਵਾਲੇ 11 ਸੈਮੀ-ਟਰੱਕਾਂ, 14 ਰੂਟਾਂ ਦੀ ਵਰਤੋਂ ਅਤੇ 40 ਅਸਥਾਈ ਸਟਾਫ਼ ਦੀ ਲੋੜ ਹੋਵੇਗੀ, ਜਿਹਨਾਂ ਲਈ ਇਸ ਬਾਰੇ ਚਾਰ ਘੰਟੇ ਦੀ ਟ੍ਰੇਨਿੰਗ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਕਿ ਉਪਕਰਨ ਨੂੰ ਸੈੱਟ-ਅਪ ਕਿਵੇਂ ਕਰਨਾ ਹੈ।

E. ਪਹੁੰਚ ਅਤੇ ਸਿੱਖਿਆ

VRE, VCA ਦੇ ਅਧੀਨ ਵੇਟਿੰਗ ਵਿਕਲਪਾਂ ਦੇ ਸਬੰਧ ਵਿੱਚ ਵੱਖਰੇ ਭਾਈਚਾਰਿਆਂ ਤੱਕ ਸਿੱਖਿਆ ਅਤੇ ਪਹੁੰਚ ਜਾਰੀ ਰੱਖੇਗਾ। ਇਹ ਯੋਜਨਾ ਇਸ ਦਸਤਾਵੇਜ਼ ਦੇ ਪੰਨਾ 4 'ਤੇ ਦੇਖੀ ਜਾ ਸਕਦੀ ਹੈ।

III. ਚੋਣਾਂ ਸਬੰਧੀ ਗਤੀਵਿਧੀਆਂ ਅਤੇ ਸਹਿਯੋਗ

A. ਤਰਕ ਅਤੇ ਸ਼ੁੱਧਤਾ ਪਰੀਖਣ

ਰਾਜ ਸਕੱਤਰ ਤੋਂ ਉਮੀਦਵਾਰਾਂ ਦੀ ਪ੍ਰਮਾਣਿਤ ਸੂਚੀ ਪ੍ਰਾਪਤ ਹੋਣ ਦੇ ਬਾਅਦ, 2020 ਦੀ ਜਨਵਰੀ ਵਿੱਚ 2020 ਦੀਆਂ ਚੋਣਾਂ ਲਈ ਸਾਰੇ ਉਪਕਰਨਾਂ ਨੂੰ ਕੰਫਿਗਰ ਕਰਨਾ ਸ਼ੁਰੂ ਕੀਤਾ ਜਾਵੇਗਾ। ਤਰਕ ਅਤੇ ਸ਼ੁੱਧਤਾ ਪਰੀਖਣ ਸਾਰੇ ਵੇਟਿੰਗ ਉਪਕਰਨਾਂ ਲਈ ਰਾਜ ਦੇ ਕਾਨੂੰਨ ਦੇ ਮੁਤਾਬਕ ਕੀਤਾ ਜਾਵੇਗਾ, ਜਿਸ ਵਿੱਚ ਸ਼ਾਮਲ ਹਨ ਬੈਲਟ ਪਿੰਟਰ, ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸਾਂ ਅਤੇ ਟੈਬੁਲੇਟਰ। ਤਰਕ ਅਤੇ ਸ਼ੁੱਧਤਾ ਪਰੀਖਣ ਸ਼ੁਰੂ ਕਰਨ ਤੋਂ ਪਹਿਲਾਂ ਮੀਡੀਆ ਰਿਲੀਜ਼ ਭੇਜੀ ਜਾਵੇਗੀ। ਇਹ ਪ੍ਰਕਿਰਿਆ ਜਨਤਾ ਲਈ ਖੁੱਲ੍ਹੀ ਹੈ।

B. ਚੋਣਾਂ ਸਬੰਧੀ ਸਮੱਗਰੀਆਂ ਅਤੇ ਵਸੀਲੇ

1. ਕਾਉਂਟੀ ਵੋਟਰ ਜਾਣਕਾਰੀ ਗਾਈਡ

VRE ਦੀ ਤਿੰਨ ਭਾਸ਼ਾਵਾਂ (ਅੰਗਰੇਜ਼ੀ, ਸਪੇਨਿਸ਼ ਅਤੇ ਚੀਨੀ) ਕਾਉਂਟੀ ਵੋਟਰ ਜਾਣਕਾਰੀ ਗਾਈਡ (CVIG) ਵਿੱਚ ਹਰੇਕ ਚੋਣ ਲਈ ਉਸ ਵੋਟਰ ਦੇ ਖਾਸ ਬੈਲਟ ਪ੍ਰਕਾਰ ਲਈ ਨਮੂਨਾ ਬੈਲਟ ਚਿੱਤਰ ਹੋਣਗੇ। ਇਸ ਗਾਈਡ ਵਿੱਚ ਡਾਕ ਰਾਹੀਂ ਵੋਟ ਪ੍ਰਕਿਰਿਆ ਅਤੇ VBM ਬੈਲਟ ਦੀ ਬਦਲੀ ਅਤੇ VBM ਬੈਲਟ ਦੀ ਵਾਪਸੀ ਦੀ ਬੇਨਤੀ ਕਰਨ ਲਈ ਵਿਕਲਪਾਂ ਬਾਰੇ ਬਿਓਰੇ ਵਾਲੀ ਜਾਣਕਾਰੀ ਵੀ ਹੋਵੇਗੀ, ਵੋਟ ਕੇਂਦਰ ਅਤੇ ਬੈਲਟ ਡ੍ਰਾਪ ਬੱਕਸ ਥਾਵਾਂ ਦੀ ਪੂਰੀ ਸੂਚੀ ਸਮੇਤ। ਗਾਈਡ ਵੱਡੇ-ਪਿੰਟ ਅਤੇ ਔਨਲਾਈਨ ਫੋਰਮੈਟਾਂ, ਦੋਵਾਂ ਵਿੱਚ ਉਪਲਬਧ ਹੈ। ਗਾਈਡ ਵਿੱਚ ਪਿਛਲੀ ਜਿਲਦ ਉੱਤੇ ਭੁਗਤਾਨ ਵਾਲੀ ਡਾਕ ਟਿਕਟ ਅਰਜ਼ੀ ਵੀ ਹੋਵੇਗੀ, ਜਿਸਨੂੰ ਵੋਟਰ ਆਪਣੀ ਸੰਪਰਕ ਜਾਣਕਾਰੀ ਅੱਪਡੇਟ ਕਰਨ, ਆਪਣੀ ਭਾਸ਼ਾ ਤਰਜੀਹ ਅੱਪਡੇਟ ਕਰਨ ਅਤੇ ਪਹੁੰਚਯੋਗ ਡਾਕ ਰਾਹੀਂ ਵੋਟ ਸਿਸਟਮ ਦੇ ਲਿੰਕ ਦੀ ਬੇਨਤੀ ਕਰਨ ਲਈ ਡਾਕ ਰਾਹੀਂ ਭੇਜ ਸਕਦਾ ਹੈ।

ਵਿਧੇਅਕਾਂ ਦੇ ਐਡੀਓ ਸੰਸਕਰਨਾਂ ਦੇ ਨਾਲ, ਪਹੁੰਚਯੋਗ ਕਾਉਂਟੀ ਵੋਟਰ ਜਾਣਕਾਰੀ ਗਾਈਡ, ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕਰਦੇ ਹੋਏ VRE ਦੀ ਵੈਬਸਾਈਟ 'ਤੇ ਉਪਲਬਧ ਹੈ। ਜਿਸ ਰਾਜ ਵੋਟਰ ਜਾਣਕਾਰੀ

ਗਾਈਡ ਵਿੱਚ ਪੂਰੇ ਰਾਜ ਦੇ ਉਮੀਦਵਾਰਾਂ ਅਤੇ ਪ੍ਰਸਤਾਵਾਂ ਬਾਰੇ ਜਾਣਕਾਰੀ ਹੋਵੇ, ਉਸ ਤੱਕ ਪਹੁੰਚ ਲਈ ਇੱਥੇ ਜਾਓ: <https://www.sos.ca.gov/elections/>

2. ਡਾਕ ਰਾਹੀਂ ਵੋਟ ਬੈਲਟ ਪੈਕੇਟ

ਸੈਕਰਾਮੈਂਟੋ ਕਾਉਂਟੀ ਵਿੱਚ ਹਰੇਕ ਰਜਿਸਟਰਡ ਵੋਟਰ ਡਾਕ ਦੁਆਰਾ ਡਾਕ ਰਾਹੀਂ ਵੋਟ ਪੈਕੇਟ ਪ੍ਰਾਪਤ ਕਰੇਗਾ। ਇਸ ਪੈਕੇਟ ਵਿੱਚ ਵੋਟਰ ਦੀ ਅਧਿਕਾਰਤ ਬੈਲਟ, ਗੁਲਾਬੀ ਬੈਲਟ ਵਾਪਸੀ ਲਿਫਾਫ਼ਾ, ਸਾਰੀਆਂ ਬੈਲਟ ਡ੍ਰੋਪ ਬੈਕਸ ਥਾਵਾਂ ਦੀ ਸੂਚੀ, ਅਤੇ “ਮੈਂ ਵੋਟ ਪਾ ਦਿੱਤਾ” ਸਟੀਕਰ ਹੋਵੇਗਾ। ਅਧਿਕਾਰਤ ਬੈਲਟਾਂ ਜਿਹੀਆਂ ਚੋਣਾਂ ਸਬੰਧੀ ਸਮੱਗਰੀਆਂ ਨੂੰ ਯੂ.ਐਸ. ਪੋਸਟਲ ਸਰਵਿਸ (ਇਲੈਕਸ਼ਨ ਕੋਡ 3008(b)) ਦੁਆਰਾ ਅੱਗੇ ਨਹੀਂ ਭੇਜਿਆ ਜਾਂਦਾ। ਉਹਨਾਂ ਨੂੰ ਪ੍ਰਕਿਰਿਆ ਲਈ VRE ਨੂੰ ਵਾਪਸ ਭੇਜਿਆ ਜਾਂਦਾ ਹੈ।

3. ਵੋਟਰ ਪੋਸਟਕਾਰਡ

ਸਾਰੇ ਰਜਿਸਟਰਡ ਵੋਟਰ, ਵੋਟਰਾਂ ਨੂੰ ਆਗਾਮੀ ਚੋਣਾਂ ਅਤੇ ਸੰਪਰਕ ਜਾਣਕਾਰੀ ਬਾਰੇ ਸੂਚਿਤ ਕਰਨ ਲਈ ਦੇ ਪੋਸਟਕਾਰਡ ਪ੍ਰਾਪਤ ਕਰਨਗੇ। ਪਹਿਲਾ ਪੋਸਟਕਾਰਡ ਵੋਟਰਾਂ ਨੂੰ ਕਾਉਂਟੀ ਵੋਟਰ ਜਾਣਕਾਰੀ ਗਾਈਡਾਂ ਤੋਂ ਪਹਿਲਾਂ ਡਾਕ ਰਾਹੀਂ ਭੇਜਿਆ ਜਾਵੇਗਾ ਅਤੇ ਦੂਜਾ ਪੋਸਟਕਾਰਡ ਵੋਟ ਕੇਂਦਰ ਖੁੱਲ੍ਹਣ ਤੋਂ 11 ਦਿਨ ਪਹਿਲਾਂ ਵੋਟਰ ਨੂੰ ਡਾਕ ਰਾਹੀਂ ਭੇਜਿਆ ਜਾਵੇਗਾ।

4. VRE ਵੈਬਸਾਈਟ

ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਤੋਂ ਸ਼ੁਰੂ ਕਰਦੇ ਹੋਏ, VRE ਦੀ ਵੈਬਸਾਈਟ ‘ਤੇ ਇਹ ਜਾਣਕਾਰੀ ਅੱਪਡੇਟ ਕੀਤੀ ਜਾਵੇਗੀ:

- ਵੋਟ ਲੁੱਕ-ਅਪ ਟੂਲ, ਜੋ ਸੈਕਰਾਮੈਂਟੋ ਕਾਉਂਟੀ ਦੇ ਵੋਟਰਾਂ ਨੂੰ ਇਹ ਕਰਨ ਦੀ ਇਜਾਜ਼ਤ ਦਿੰਦਾ ਹੈ:
 - ਆਪਣੀ ਵੋਟਰ ਰਜਿਸਟ੍ਰੇਸ਼ਨ ਜਾਣਕਾਰੀ ਦੀ ਤਸਦੀਕ ਕਰਨਾ
 - ਤਸਦੀਕ ਕਰਨਾ ਕਿ ਕਿ ਉਹਨਾਂ ਦੀ ਵੋਟ ਪਾਈ ਬੈਲਟ ਸੈਕਰਾਮੈਂਟੋ ਕਾਉਂਟੀ ਨੂੰ ਮਿਲ ਗਈ ਹੈ
 - ਆਪਣੇ ਘਰ ਦੇ ਸਭ ਤੋਂ ਨੇੜੇ ਵਾਲਾ ਵੋਟ ਕੇਂਦਰ ਲੱਭਣਾ (ਵੋਟ ਕੇਂਦਰ ਦੀ ਤਸਵੀਰ ਸ਼ਾਮਲ ਕੀਤੀ ਗਈ ਹੈ)
 - ਆਪਣੀ ਕਾਉਂਟੀ ਵੋਟਰ ਜਾਣਕਾਰੀ ਗਾਈਡ ਅਤੇ ਪਹੁੰਚਯੋਗ ਬੈਲਟ ਤੱਕ ਪਹੁੰਚ।
- ਵੋਟ ਕੇਂਦਰ ਅਤੇ ਬੈਲਟ ਡ੍ਰੋਪ ਬੈਕਸ ਥਾਵਾਂ, ਸੰਚਾਲਨ ਦੇ ਘੰਟਿਆਂ, Google Maps ਦੁਆਰਾ ਕਿਸੇ ਵੀ ਥਾਂ ਦੀਆਂ ਦਿਸ਼ਾਵਾਂ ਦੇ ਮੁਤਾਬਕ ਸਿਟੀ ਵੱਲੋਂ ਛਾਂਟੀਆਂ ਗਈਆਂ ਹਨ।
- ਸੈਕਰਾਮੈਂਟੋ ਕਾਉਂਟੀ ਵਿੱਚ ਵਿਧੇਅਕਾਂ ਲਈ ਐਂਡੀਓ ਜਾਣਕਾਰੀ
- HTML ਅਤੇ ਇੰਟਰਐਕਟਿਵ ਵਿਧੀ ਵਿੱਚ ਚੋਣ ਨਤੀਜੇ
- ਵੋਟਸ ਚੋਇਸ ਐਕਟ ਦੇ ਸਬੰਧ ਵਿੱਚ ਪਹੁੰਚ ਸਮੱਗਰੀਆਂ ਅਤੇ ਪ੍ਰਕਾਸ਼ਨਾਂ ਲਈ ਐਨਲਾਈਨ ਟੂਲਕਿੱਟ

5. SacVote ਮੋਬਾਈਲ ਐਪ

SacVote ਮੋਬਾਈਲ ਐਪ iOS ਅਤੇ Android ਡਿਵਾਇਸਾਂ ਲਈ ਐਪ ਸਟੋਰ ਵਿੱਚ ਡਾਊਨਲੋਡ ਲਈ ਉਪਲਬਧ ਹੈ। ਐਪ ਵਿੱਚ ਚੋਣਾਂ ਸਬੰਧੀ ਬਿਲਕੁੱਲ ਤਾਜ਼ਾ ਜਾਣਕਾਰੀ, ਵੋਟ ਕੇਂਦਰ ਅਤੇ ਬੈਲਟ ਡ੍ਰੌਪ ਐਂਡ ਥਾਵਾਂ, ਵੋਟਰ ਲੁਕਾਅਪ ਟੂਲ, ਚੋਣਾਂ ਦੇ ਨਤੀਜਿਆਂ ਅਤੇ VRE ਦੀ ਸੰਪਰਕ ਜਾਣਕਾਰੀ ਹੈ।

6. ਫੋਨ/ਰਿਲੇ ਵਿਕਲਪ

ਵੋਟਰ, ਵੋਟ ਕੇਂਦਰ ਅਤੇ ਬੈਲਟ ਡ੍ਰੌਪ ਬੈਕਸ ਥਾਵਾਂ ਸਮੇਤ, ਚੋਣਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ, (800) 762-8019, 711, ਅਤੇ 311 'ਤੇ ਫੋਨ ਕਰ ਸਕਦੇ ਹਨ। VRE 200 ਤੋਂ ਵੱਧ ਭਾਸ਼ਾਵਾਂ ਵਿੱਚ ਫੋਨ 'ਤੇ ਵੋਟਰਾਂ ਦੀ ਸਹਾਇਤਾ ਲਈ ਅਨੁਵਾਦ ਵਿਕਰੇਤਾ ਦੀ ਵਰਤੋਂ ਕਰਦਾ ਹੈ।

C. ਵੋਟਿੰਗ ਵਿਕਲਪ ਅਤੇ ਬੈਲਟ ਪਹੁੰਚ

1. ਡਾਕ ਰਾਹੀਂ ਵੋਟ

ਵੋਟਰ ਵੋਟ ਪਾਉਣ ਲਈ ਆਪਣੀ ਅਧਿਕਾਰਤ ਬੈਲਟ ਦੀ ਵਰਤੋਂ ਕਰ ਸਕਦੇ ਹਨ, ਜੇ ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਤੋਂ ਸ਼ੁਰੂ ਕਰਦੇ ਹੋਏ ਉਹਨਾਂ ਦੇ ਡਾਕ ਰਾਹੀਂ ਵੋਟ ਪੈਕੇਟ ਵਿੱਚ ਆਉਂਦੀ ਹੈ। ਉਹ ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਤੋਂ ਸ਼ੁਰੂ ਕਰਦੇ ਹੋਏ ਬੈਲਟ ਨੂੰ ਡਾਕ ਦੁਆਰਾ ਵਾਪਸ ਭੇਜ ਸਕਦੇ ਹਨ, ਕਿਸੇ ਵੀ ਬੈਲਟ ਡ੍ਰੌਪ ਬੈਕਸ ਵਿੱਚ ਪਾ ਸਕਦੇ ਹਨ ਜਾਂ ਕਿਸੇ ਵੀ ਵੋਟ ਕੇਂਦਰ ਵਿਖੇ ਦੇ ਸਕਦੇ ਹਨ। ਬਦਲੀ ਬੈਲਟਾਂ VRE ਦਫ਼ਤਰ ਅਤੇ ਕਿਸੇ ਵੀ ਵੋਟ ਕੇਂਦਰ ਵਿਖੇ ਉਪਲਬਧ ਹਨ।

ਜੇਕਰ ਵੋਟਰ ਨੂੰ ਆਪਣਾ ਡਾਕ ਰਾਹੀਂ ਵੋਟ ਪੈਕੇਟ ਨਹੀਂ ਮਿਲਦਾ, ਤਾਂ ਉਹ ਬਦਲੀ ਪੈਕੇਟ ਲਈ (800) 762-8019 'ਤੇ ਦਫ਼ਤਰ ਵਿੱਚ ਫੋਨ ਕਰ ਸਕਦੇ ਹਨ, VRE ਦਫ਼ਤਰ ਵਿੱਚ ਜਾ ਸਕਦੇ ਹਨ ਜਾਂ ਖੁੱਲ੍ਹਾ ਹੋਣ 'ਤੇ ਕਿਸੇ ਵੀ ਵੋਟ ਕੇਂਦਰ ਵਿਖੇ ਜਾ ਸਕਦੇ ਹਨ। ਵੋਟਰ ਦਾ ਡਾਕ ਰਾਹੀਂ ਵੋਟ ਪੈਕੇਟ ਕਿਸੇ ਦੇਸਤ ਜਾਂ ਰਿਸ਼ਤੇਦਾਰ ਦੁਆਰਾ ਲਿਆ ਜਾ ਸਕਦਾ ਹੈ, ਜੇਕਰ ਵੋਟਰ ਬੈਲਟ ਪਿਕ-ਅਪ ਲਈ ਐਮਰਜੈਂਸੀ ਅਧਿਕਾਰ ਫਾਰਮ ਪੂਰਾ ਕਰਦਾ ਹੈ, ਜੋ VRE ਦੀ ਵੈਬਸਾਈਟ 'ਤੇ ਜਾਂ ਕਿਸੇ ਵੀ ਵੋਟ ਕੇਂਦਰ ਵਿਖੇ ਉਪਲਬਧ ਹੈ।

ਡਾਕ ਰਾਹੀਂ ਵੋਟ ਬੈਲਟਾਂ ਨੂੰ ਚੋਣਾਂ ਵਾਲੇ ਦਿਨ ਰਾਤ 8:00 ਵਜੇ ਤੱਕ, ਡਾਕ ਦੁਆਰਾ (ਭੁਗਤਾਨ ਕੀਤੀ ਗਈ ਡਾਕ ਟਿਕਟ ਦੇ ਨਾਲ), ਕਿਸੇ ਵੀ ਵੋਟ ਕੇਂਦਰ ਵਿਖੇ, ਜਾਂ ਕਿਸੇ ਵੀ ਬੈਲਟ ਡ੍ਰੌਪ ਬੈਕਸ ਵਿੱਚ ਵਾਪਸ ਭੇਜਿਆ ਜਾ ਸਕਦਾ ਹੈ। ਜੇਕਰ ਕੋਈ ਵੋਟਰ ਆਪਣੀ ਵਾਪਸੀ ਡਾਕ ਰਾਹੀਂ ਵੋਟ ਬੈਲਟ 'ਤੇ ਦਸਤਖ਼ਤ ਕਰਨਾ ਭੁੱਲ ਜਾਂਦਾ ਹੈ, ਜਾਂ ਜੇਕਰ ਵਾਪਸੀ ਲਿਫਾਫ਼ੇ 'ਤੇ ਕੀਤੇ ਉਹਨਾਂ ਦੇ ਦਸਤਖ਼ਤ ਉਹਨਾਂ ਦੀ ਵੋਟਰ ਫਾਈਲ ਵਿੱਚ ਕੀਤੇ ਦਸਤਖ਼ਤਾਂ ਨਾਲ ਮੇਲ ਨਹੀਂ ਖਾਂਦੇ, ਤਾਂ ਚੋਣਾਂ ਦੇ ਪ੍ਰਮਾਣੀਕਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਵਾਪਸੀ ਲਿਫਾਫ਼ੇ ਨੂੰ ਠੀਕ ਕਰਨ ਲਈ VRE ਵੱਲੋਂ ਸੂਚਿਤ ਕੀਤਾ ਜਾਵੇਗਾ। ਚੋਣਾਂ ਵਾਲੇ ਦਿਨ ਜਾਂ ਇਸਤੋਂ ਪਹਿਲਾਂ ਨਿਸ਼ਾਨ ਲਗਾਈਆਂ ਯੋਗ ਬੈਲਟਾਂ ਅਤੇ ਚੋਣਾਂ ਦੇ ਤਿੰਨ ਦਿਨਾਂ ਦੇ ਅੰਦਰ VRE ਦਫ਼ਤਰ ਨੂੰ ਮਿਲੀਆਂ ਬੈਲਟਾਂ ਦੀ

ਗਿਣਤੀ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਅਧਿਕਾਰਤ ਨਤੀਜਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ।

ਵੋਟ ਕੇਂਦਰ ਅਤੇ ਬੈਲਟ ਡ੍ਰੌਪ ਬੈਂਕਸ ਥਾਵਾਂ ਦੇ ਸੰਚਾਲਨ ਦਾ ਸਮਾਂ ਵੱਖਰਾ ਹੋਵੇਗਾ। ਕਿਰਪਾ ਕਰਕੇ ਆਪਣੀ ਕਾਉਂਟੀ ਵੋਟਰ ਜਾਣਕਾਰੀ ਗਾਈਡ, ਡਾਕ ਰਾਹੀਂ ਵੋਟ ਪੈਕੇਟ ਦੀ ਸਮੀਖਿਆ ਕਰਨ, 311 'ਤੇ ਫੋਨ ਕਰਨ ਜਾਂ VRE ਦੀ ਵੈਬਸਾਈਟ 'ਤੇ ਜਾਣ ਤੋਂ ਪਹਿਲਾਂ ਹਰ ਥਾਂ ਦੇ ਸਮੇਂ ਦੀ ਤਸਦੀਕ ਕਰੋ। ਸਾਰੇ ਵੋਟ ਕੇਂਦਰ ਸਿਰਫ਼ ਚੋਣਾਂ ਵਾਲੇ ਦਿਨ ਹੀ ਸਵੇਰੇ 7:00 ਵਜੇ ਤੋਂ ਰਾਤ 8:00 ਵਜੇ ਤੱਕ ਖੁੱਲ੍ਹਦੇ ਹਨ।

2. ਪਹੁੰਚਯੋਗ ਡਾਕ ਰਾਹੀਂ ਵੋਟ

ਅਪਾਹਜ ਵੋਟਰ VRE ਦੀ ਵੈਬਸਾਈਟ ਦੁਆਰਾ ਜਾਂ ਕਾਉਂਟੀ ਵੋਟਰ ਜਾਣਕਾਰੀ ਗਾਈਡ ਦੇ ਪਿਛਲੇ ਪਾਸੇ ਅਰਜ਼ੀ ਪੂਰੀ ਕਰਕੇ ਐਨਲਾਈਨ ਪਹੁੰਚਯੋਗ ਡਾਕ ਰਾਹੀਂ ਵੋਟ ਬੈਲਟ ਨਿਸ਼ਾਨ ਪ੍ਰੋਗਰਾਮ 'ਤੇ ਪਹੁੰਚ ਸਕਦੇ ਹਨ। ਜਦੋਂ ਵੋਟਰ VRE ਦੀ ਵੈਬਸਾਈਟ 'ਤੇ ਵੋਟਰ ਲੁੱਕ-ਅਪ ਟੂਲ ਦੁਆਰਾ ਆਪਣੀ ਜਾਣਕਾਰੀ ਪਾ ਦੇਣ, ਤਾਂ ਉਹਨਾਂ ਨੂੰ ਇਹ ਪੁਸ਼ਟੀ ਕਰਨ ਲਈ ਸਿੱਧੇ ਵੈਬ ਪੇਜ 'ਤੇ ਭੇਜਿਆ ਜਾਵੇਗਾ ਕਿ ਉਹ ਬੈਲਟ ਨਿਸ਼ਾਨ ਪ੍ਰੋਗਰਾਮ ਦੀ ਵਰਤੋਂ ਕਰਨ ਲਈ ਯੋਗ ਹਨ। ਉਸਦੇ ਬਾਅਦ ਵੋਟਰਾਂ ਨੂੰ ਉਹਨਾਂ ਦੇ ਰਿਹਾਇਸ਼ੀ ਪਤੇ ਦੇ ਆਧਾਰ 'ਤੇ, ਉਹਨਾਂ ਦੀ ਸਹੀ ਬੈਲਟ 'ਤੇ ਭੇਜਿਆ ਜਾਵੇਗਾ, ਅਤੇ ਉਹ ਕੀਬੋਰਡ, ਮਾਊਸ, ਟਚਸਕ੍ਰੀਨ ਜਾਂ ਆਪਣੀਆਂ ਖੁਦ ਦੀਆਂ ਸਹਾਇਕ ਡਿਵਾਇਸਾਂ ਵਰਤਦੇ ਹੋਏ ਇਲੈਕਟ੍ਰੋਨਿਕ ਬੈਲਟ ਸੰਚਾਲਿਤ ਕਰ ਸਕਦੇ ਹਨ। ਆਪਣੀ ਬੈਲਟ 'ਤੇ ਨਿਸ਼ਾਨ ਲਗਾਉਣਾ ਪੂਰਾ ਕਰਨ ਤੋਂ ਬਾਅਦ, ਵੋਟਰਾਂ ਕੋਲ ਆਪਣੇ ਵਿਕਲਪਾਂ ਦੀ ਸਮੀਖਿਆ ਕਰਨ ਦਾ ਵਿਕਲਪ ਹੋਵੇਗਾ। ਜਦੋਂ ਉਹਨਾਂ ਦੇ ਵਿਕਲਪ ਫਾਈਨਲ ਹੋਣ ਜਾਣ, ਤਾਂ ਵੋਟਰਾਂ ਲਈ ਬੈਲਟ ਨੂੰ ਪ੍ਰਿੰਟ ਕਰਕੇ, ਉਹਨਾਂ ਨੂੰ ਡਾਕ ਰਾਹੀਂ ਭੇਜੇ ਗਏ ਆਪਣੇ ਗੁਲਾਬੀ ਵਾਪਸੀ ਲਿਫਾਫ਼ੇ, ਬਦਲੀ ਲਿਫਾਫ਼ੇ, ਜੇ ਕਿਸੇ ਵੀ ਬੈਲਟ ਡ੍ਰੌਪ ਬੈਂਕਸ ਜਾਂ ਵੋਟ ਕੇਂਦਰ ਵਿਖੇ ਉਪਲਬਧ ਹੈ, ਵਿੱਚ ਜਾਂ ਨਿਰਦੇਸ਼ਾਂ ਸਮੇਤ, ਐਨਲਾਈਨ ਉਪਲਬਧ ਪ੍ਰਿੰਟ ਕਰਨ ਯੋਗ ਲਿਫਾਫ਼ਾ ਟੈਂਪਲੇਟ ਦੀ ਵਰਤੋਂ ਕਰਦੇ ਹੋਏ ਇਸਨੂੰ ਭੇਜਣਾ ਲਾਜ਼ਮੀ ਹੈ।

ਪਹੁੰਚਯੋਗ ਡਾਕ ਰਾਹੀਂ ਵੋਟ ਪ੍ਰੋਗਰਾਮ ਤੱਕ ਪਹੁੰਚ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ।

3. ਵੋਟ ਕੇਂਦਰ

ਸੈਕਰਾਮੈਂਟੋ ਕਾਉਂਟੀ ਦਾ ਕੋਈ ਵੀ ਯੋਗ ਨਿਵਾਸੀ ਇਹ ਕਰਨ ਲਈ ਚੋਣਾਂ ਵਾਲੇ ਦਿਨ ਤੋਂ 10 ਦਿਨ ਪਹਿਲਾਂ ਸ਼ੁਰੂ ਕਰਦੇ ਹੋਏ ਕਿਸੇ ਵੀ ਵੋਟ ਕੇਂਦਰ ਵਿਖੇ ਜਾ ਸਕਦਾ ਹੈ:

- ਵਿਅਕਤੀਗਤ ਵੋਟ ਪਾਉਣ ਲਈ
- ਖੁਦ ਲਈ ਜਾਂ ਕਿਸੇ ਹੋਰ ਲਈ (ਵਾਧੂ ਅਧਿਕਾਰ ਪਿਕ-ਅਪ ਫਾਰਮ ਲੋੜੀਂਦਾ ਹੈ ਅਤੇ ਸਾਰੇ ਵੋਟ ਕੇਂਦਰਾਂ ਵਿਖੇ ਉਪਲਬਧ ਹੈ) ਬਦਲੀ ਬੈਲਟ ਲੈਣ ਲਈ, ਅਧਿਕਾਰਤ ਬਦਲੀ ਬੈਲਟ ਰਾਜ ਸਕੱਤਰ ਵੱਲੋਂ ਪ੍ਰਮਾਣਿਤ, ਮੋਬਾਈਲ ਬੈਲਟ ਪ੍ਰਿੰਟਰ ਵਰਤਦੇ ਹੋਏ ਪ੍ਰਿੰਟ ਕੀਤੀ ਜਾਂਦੀ ਹੈ
- ਵੋਟ ਪਾਈ ਬੈਲਟ ਨੂੰ ਡ੍ਰੌਪ ਬੈਂਕਸ ਵਿੱਚ ਪਾਉਣ ਲਈ
- ImageCast X (ICX) ਨਾਮਕ ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸ ਵਰਤਣ ਲਈ, ਜਿਸ ਵਿੱਚ

ਟਚ ਸਕ੍ਰੀਨ, ਬ੍ਰੈਲ ਕੀਪੈਡ, ਅੰਗਰੇਜ਼ੀ, ਸਪੇਨਿਸ਼, ਮੈਂਡਰਿਨ, ਕੈਂਟੋਨੀਜ਼ ਅਤੇ ਤਾਈਵਾਨੀ ਵਿੱਚ ਐਂਡੀਓ, ਅਤੇ ਸਹਾਇਕ ਤਕਨੀਕੀ ਡਿਵਾਇਸ ਦੀ ਵਰਤੋਂ ਲਈ ਰਾਇ ਸ਼ਾਮਲ ਹੈ, ਜਿਵੇਂ ਪੈਡਲ ਜਾਂ ਸਿਪ ਅਤੇ ਪਫਸ (ਵੋਟਾਂ ਲਈ ਖੁਦ ਦੀ ਸਹਾਇਕ ਤਕਨੀਕ ਮੁਹੱਈਆ ਕਰਨੀ ਲਾਜ਼ਮੀ ਹੈ)।

- ਅੰਗਰੇਜ਼ੀ ਦੇ ਇਲਾਵਾ ਹੋਰ ਭਾਸ਼ਾਵਾਂ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ
- ਪਹਿਲੀ ਵਾਰ ਵੋਟ ਲਈ ਰਜਿਸਟਰ ਕਰਨ ਲਈ, ਸ਼ਰਤਬੱਧ ਵੋਟਰ ਰਜਿਸਟ੍ਰੇਸ਼ਨ ਵਰਤਦੇ ਹੋਏ ਵੋਟ ਰਜਿਸਟ੍ਰੇਸ਼ਨ ਅੱਪਡੇਟ ਕਰਨ ਲਈ। ਸਾਰੀਆਂ ਵੋਟ ਪਾਈਆਂ ਬੈਲਟਾਂ ਪ੍ਰਕਿਰਿਆ ਲਈ VRE ਦਫ਼ਤਰ ਵਿਖੇ ਪੀਲੇ ਬੈਲਟ ਲਿਫਟ ਵਿੱਚ ਰੱਖੀਆਂ ਜਾਂਦੀਆਂ ਹਨ।

ਵੋਟਰ ਆਪਣੇ ਸਹੀ ਬੈਲਟ ਪ੍ਰਕਾਰ ਪ੍ਰਾਪਤ ਕਰਨ ਲਈ ਕਿਸੇ ਵੀ ਥਾਂ 'ਤੇ ਜਾਣ ਵਿੱਚ ਸਮਰੱਥ ਹਨ। 2020 ਵਿੱਚ ਦੇਵਾਂ ਚੋਣਾਂ ਲਈ ਲੰਮੀਆਂ ਲਾਈਨਾਂ ਦਾ ਅਨੁਮਾਨ ਹੈ। ਵੋਟ ਕੇਂਦਰ ਵੱਖ-ਵੱਖ ਸਮਿਆਂ 'ਤੇ ਖੁੱਲ੍ਹਦੇ ਹਨ, ਪਰੰਤੂ ਸਾਰੇ ਹਰ ਰੋਜ਼ ਘੱਟੋ-ਘੱਟ 8 ਘੰਟਿਆਂ ਲਈ ਖੁੱਲ੍ਹਦੇ ਹਨ ਅਤੇ ਸਾਰੇ ਵੋਟ ਕੇਂਦਰ ਚੋਣਾਂ ਵਾਲੇ ਦਿਨ ਸਵੇਰੇ 7:00 ਵਜੇ ਤੋਂ ਰਾਤ 8:00 ਵਜੇ ਤੱਕ ਖੁੱਲ੍ਹਦੇ ਹਨ।

ਵੋਟਰ ਫਾਈਲ ਤੱਕ ਪਹੁੰਚ ਲਈ ਇੱਕ ਸੁਰੱਖਿਅਤ ਪੋਰਟਲ ਦੁਆਰਾ ਵੋਟਰ ਦਾ ਚੈੱਕ-ਇਨ। ਜੇਕਰ ਵੋਟਰ ਨੇ ਪਹਿਲਾਂ ਹੀ ਬੈਲਟ ਵਾਪਸ ਭੇਜ ਦਿੱਤੀ ਹੈ (ਦਸਤਖ਼ਤ "ਠੀਕ" ਹਨ), ਤਾਂ ਉਹ ਬਦਲੀ ਬੈਲਟ ਪ੍ਰਾਪਤ ਨਹੀਂ ਕਰ ਸਕਣਗੇ। ਜੇਕਰ ਬੈਲਟ ਵਾਪਸ ਨਹੀਂ ਭੇਜੀ ਜਾਂਦੀ ਹੈ, ਜਾਂ "ਚੁਣੌਤੀਪੂਰਨ" ਦੇ ਤੌਰ 'ਤੇ ਵਾਪਸ ਭੇਜੀ ਜਾਂਦੀ ਹੈ, ਤਾਂ ਵੋਟਰ ਬਦਲੀ ਬੈਲਟ ਪ੍ਰਾਪਤ ਕਰ ਸਕਦਾ ਹੈ, ਜੋ ਉਸਦੇ ਬਾਅਦ ਕਿਸੇ ਵੀ ਹੋਰ ਬੈਲਟ ਨੂੰ ਰੱਦ ਕਰ ਦੇਵੇਗੀ, ਜੋ ਉਸ ਵੋਟਰ ਨੂੰ ਜਾਰੀ ਕੀਤੀ ਗਈ ਸੀ। ਕਿਸੇ ਵੀ ਸਾਧਨ, ਵਿਅਕਤੀਗਤ ਰੂਪ ਨਾਲ ਜਾਂ ਆਪਣੀ ਡਾਕ ਰਾਹੀਂ ਵੋਟ ਬੈਲਟ ਦੀ ਵਰਤੋਂ ਦੁਆਰਾ ਬੈਲਟ ਵਾਪਸ ਭੇਜਣ ਤੋਂ ਬਾਅਦ, ਕੋਈ ਵੀ ਹੋਰ ਬੈਲਟ ਆਪਣੇ ਆਪ ਰੱਦ ਹੋ ਜਾਂਦੀ ਹੈ।

ਵੋਟ ਕੇਂਦਰਾਂ ਵਿਖੇ ਸੰਚਾਲਿਤ ਕੀਤੀ ਸਾਰੀ ਵੋਟਿੰਗ ਰਾਜ ਸਕੱਤਰ ਦੇ ਸੁਰੱਖਿਆ ਮਿਆਰਾਂ, VRE ਦੀਆਂ ਸੁਰੱਖਿਆ ਪ੍ਰਕਿਰਿਆਵਾਂ ਅਤੇ ਕੈਲੀਫੋਰਨੀਆ ਇਲੈਕਸ਼ਨਸ ਕੋਡ ਅਤੇ ਕੈਲੀਫੋਰਨੀਆ ਵੋਟਿੰਗ ਸਿਸਟਮ ਵਰਤੋਂ ਪ੍ਰਕਿਰਿਆਵਾਂ ਵਿੱਚ ਦਿੱਤੇ ਵਿਧਾਨਾਂ ਦੀ ਪਾਲਣਾ ਕਰਦੀ ਹੈ। ਇਸ ਵਿੱਚ ਸ਼ਾਮਲ ਹੈ, ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹੈ, ਇਹ ਯਕੀਨੀ ਬਣਾਉਣਾ ਕਿ ਵੋਟ ਕੇਂਦਰ ਵਿਖੇ ਸਾਰੇ ਉਪਕਰਨ ਇਹਨਾਂ ਵਿਧਾਨਾਂ ਦੇ ਅਨੁਪਾਲਣ ਵਿੱਚ ਸੀਲਬੰਦ ਹਨ, ਸਟੋਰ, ਡਿਲਿਵਰ ਅਤੇ ਵਰਤੋਂ ਗਏ ਹਨ। ਇਸਤੋਂ ਇਲਾਵਾ, ਸਾਡੀਆਂ ਮੌਜੂਦਾ ਪ੍ਰਕਿਰਿਆਵਾਂ ਲਈ ਸਾਈਟ ਦੇ ਖੁੱਲ੍ਹੇ ਹੋਣ 'ਤੇ ਬਹੁਤ ਸਾਰੇ ਚੋਣ ਕਾਮਿਆਂ ਦੇ ਮੌਜੂਦ ਹੋਣ ਦੀ ਲੋੜ ਹੈ।

ਸਾਰੀਆਂ ਵੋਟ ਪਾਈਆਂ ਬੈਲਟਾਂ, ਰੋਸਟਰ ਸੀਟਾਂ ਦੇ ਨਾਲ ਸਹੀ ਢੰਗ ਨਾਲ VRE ਦੇ ਮੁੱਖ ਦਫ਼ਤਰ ਵਿਖੇ ਵਾਪਸ ਭੇਜੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵੋਟਰ ਦੇ ਦਸਤਖ਼ਤ ਅਤੇ ਖਰਾਬ ਬੈਲਟਾਂ ਹੁੰਦੀਆਂ ਹਨ। ਖਾਲੀ ਬੈਲਟ ਪੇਪਰ ਨੂੰ ਵੋਟ ਕੇਂਦਰ ਵਿਖੇ ਪੂਰੀ ਰਾਤ ਸੁਰੱਖਿਅਤ ਢੰਗ ਨਾਲ ਸਾਂਭਿਆ ਜਾਂਦਾ ਹੈ।

ਸਾਰੀ ਟੈਬੁਲੇਸ਼ਨ VRE ਦੇ ਕੇਂਦਰੀ ਦਫ਼ਤਰ ਵਿਖੇ ਕੀਤੀ ਜਾਂਦੀ ਹੈ। ਕਿਸੇ ਵੀ ਵੋਟ ਕੇਂਦਰਾਂ ਵਿਖੇ ਕੋਈ ਟੈਬੁਲੇਟਰ ਨਹੀਂ ਹਨ। ਸਾਰੇ ਵੋਟਰਾਂ ਲਈ ਪ੍ਰਿੰਟਿਡ, ਪੇਪਰ ਬੈਲਟ 'ਤੇ ਵੋਟ ਪਾਉਣਾ ਲਾਜ਼ਮੀ ਹੈ।

ਕੈਲੀਫੋਰਨੀਆ ਵੋਟਿੰਗ ਸਿਸਟਮ ਦੀਆਂ ਸ਼ਰਤਾਂ ਦੇ ਅਧੀਨ, ਸਾਰੇ ਪ੍ਰਮਾਣਿਤ ਉਪਕਰਨ ਬਿਜਲੀ ਖਰਾਬ ਹੋਣ ਦੀ ਸਥਿਤੀ ਵਿੱਚ ਬੈਟਰੀ ਪਾਵਰ 'ਤੇ ਚੱਲਣ ਵਾਲੇ ਹੋਣੇ ਲਾਜ਼ਮੀ ਹਨ। ਸਾਰੀਆਂ ਥਾਵਾਂ 'ਤੇ ਇੱਕ ਸੈੱਲ ਫੋਨ ਹੋਵੇਗਾ। ਐਮਰਜੈਂਸੀ ਵਿੱਚ ਪ੍ਰਤੀਕਿਰਿਆ ਕਰਨ ਵਾਲੇ ਸਾਰੀਆਂ ਵੋਟ ਕੇਂਦਰ ਥਾਵਾਂ ਦੀ ਸੂਚੀ ਪ੍ਰਾਪਤ ਕਰਨਗੇ। ਹਰੇਕ ਵੋਟ ਕੇਂਦਰ ਨੂੰ ਐਮਰਜੈਂਸੀ ਪ੍ਰਕਿਰਿਆਵਾਂ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਵੋਟ ਕੇਂਦਰ ਦੇ ਸੰਚਾਲਨ ਲਈ ਅਤੇ ਵੋਟਰਾਂ ਦੀ ਪ੍ਰਕਿਰਿਆ ਕਰਨ ਲਈ ਨਿਰਦੇਸ਼ ਮੈਨੂਅਲ ਮੁਹੱਈਆ ਕੀਤਾ ਜਾਵੇਗਾ।

ਵੋਟ ਕੇਂਦਰ ਵਿਖੇ ਕਿਸੇ ਵੀ ਵਿਘਨ ਨੂੰ ਹੱਲ ਕਰਨ ਲਈ VRE ਤੁਰੰਤ ਕੰਮ ਕਰਦਾ ਹੈ ਅਤੇ ਹਰੇਕ ਵਿਘਨ ਦੀ ਆਪਣੀ ਖੁਦ ਦੀ ਪ੍ਰਕਿਰਿਆ ਹੋਵੇਗੀ। ਆਮ ਤੌਰ 'ਤੇ, ਜੇਕਰ ਇੱਕ ਵੀ ਵੋਟਰ ਨੂੰ ਵਿਘਨ ਪੈਂਦਾ ਹੈ, ਤਾਂ VRE ਤੁਰੰਤ ਸਟਾਫ਼ ਨੂੰ ਨਿਰਦੇਸ਼ ਦੇਵੇਗਾ ਕਿ ਉਹ ਵੋਟਰਾਂ ਨੂੰ ਦੂਜੇ ਵੋਟ ਕੇਂਦਰ ਵਿੱਚ ਭੇਜਣ, ਅਤੇ ਸਥਾਨਕ ਪੁਲਿਸ, ਰਾਜ ਸਕੱਤਰ ਦੇ ਦਫ਼ਤਰ ਨੂੰ ਸੂਚਿਤ ਕਰੇਗਾ ਅਤੇ ਇਹ ਯਕੀਨੀ ਬਣਾਉਣ ਲਈ ਮੀਡੀਆ ਅੱਪਡੇਟਾਂ ਮੁਹੱਈਆ ਕਰੇਗਾ ਕਿ ਵੋਟਰਾਂ ਨੂੰ ਸੂਚਿਤ ਕੀਤਾ ਗਿਆ ਹੈ। ਜੇਕਰ ਕੁਦਰਤੀ ਤਬਾਹੀ ਜਾਂ ਹੋਰ ਵਿਘਨ ਪੈਂਦਾ ਹੈ, ਜੋ ਵੋਟ ਕੇਂਦਰ ਜਾਂ ਬੈਲਟ ਡ੍ਰਾਪ ਬੈਕਸ ਸਾਈਟ ਦੀ ਭੌਤਿਕ ਥਾਂ 'ਤੇ ਅਸਰ ਪਾਉਂਦਾ ਹੋਵੇ, ਤਾਂ ਵਾਧੂ ਸੂਚਨਾਵਾਂ, ਸਾਈਨ ਬੋਰਡ ਅਤੇ ਸਟਾਫ਼ ਵੋਟਰਾਂ ਨੂੰ ਵਿਕਲਪਿਕ ਥਾਂ 'ਤੇ ਲਿਜਾਣ ਲਈ ਉਪਲਬਧ ਹੋਵੇਗਾ। ਜੇਕਰ ਵੋਟ ਕੇਂਦਰ ਵਿਖੇ ਸਾਰੀਆਂ ਗਤੀਵਿਧੀਆਂ ਬੰਦ ਕੀਤੀਆਂ ਜਾਂਦੀਆਂ ਹਨ, ਤਾਂ ਸਟਾਫ਼ ਤੁਰੰਤ ਉਸ ਵੋਟ ਕੇਂਦਰ ਦੇ ਵੋਟਿੰਗ ਉਪਕਰਨ ਨੂੰ ਸੁਰੱਖਿਅਤ ਕਰੇਗਾ ਅਤੇ ਕੈਲੀਫੋਰਨੀਆ ਇਲੈਕਸ਼ਨ ਕੋਡ ਅਤੇ ਬੈਲਟ ਮੈਨੂਫੈਕਚਰਿੰਗ ਐਂਡ ਫਿਨਿਸ਼ਿੰਗ ਗਾਈਡਲਾਈਨਾਂ ਦੇ ਮੁਤਾਬਕ ਸਾਰੀਆਂ ਵੋਟਿੰਗ ਸਮੱਗਰੀਆਂ ਨੂੰ ਸਾਂਭੇਗਾ। VRE ਬਦਲੀ ਵੋਟ ਕੇਂਦਰ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਅਤੇ ਤਬਦੀਲੀ ਬਾਰੇ ਜਨਤਕ ਨੋਟਿਸ ਦੇਣ ਲਈ ਸਾਰੇ ਢੁੱਕਵੇਂ ਵਸੀਲਿਆਂ ਦੀ ਵਰਤੋਂ ਕਰੇਗਾ।

ਜੇਕਰ ਵੋਟ ਕੇਂਦਰਾਂ ਵਿਖੇ ਕੋਈ ਉਪਕਰਨ ਚੋਰੀ ਹੋ ਜਾਂਦਾ ਹੈ ਜਾਂ ਇੰਜ ਜਾਪਦਾ ਹੈ ਕਿ ਇਸਨੂੰ ਛੋੜਿਆ ਗਿਆ ਹੈ, ਤਾਂ ਬਦਲੀ ਉਪਕਰਨ ਵਰਤਿਆ ਜਾਵੇਗਾ। ਚੋਰੀ ਹੋਏ ਉਪਕਰਨ ਦੀ ਸੈਕਰਮੈਂਟੇ ਕਾਉਂਟੀ ਨੂੰ ਆਰਥਿਕ ਹਾਨੀ ਹੋਵੇਗੀ ਪਰੰਤੂ ਇਹ ਚੋਣਾਂ ਦੀ ਪੂਰਨਤਾ ਨੂੰ ਖਤਰੇ ਵਿੱਚ ਨਹੀਂ ਪਾਵੇਗੀ। ਕਿਸੇ ਵੀ ਚੈੱਕ-ਇਨ ਲੈਪਟੋਪਾਂ 'ਤੇ ਵੋਟਰ ਦੀ ਕੋਈ ਜਾਣਕਾਰੀ ਨਹੀਂ ਛੱਡੀ ਜਾਂਦੀ ਅਤੇ ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸ ਜਾਂ ਮੋਬਾਈਲ ਬੈਲਟ ਪ੍ਰਿੰਟਰ ਵਿੱਚ ਕੋਈ ਵੀ ਤਬਦੀਲੀਆਂ ਕਰਨ ਲਈ ਮਲਟੀ-ਫੈਕਟਰ ਪ੍ਰਮਾਣੀਕਰਨ ਲੋੜੀਂਦਾ ਹੈ।

ਲੇਆਉਟ ਗਾਈਡਲਾਈਨਾਂ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾਵੇਗੀ ਕਿ ਵੋਟਿੰਗ ਬੁਥ ਅਤੇ ਪਹੁੰਚਯੋਗ ਬੈਲਟ ਨਿਸ਼ਾਨ ਡਿਵਾਇਸਾਂ ਇਸ ਢੰਗ ਨਾਲ ਰੱਖੀਆਂ ਗਈਆਂ ਹਨ, ਜਿਸ ਨਾਲ ਵੋਟਰ ਉਹਨਾਂ ਦੀ ਬੈਲਟ 'ਤੇ ਬਿਨਾਂ ਸਹਾਰੇ ਦੇ ਅਤੇ ਨਿੱਜੀ ਰੂਪ ਨਾਲ ਨਿਸ਼ਾਨ ਲਗਾ ਸਕਣ। ਲੇਆਉਟ ਵੋਟਰਾਂ ਦੀਆਂ ਪਹੁੰਚਯੋਗਤਾ ਲੋੜਾਂ ਦੇ ਪ੍ਰਤੀ ਸੰਵੇਦਨਸ਼ੀਲ ਹਨ ਅਤੇ ਇਹਨਾਂ ਨੂੰ ਹਰੇਕ ਥਾਂ ਦੇ ਆਕਾਰ ਅਤੇ ਕਮਰੇ ਦੇ ਆਕਾਰ ਦੇ ਮੁਤਾਬਕ ਰੱਖਣ ਲਈ ਅਨੁਕੂਲ ਬਣਾਇਆ ਜਾਵੇਗਾ। ਨਮੂਨਾ ਲੇਆਉਟ ਅੰਤਿਕਾ E ਵਿੱਚ ਦੇਖਿਆ

ਜਾ ਸਕਦਾ ਹੈ (ਫੋਰਮੈਟ ਪਹੁੰਚਯੋਗ ਨਹੀਂ ਹੈ)।

ਸੰਚਾਲਨ ਦੇ ਘੰਟਿਆਂ ਦੇ ਨਾਲ ਪੁਸ਼ਟੀ ਕੀਤੀਆਂ ਵੋਟ ਕੇਂਦਰ ਥਾਵਾਂ ਦੀ ਸੂਚੀ ਅੰਤਿਕਾ G ਵਿੱਚ ਦੇਖੀ ਜਾ ਸਕਦੀ ਹੈ। ਵੋਟ ਕੇਂਦਰ ਨਕਸ਼ੇ ਅੰਤਿਕਾ I ਵਿੱਚ ਮੌਜੂਦ ਹੋ ਸਕਦੇ ਹਨ।

VRE ਅਤੇ ਵੋਟ ਕੇਂਦਰ ਸਬੰਧੀ ਸੁਰੱਖਿਆ ਬਾਰੇ ਹੋਰ ਜਾਣਕਾਰੀ ਚੋਣ ਸੁਰੱਖਿਆ ਅਤੇ ਕਾਰਵਾਈ ਯੋਜਨਾ ਵਿੱਚ ਦੇਖੀ ਜਾ ਸਕਦੀ ਹੈ।

4. ਬੈਲਟ ਡ੍ਰੌਪ ਬੈਕਸ

ਪੂਰੇ ਰਾਜ ਵਿੱਚ ਕੋਈ ਵੀ ਵੋਟਰ ਸੰਚਾਲਨ ਦੇ ਆਪਣੇ ਪ੍ਰਕਾਸ਼ਿਤ ਘੰਟਿਆਂ ਦੇ ਦੌਰਾਨ ਰਾਜ ਵਿੱਚ ਕਿਸੇ ਵੀ ਬੈਲਟ ਡ੍ਰੌਪ ਬੈਕਸ ਥਾਂ ਵਿਖੇ ਆਪਣੀ ਵੋਟ ਪਾਈ ਬੈਲਟ ਨੂੰ ਪਾ ਸਕਦਾ ਹੈ। ਬਦਲੀ ਬੈਲਟਾਂ, ਬੈਲਟ ਡ੍ਰੌਪ ਬੈਕਸਾਂ ਵਿੱਚ ਉਪਲਬਧ ਨਹੀਂ ਹੁੰਦੀਆਂ, ਹਾਲਾਂਕਿ, ਬਦਲੀ ਲਿਫਾਏ ਉਪਲਬਧ ਹੁੰਦੇ ਹਨ। ਵੋਟਰ ਲਈ ਗਿਣਨ ਵਾਸਤੇ ਆਪਣੀ ਬੈਲਟ ਲਈ ਖਾਲੀ ਬਦਲੀ ਲਿਫਾਏ ਵਿੱਚ ਆਪਣਾ ਨਾਮ, ਪਤਾ ਦੇਣਾ, ਅਤੇ ਦਸਤਖਤ ਕਰਨਾ ਲਾਜ਼ਮੀ ਹੈ। “ਮੈਂ ਵੋਟ ਪਾ ਦਿੱਤਾ” ਸਟੀਕਰ ਅਤੇ VRE ਸੰਪਰਕ ਜਾਣਕਾਰੀ ਵੀ ਹਰੇਕ ਬੈਲਟ ਡ੍ਰੌਪ ਬੈਕਸ ਥਾਂ ਵਿਖੇ ਉਪਲਬਧ ਹੋਵੇਗੀ। ਵੋਟਰ ਥਾਵਾਂ ਦੇ ਸੰਚਾਲਨ ਦੇ ਘੰਟਿਆਂ ਦੌਰਾਨ ਸਿਰਫ ਇਹਨਾਂ ਥਾਵਾਂ ‘ਤੇ ਬੈਲਟਾਂ ਵਾਪਸ ਦੇ ਸਕਦੇ ਹਨ, ਜਿਵੇਂ ਕਿ ਕਾਉਂਟੀ ਵੋਟਰ ਜਾਣਕਾਰੀ ਗਾਈਡ, ਡਾਕ ਰਾਹੀਂ ਵੋਟ ਪੈਕਟ ਅਤੇ SacVote ਮੋਬਾਈਲ ਐਪ ਵਿੱਚ ਦਿੱਤਾ ਗਿਆ ਹੈ। 24 ਘੰਟੇ ਬੈਲਟ ਬੈਕਸ VRE ਦੇ ਮੁੱਖ ਦਫ਼ਤਰ, 7000 65th Street, Sacramento ਵਿਖੇ ਅਤੇ ਸਿਟੀ ਐਂਡ ਸਿਟਰਸ ਹਾਈਟਸ ਸਿਟੀ ਹਾਲ, 6360 Fountain Square Drive, Citrus Heights ਵਿਖੇ ਉਪਲਬਧ ਹੈ।

ਸੰਚਾਲਨ ਦੇ ਘੰਟਿਆਂ ਦੇ ਨਾਲ ਪੁਸ਼ਟੀ ਕੀਤੀਆਂ ਬੈਲਟ ਡ੍ਰੌਪ ਬੈਕਸ ਥਾਵਾਂ ਦੀ ਸੂਚੀ ਅੰਤਿਕਾ G ਵਿੱਚ ਦੇਖੀ ਜਾ ਸਕਦੀ ਹੈ। ਬੈਲਟ ਡ੍ਰੌਪ ਬੈਕਸ ਨਕਸ਼ੇ ਅੰਤਿਕਾ I ਵਿੱਚ ਮੌਜੂਦ ਹੋ ਸਕਦੇ ਹਨ।

D. ਵੋਟ ਕੇਂਦਰ ਸਟਾਫ਼ (ਪੋਲ ਕਾਮਾ) ਟ੍ਰੇਨਿੰਗ

ਵੋਟ ਕੇਂਦਰਾਂ ਵਿਖੇ ਕੰਮ ਕਰਨ ਵਾਲਿਆਂ ਅਤੇ ਤਕਨੀਕੀ ਅਤੇ ਅਨੁਪਾਲਣ ਸਹਿਯੋਗ ਮੁਹੱਈਆ ਕਰਨ ਵਾਲਿਆਂ ਸਮੇਤ, ਪੂਰਾ ਸਟਾਫ਼ ਵੇਟਿੰਗ ਉਪਕਰਨ ਦੇ ਸੰਚਾਲਨ, ਵੋਟ ਕੇਂਦਰ ਸਥਾਪਤ ਕਰਨ, ਵੋਟਰਾਂ ਨੂੰ ਸਹਾਇਤਾ ਦੇਣ ਅਤੇ ਪ੍ਰਕਿਰਿਆ ਕਰਨ, ਹਰੇਕ ਵੇਟਿੰਗ ਰਾਤ ਨੂੰ ਸੰਵੇਦਨਸ਼ੀਲ ਉਪਕਰਨ ਦੀ ਸੁਰੱਖਿਆ ਕਰਨ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਸਹੀ ਪ੍ਰਕਿਰਿਆਵਾਂ ਕਰਨ ਬਾਰੇ ਟ੍ਰੇਨਿੰਗ ਵਿੱਚ ਸ਼ਾਮਲ ਹੋਵੇਗਾ।

2020 ਦੀ ਜਨਵਰੀ ਵਿੱਚ ਸ਼ੁਰੂ ਕਰਦੇ ਹੋਏ, VRE 1,000 ਤੋਂ ਵੱਧ ਵੋਟ ਕੇਂਦਰ ਸਟਾਫ਼ ਨੂੰ ਟ੍ਰੇਨਿੰਗ ਦੇਵੇਗਾ, ਜੋ ਵੋਟ ਕੇਂਦਰਾਂ ਵਿਖੇ ਕੰਮ ਕਰਨਗੇ। ਜਨਤਾ ਨੂੰ ਟ੍ਰੇਨਿੰਗ ਕਲਾਸ ਦੇ ਕੁਝ ਭਾਗਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੈ ਪਰੰਤੂ ਗੁਪਤਤਾ ਅਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਚੈੱਕ-ਇਨ ਕਰਨ ਵਾਲੇ ਵੋਟਰਾਂ ਲਈ ਪ੍ਰਯੋਗਿਕ ਭਾਗ ਵਿੱਚ ਨਹੀਂ। ਹੋਰ ਜਾਣਕਾਰੀ ਲਈ ਕਿਰਪਾ ਕਰਕੇ PrecinctOperations@saccounty.net ‘ਤੇ ਸੰਪਰਕ ਕਰੋ।

IV. ਚੇਣਾਂ ਤੋਂ ਬਾਅਦ ਦੀਆਂ ਗਤੀਵਿਧੀਆਂ - ਜਨਤਾ ਚੇਣਾਂ ਸਬੰਧੀ ਕੋਈ ਵੀ ਪ੍ਰਕਿਰਿਆ ਦੇਖ ਸਕਦੀ ਹੈ

A. **ਕੈਨਵਾਸ - ਡਾਕ ਰਾਹੀਂ ਵੋਟ**

ਚੇਣਾਂ ਵਾਲੇ ਦਿਨ ਤੋਂ 10 ਦਿਨ ਪਹਿਲਾਂ ਤੋਂ ਸ਼ੁਰੂ ਕਰਦੇ ਹੋਏ, VRE ਦਸਤਖਤ ਜਾਂਚ ਅਤੇ ਵਾਪਸ ਭੇਜੀਆਂ ਡਾਕ ਰਾਹੀਂ ਵੋਟ ਬੈਲਟਾਂ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ। ਚੇਣਾਂ ਵਾਲੇ ਦਿਨ ਤੋਂ ਪਹਿਲਾਂ ਵਾਪਸ ਭੇਜੀਆਂ ਬੈਲਟਾਂ ਨੂੰ ਰਾਤ 8:00 ਵਜੇ ਰਿਲੀਜ਼ ਕੀਤੇ ਜਾਣ ਵਾਲੇ ਚੇਣਾਂ ਵਾਲੀ ਰਾਤ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

ਹਰੇਕ ਵਾਪਸੀ ਡਾਕ ਰਾਹੀਂ ਵੋਟ ਬੈਲਟ ਲਿਫਾਫ਼ੇ ਦੀ ਪ੍ਰਕਿਰਿਆ ਡਾਕ ਛਾਂਟਣ ਵਾਲੇ ਦੁਆਰਾ ਕੀਤੀ ਜਾਂਦੀ ਹੈ, ਜੋ ਵੋਟਿੰਗ ਪ੍ਰੀਸਿੰਕਟ ਦੇ ਮੁਤਾਬਕ ਬੈਲਟ ਛਾਂਟਦਾ ਹੈ। ਇਹ ਪ੍ਰਕਿਰਿਆ ਵੋਟਰ ਦੇ ਦਸਤਖਤ ਵਾਲੇ ਲਿਫਾਫ਼ੇ ਦੀ ਤਸਵੀਰ ਲੈਂਦੀ ਹੈ, ਤਾਂ ਜੋ ਸਟਾਫ਼ ਵੋਟਰ ਦੀ ਰਜਿਸਟ੍ਰੇਸ਼ਨ ਜਾਂ ਹੋਰ ਸਹਾਇਕ ਦਸਤਾਵੇਜ਼ 'ਤੇ ਕੀਤੇ ਦਸਤਖਤ ਨਾਲ ਲਿਫਾਫ਼ੇ ਦੇ ਦਸਤਖਤਾਂ ਦਾ ਮਿਲਾਨ ਕਰ ਸਕੇ। ਜੇਕਰ ਕੋਈ ਵੋਟਰ ਆਪਣੇ ਵਾਪਸੀ ਲਿਫਾਫ਼ੇ 'ਤੇ ਦਸਤਖਤ ਕਰਨਾ ਭੁੱਲ ਜਾਵੇ, ਜਾਂ ਦਸਤਖਤ ਵੋਟਰ ਫਾਈਲ 'ਤੇ ਕੀਤੇ ਦਸਤਖਤਾਂ ਨਾਲ ਮੇਲ ਨਹੀਂ ਖਾਂਦੇ, ਤਾਂ ਅੱਪਡੇਟ ਕੀਤੇ ਦਸਤਖਤ ਦੀ ਬੇਨਤੀ ਕਰਦੇ ਹੋਏ ਵੋਟਰ ਨੂੰ ਇੱਕ ਪੱਤਰ ਅਤੇ ਫਾਰਮ ਭੇਜਿਆ ਜਾਂਦਾ ਹੈ।

ਜਦੋਂ ਦਸਤਖਤ ਵੈਧ ਮੰਨੇ ਜਾਂਦੇ ਹਨ, ਤਾਂ ਵੋਟਰ ਦੀ ਸਥਿਤੀ ਅੱਪਡੇਟ ਕੀਤੀ ਜਾਂਦੀ ਹੈ ਅਤੇ [ਡਾਕ ਰਾਹੀਂ ਵੋਟ ਬੈਲਟ ਲੁੱਕਾਅਪ](#) 'ਤੇ ਉਪਲਬਧ ਕਰਵਾਈ ਜਾਂਦੀ ਹੈ। ਉਸਦੇ ਬਾਅਦ ਬੈਲਟ ਲਿਫਾਫ਼ਿਆਂ ਨੂੰ ਵੱਖਰਾ ਕਰਨ ਵਾਲੇ ਕਮਰੇ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਮਸ਼ੀਨਾਂ ਵੱਧ ਤੋਂ ਵੱਧ ਵੋਟਰ ਗੁਪਤਤਾ ਰੱਖਦੇ ਹੋਏ, ਪਛਾਣ ਲਿਫਾਫ਼ਿਆਂ ਵਿੱਚੋਂ ਬੈਲਟਾਂ ਨੂੰ ਕੱਢਦੀਆਂ ਹਨ। ਵੱਖਰਾ ਕਰਨ ਤੋਂ ਬਾਅਦ, ਬੈਲਟਾਂ ਨੂੰ ਪ੍ਰਕਿਰਿਆ ਵਾਲੇ ਕਮਰੇ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਟੀਮਾਂ ਬੈਲਟਾਂ ਦੀ ਖਰਾਬੀ ਦੀ ਸਮੀਖਿਆ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਟੈਬੁਲੇਸ਼ਨ ਲਈ ਤਿਆਰ ਕਰਦੀਆਂ ਹਨ। ਖਰਾਬ ਬੈਲਟਾਂ, ਜੋ ਟੈਬੁਲੇਟਰਾਂ ਵਿੱਚੋਂ ਦੀ ਨਹੀਂ ਲੰਘਦੀਆਂ, ਉਹਨਾਂ ਦੇ ਵਿਅਕਤੀਆਂ ਦੀਆਂ ਟੀਮਾਂ ਵੱਲੋਂ ਮੁੜ ਤਿਆਰ ਕੀਤਾ ਜਾਂਦਾ ਹੈ। ਉਹਨਾਂ ਨੂੰ ਅਸਲੀ ਬੈਲਟ ਦੇ ਨਾਲ ਕੁਆਲਿਟੀ ਕੰਟ੍ਰੋਲ ਲੋਗ ਵਿੱਚ ਲੋਗ ਕੀਤਾ ਜਾਂਦਾ ਹੈ।

ਪ੍ਰਕਿਰਿਆ ਦੇ ਬਾਅਦ, ਬੈਲਟ ਕਾਰਡਾਂ ਨੂੰ ਟੈਬੁਲੇਟਰਾਂ ਵਿੱਚੋਂ ਦੀ ਲੰਘਾਇਆ ਜਾਂਦਾ ਹੈ। ਬੈਲਟ ਦੇ ਸਕੈਨ ਕੀਤੇ ਚਿੱਤਰ ਫ਼ੈਸਲੇ ਲਈ ਭੇਜੇ ਜਾ ਸਕਦੇ ਹਨ, ਜਿੱਥੇ ਦੋ ਵਿਅਕਤੀਆਂ ਦੀਆਂ ਟੀਮਾਂ ਅਸਪਸ਼ਟ ਨਿਸ਼ਾਨ, ਆਂਡੇ ਦੇ ਆਕਾਰ ਵਾਲੇ ਗੋਲੇ ਪੂਰੀ ਤਰ੍ਹਾਂ ਨਾ ਭਰੇ ਹੋਏ, ਗਲਤੀਆਂ, ਅਤੇ ਉਮੀਦਵਾਰਾਂ ਦੀ ਸਮੀਖਿਆ ਕਰਕੇ ਵੋਟਰ ਦੇ ਇਰਾਦੇ ਨੂੰ ਨਿਰਧਾਰਤ ਕਰਨ ਲਈ ਬੈਲਟ ਚਿੱਤਰਾਂ ਦਾ ਵਿਸ਼ਲੇਸ਼ਣ ਕਰਦੀਆਂ ਹਨ। ਵੋਟਰ ਇਰਾਦੇ ਦੇ ਸਬੰਧ ਵਿੱਚ ਨਿਰਣਾਇਕ ਟੀਮ ਵੱਲੋਂ ਲਏ ਸਾਰੇ ਫ਼ੈਸਲੇ ਸਿਸਟਮ ਵਿੱਚ ਲੋਗ ਇਨ ਕੀਤੇ ਜਾਂਦੇ ਹਨ ਅਤੇ ਸੁਪਰਵਾਈਜਰ ਵੱਲੋਂ ਉਹਨਾਂ ਦੀ ਸਮੀਖਿਆ ਕੀਤੀ ਜਾਂਦੀ ਹੈ।

ਟੈਬਲੇਸ਼ਨ ਤੋਂ ਬਾਅਦ, ਪੇਪਰ ਬੈਲਟ 24 ਘੰਟੇ ਨਿਗਰਾਨੀ ਕੈਮਰਿਆਂ ਹੇਠ ਸੁਰੱਖਿਅਤ ਜੰਗਲੇ ਵਿੱਚ ਸਾਂਭੀਆਂ ਜਾਂਦੀਆਂ ਹਨ ਅਤੇ ਪ੍ਰਮਾਣੀਕਰਨ ਜਾਂ ਮੁੜ ਗਣਨਾ ਦੀ ਮਿਆਦ ਦੇ ਦੌਰਾਨ ਕਿਸੇ ਵੀ ਸਮੇਂ ਇਹਨਾਂ ਦੀ ਸਮੀਖਿਆ ਕੀਤੀ ਜਾਂਦੀ ਹੈ।

VRE ਸੁੱਧਤਾ ਅਤੇ ਵੋਟਰ ਗੁਪਤਤਾ ਨੂੰ ਯਕੀਨੀ ਬਣਾਉਂਦੇ ਸਮੇਂ ਵੋਟਿੰਗ ਪ੍ਰਕਿਰਿਆ ਦੀ ਪੂਰਨਤਾ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਮਿਹਨਤ ਨਾਲ ਕੰਮ ਕਰਦਾ ਹੈ। ਇਹ ਯਕੀਨੀ ਬਣਾਉਣ ਵਿੱਚ ਸਮਾਂ ਲੱਗਦਾ ਹੈ ਕਿ ਹਰੇਕ ਯੋਗ ਨਾਗਰਿਕ ਪ੍ਰਤੀ ਚੋਣ ਇੱਕ ਬੈਲਟ 'ਤੇ ਵੋਟ ਪਾਉਂਦਾ ਹੈ। ਬੈਲਟਾਂ ਦੀ ਗਣਨਾ 'ਤੇ ਅਤੇ ਚੋਣਾਂ ਦੇ ਨਤੀਜਿਆਂ ਬਾਰੇ ਜਨਤਾ ਨੂੰ ਤਾਜ਼ਾ ਜਾਣਕਾਰੀ ਦਿੰਦੇ ਰਹਿਣ ਲਈ ਹਰੇਕ ਚੋਣ ਲਈ ਨਤੀਜਿਆਂ ਦੀ ਅੱਪਡੇਟ ਸਮਾਂ ਸੂਚੀ VRE ਦੀ ਵੈਬਸਾਈਟ 'ਤੇ ਪੋਸਟ ਕੀਤੀ ਜਾਂਦੀ ਹੈ। ਵੋਟਰ ਆਪਣੀ ਬੈਲਟ ਸਥਿਤੀ [ਡਾਕ ਰਾਹੀਂ ਵੋਟ ਬੈਲਟ ਲੁੱਕਅਪ Lookup](#) ਵੈਬਪੇਜ 'ਤੇ ਜਾਂ [SacVote](#) ਐਪ ਵਿੱਚ ਦੇਖ ਸਕਦੇ ਹਨ।

B. ਕੈਨਵਾਸ - ਵੋਟ ਕੇਂਦਰ

ਹਰ ਰਾਤ, ਵੋਟ ਕੇਂਦਰ ਸਟਾਫ਼ ਸਾਰੇ ਗੁਲਾਬੀ ਬੈਲਟ ਬੈਗ, ਜਿਹਨਾਂ ਵਿੱਚ ਵਾਪਸ ਭੇਜੀਆਂ ਡਾਕ ਰਾਹੀਂ ਵੋਟ ਬੈਲਟਾਂ ਹੁੰਦੀਆਂ ਹਨ, ਅਤੇ ਨੀਲਾ ਬੈਲਟ ਬੈਗ, ਜਿਸ ਵਿੱਚ ਵਿਅਕਤੀਗਤ ਬੈਲਟਾਂ ਅਤੇ ਸ਼ਰਤਬੱਧ ਵੋਟਰ ਰਜਿਸਟ੍ਰੇਸ਼ਨ ਅਤੇ ਅਸਥਾਈ ਬੈਲਟਾਂ (ਪੀਲੇ ਲਿਫਾਫ਼ੇ) ਹੁੰਦੇ ਹਨ, ਵਾਪਸ ਭੇਜੇਗਾ। ਇਹ ਯਕੀਨੀ ਬਣਾਉਣ ਲਈ ਕਿ ਸਾਰੇ ਵੋਟ ਕੇਂਦਰਾਂ ਨੇ ਵੋਟ ਪਾਈਆਂ ਬੈਲਟਾਂ ਵਾਪਸ ਭੇਜ ਦਿੱਤੀਆਂ ਹਨ, ਸਾਰੇ ਬੈਗਾਂ ਉੱਤੇ ਰੇਡੀਓ-ਫ੍ਰੀਕਵੈਂਸੀ ਪਛਾਣ (RFID) ਦੇ ਲੇਬਲ ਲਗਾਏ ਜਾਂਦੇ ਹਨ। ਇਹਨਾਂ ਵਿੱਚ ਵੋਟ ਕੇਂਦਰ ਵਿਖੇ ਵੋਟ ਪਾਈਆਂ ਬੈਲਟਾਂ ਦੇ ਨਾਲ, ਬੈਲਟ ਟ੍ਰਾਂਸਪੋਰਟ ਚੇਨ ਐਫ ਕਸਟਡੀ ਲੋਗ, ਖਰਾਬ ਬੈਲਟਾਂ, ਵੋਟ ਕੇਂਦਰਾਂ ਤੋਂ ਰੋਸਟਰ ਸੀਟਾਂ ਅਚੇ ਕੋਈ ਵੀ ਪੂਰੇ ਕੀਤੇ ਵੋਟਰ ਰਜਿਸਟ੍ਰੇਸ਼ਨ ਫਾਰਮ ਸ਼ਾਮਲ ਹੁੰਦੇ ਹਨ। ਵੋਟਰ ਦੀ ਕੋਈ ਵੀ ਨਿੱਜੀ ਜਾਣਕਾਰੀ ਵੋਟ ਕੇਂਦਰਾਂ ਵਿਖੇ ਰਾਤ ਭਰ ਨਹੀਂ ਛੱਡੀ ਜਾਂਦੀ।

ਚੋਣਾਂ ਵਾਲੀ ਰਾਤ ਨੂੰ, VRE ਵੋਟ ਕੇਂਦਰਾਂ ਤੋਂ ਸਾਰੀਆਂ ਵਿਅਕਤੀਗਤ ਬੈਲਟਾਂ ਦੀ ਪ੍ਰਕਿਰਿਆ ਕਰੇਗਾ, ਜਿਹਨਾਂ ਵਿੱਚ ਸ਼ਾਮਲ ਹਨ ਸਭ ਤੋਂ ਵੱਧ ਰੁੱਝੀਆਂ ਥਾਵਾਂ ਵਿਖੇ ਦਿਨ ਦੇ ਦੌਰਾਨ VRE ਟੀਮਾਂ ਵੱਲੋਂ ਵੋਟ ਕੇਂਦਰਾਂ ਤੋਂ ਲਈਆਂ ਗਈਆਂ ਕੋਈ ਵੀ ਬੈਲਟਾਂ।

ਵੋਟ ਕੇਂਦਰ ਜਾਂ VRE ਦਫ਼ਤਰ ਵਿਖੇ ਵੋਟ ਪਾਈਆਂ ਸ਼ਰਤਬੱਧ ਵੋਟਰ ਰਜਿਸਟ੍ਰੇਸ਼ਨ ਬੈਲਟਾਂ ਅਤੇ ਅਸਥਾਈ ਬੈਲਟਾਂ ਦੀ ਸ਼ੁਰੂਆਤੀ ਤੌਰ 'ਤੇ ਪ੍ਰਕਿਰਿਆ ਵੋਟਰ ਦੀ ਯੋਗਤਾ ਦੀ ਪੁਸ਼ਟੀ ਕਰਕੇ ਕੀਤੀ ਜਾਂਦੀ ਹੈ। ਪੁਸ਼ਟੀ ਹੋਣ ਦੇ ਬਾਅਦ, ਵੋਟਰ ਦੇ ਰਜਿਸਟ੍ਰੇਸ਼ਨ ਨੂੰ ਅੱਪਡੇਟ ਕੀਤਾ ਜਾਂਦਾ ਹੈ ਅਤੇ ਬੈਲਟ ਨੂੰ ਸਾਰੀਆਂ ਹੋਰ ਬੈਲਟਾਂ ਵਾਂਗ ਵੱਖਰਾ ਕੀਤਾ ਜਾਂਦਾ ਹੈ, ਇਸਦੀ ਪ੍ਰਕਿਰਿਆ ਕੀਤੀ ਜਾਂਦੀ ਹੈ ਅਤੇ ਟੈਬਲੇਟ ਕੀਤਾ ਜਾਂਦਾ ਹੈ। ਇਹ ਬੈਲਟਾਂ ਫਾਈਨਲ ਅਧਿਕਾਰਤ ਨਤੀਜਿਆਂ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ।

C. 1% ਮੈਨੁਅਲ ਗਿਣਤੀ

ਇਹ ਯਕੀਨੀ ਬਣਾਉਣ ਲਈ ਕਿ ਬੈਲਟ ਸਕੈਨਰ ਸਹੀ ਢੰਗ ਨਾਲ ਟੈਬੁਲੇਟ ਕਰ ਰਹੇ ਹਨ, VRE ਸੈਕਰਾਮੈਂਟੋ ਕਾਉਂਟੀ ਵਿੱਚ ਸਾਰੇ ਵੋਟਿੰਗ ਪ੍ਰੀਸਿੰਕਟ ਵਿੱਚੋਂ 1% 'ਤੇ ਮੈਨੁਅਲ ਗਿਣਤੀ ਕਰਦਾ ਹੈ। ਚੋਣਾਂ ਵਾਲੇ ਦਿਨ ਤੋਂ ਬਾਅਦ ਵਾਲੇ ਦਿਨ ਪ੍ਰੀਸਿੰਕਟ ਬੇਤਰਤੀਬੀ ਨਾਲ ਚੁਣੇ ਜਾਂਦੇ ਹਨ। ਮੈਨੁਅਲ ਗਿਣਤੀ ਡਾਕ ਰਾਹੀਂ ਵੋਟ ਅਤੇ ਚੋਣਾਂ ਵਾਲੇ ਦਿਨ ਟੈਬੁਲੇਟ ਕੀਤੀਆਂ ਵੋਟ ਕੇਂਦਰਾਂ ਦੀਆਂ ਬੈਲਟਾਂ ਦੇਵਾਂ ਲਈ ਕੀਤੀ ਜਾਂਦੀ ਹੈ।